


ਅਸੀਂ ਹਾਥ ਦੇ ਕੀ ਲਗਦੇ ਹਾਂ

ਜਸਵੰਤ ਜਾਫਰ



ਅਸੀਂ ਨਾਨਕ ਦੇ ਕੀ ਲਗਦੇ ਹਾਂ

ਜਸਵੰਤ ਜਫਰ



ਚੇਤਨਾ ਚ੍ਛਕੱਖਾਨਾ
ਪੰਜਾਬੀ ਭਵਨ, ਲੁਧਿਆਣਾ

ਮਹਾਨ ਵਿਗਿਆਨੀ ਸਟੀਫਨ ਹਾਰਿੰਗ

ਸਰੀਰਕ ਤੌਰ 'ਤੇ ਅਪਾਹਿਜ ਹੈ; ਚੱਲ ਫਿਰ ਨਹੀਂ ਸਕਦਾ,

ਨਾ ਠੀਕ ਤਰ੍ਹਾਂ ਬੈਠ ਸਕਦਾ, ਨਾ ਬੋਲ ਸਕਦਾ

ਫਿਰ ਵੀ ਅੱਠਾਂ ਵਾਹਿਆਂ ਦਾ ਵਿਵੇਕ ਸਿੰਘ

ਉਸ ਨੂੰ ਦੁਨੀਆਂ ਦਾ ਸਭ ਤੋਂ ਸੋਹਣਾ ਆਦਮੀ ਅਤੇ

ਉਸਦੀ ਪਤਨੀ ਨੂੰ ਦੁਨੀਆਂ ਦੀ ਸਭ ਤੋਂ ਖੁਸ਼ਕਿਸਮਤ ਔਰਤ ਮੰਨਦਾ ਹੈ

ਵਿਵੇਕ ਦੀ ਅਜਿਹੀ ਭਾਵਨਾ ਨੂੰ ਅਤੇ

ਸਟੀਫਨ ਹਾਰਿੰਗ ਦੀ ਪਤਨੀ ਨੂੰ

ਸਮਰਪਤ ਹੈ

ਇਹ ਕਾਹਿ ਕਿਤਾਬ

ਤਤਕਾਰਾ

ਛਤਰਾ / 19	ਪਾਣੀ ਪਿਤਾ / 52
ਆਸੀਂ ਨਾਨਕ ਦੇ ਕੀ ਲਗਦੇ ਹਾਂ / 20	ਮੀਂਹ / 53
ਨਾਨਕ / 21	ਬੱਚਾ / 54
ਗੁਰਮੁਖ ਸਿੰਘ / 24	ਭਾਣਾ / 56
ਨੁੱਕਰ ਤੋਂ ਵਿਰਕਾਰ / 26	ਬੂਹੇ / 57
ਜੀਰੇ / 28	ਮਿਲਾਪ / 59
ਸਿਫਰ ਸੱਭਿਆਚਾਰ / 30	ਕੌਣ / 60
ਰੱਥ / 31	ਭੁਲੇਖਾ / 61
ਰੁੱਖ ਰੇਮ / 33	ਪੰਛੀ / 63
ਸ਼ਬਦ ਪਦਾਰਥ / 34	ਆਜ਼ਾਦੀ / 64
✓ ਭਾਈ ਘਨੁਈਆ / 35	ਤਰੱਕੀ / 66
ਸਟੀਫਨ ਹਾਰਿੰਗ / 37	ਡੌਗ ਰੇਸ / 68
ਮੁਕਤੇ / 39	ਇਹ ਵੇਲਾ / 69
ਸਿਧਾਰਥ / 41	ਸ਼ਹਿਰ / 70
ਕੰਪੀਟੀਸ਼ਨ / 42	ਸੁਪਨਾ / 71
ਪਵਣ੍ਣ ਗੁਰੂ / 44	ਅਜਨਬੀ / 74
ਆਦਮੀ / 45	ਪਿਰਾਮਿਡ / 75
ਖਾਹੀ ਖਾਹਿ / 47	ਦੇ ਕਿਤਾਬਾਂ / 87
ਮਾਤਾ ਧਰਤਿ / 48	ਜਾਂਦੇ ਜਾਂਦੇ / 88
ਜਿਵਾ ਜਾਂਨਿ / 50	

Asin Nanak De Ki Lagde Haan

Poems by:

Jaswant Zafar ©

28/Basant Vihar Jawadi
Adj. Urban Estate- 1 Dugri

Ludhiana-141002 (PB)

Ph. 0161-4623977, 099888-03277
E-mail: jaszafar@yahoo.com
www.jaswantzafar.blogspot.com

ISBN : 978-81-7883-005-1

Rs. 100/-

First Edition 2001 Second Edition 2002
Third Edition 2007 Forth Edition 2011

Printing and Bound In India

Published by:

Chetna Parkashan

PUNJABI BHAWAN, LUDHIANA (Pb.) INDIA

Ph. 0161-2413613, 2404928, Website: www.chetnaparkashan.com

E-mail: chetnaparkashan@sify.com, chetnaparkashan@gmail.com

Sub Off.: Qila Road, Opp. Bus Stand, KOTKAPURA (Pb.) INDIA

Ph.:01635-222651

Printer : R.K. Offset, Delhi

All rights reserved

This book is sold subject to the condition that it shall not, by way of trade or otherwise, be lent, resold, hired out, or otherwise circulated without the publisher's prior written consent in any form of binding or cover other than in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by any means (electronic, mechanical, photo copying, recording or otherwise), without the prior written permission of both the copyright owner and the publisher of this book.

ਇਸੇ ਕਲਮ ਤੋਂ:-

ਦੋ ਸਾਹਾਂ ਵਿਚਕਾਰ (ਕਾਵਿ-ਸੰਗ੍ਰਹਿ) 1993

ਅਸੀਂ ਨਾਨਕ ਦੇ ਕੀ ਲਗਦੇ ਹਾਂ (ਕਾਵਿ-ਸੰਗ੍ਰਹਿ) 2001

ਸਿਖੁ ਸੋ ਖੋਜਿ ਲਈ (ਵਾਰਤਕ) 2007

ਇਹ ਬੰਦਾ ਕੀ ਹੁੰਦਾ (ਕਾਵਿ-ਸੰਗ੍ਰਹਿ) 2010

ਖੁੱਲ੍ਹੇ ਅਸਮਾਨਾਂ ਵੱਲ

ਜਸਵੰਤ ਜਫਰ ਦੀ ਪੁਸਤਕ 'ਅਸੀਂ ਨਾਨਕ ਦੇ ਕੀ ਲਗਦੇ ਹਾਂ' ਵੱਖ ਵੱਖ ਸਮੇਂ ਤੇ ਵੱਖ ਵੱਖ ਵਿਸ਼ਿਆਂ ਬਾਰੇ ਲਿਖੀਆਂ ਵਿਭਿੰਨ ਕਵਿਤਾਵਾਂ ਦਾ ਸੰਗ੍ਰਹਿ ਹੀ ਨਹੀਂ, ਮਨੁੱਖੀ ਮਨ ਦੀ ਯਾਤਰਾ ਵੀ ਹੈ। ਇਕ ਅਜੇਹੀ ਯਾਤਰਾ ਜੋ ਪੂਰਬ ਨੂੰ ਤਿਆਗ ਤੋਂ ਪੂਰਤੀ ਵੱਲ ਅਤੇ ਪੱਛਮ ਨੂੰ ਪੂਰਤੀ ਤੋਂ ਤਿਆਗ ਵੱਲ ਲਿਜਾਂਦੀ ਹੈ। ਇਤਿਹਾਸ ਵਿਚ ਇਸ ਯਾਤਰਾ ਨੂੰ ਭਾਵੇਂ ਕਈ ਯੁੱਗ ਲੱਗੇ ਹੋਣ ਪਰ ਜਸਵੰਤ ਜਫਰ ਤੁਹਾਨੂੰ ਯੁਗਾਂ ਯੁਗਾਂਤਰਾਂ ਦੇ ਇਤਿਹਾਸ ਦੁਆਰਾ ਸਿਰਜਿਤ ਮਨੁੱਖੀ ਮਨ ਦੀਆਂ ਵਿਭਿੰਨ ਤਹਿਆਂ ਵਿਚ ਸਮੇਂ ਦੇ ਇਕੋ ਬਿੰਦੂ ਉਪਰ ਉਤਾਰ ਦਿੰਦਾ ਹੈ। ਇਸ ਤਰ੍ਹਾਂ ਉਹ ਮਨੁੱਖੀ ਮਨ ਦੇ ਇਤਿਹਾਸਕਾਰ ਤੋਂ ਵੱਧ ਮਨੁੱਖੀ ਮਨ ਦੇ ਵਰਤਮਾਨ ਦਾ ਆਰਕੀਆਲੋਜਿਸਟ ਹੋ ਜਾਂਦਾ ਹੈ।

ਸ਼ਾਇਦ ਉਹ ਇਹਨਾਂ ਦੋਨਾਂ ਵਿਚੋਂ ਕੁਝ ਵੀ ਨਹੀਂ, ਨਾ ਇਤਿਹਾਸਕਾਰ ਨਾ ਆਰਕੀਆਲੋਜਿਸਟ, ਮਨੁੱਖੀ ਮਨ ਦੇ ਭਵਿੱਖ ਦਾ ਅਧਿਐਨ ਕਰਨ ਵਾਲਾ ਇਕ ਵਿਦਿਆਰਥੀ ਹੈ। ਇੱਕੀਵੀਂ ਸਦੀ/ਤੀਸਰੇ ਯੁਗ ਦੀ ਦਹਿਲੀਜ਼ ਤੇ ਖੜ੍ਹ ਕੇ ਉਹ ਮਾਨਵ ਮਨ ਦੇ ਭਵਿੱਖ ਦੀ ਦਿਸ਼ਾ ਵਾਚਦਾ ਦਿਖਾਈ ਦਿੰਦਾ ਹੈ। ਭਵਿੱਖ ਤਾਂ ਕਿਸੇ ਵੀ ਦਿਸ਼ਾ ਵਿਚ ਜਾ ਸਕਦਾ ਹੈ। ਹਰ ਕੋਈ ਇਸ ਭਵਿੱਖ ਨੂੰ ਆਪੇ ਆਪਣੇ ਢੰਗ ਨਾਲ ਕਲਪਿਤ ਕਰ ਰਿਹਾ ਹੈ। ਦਰਸਾਸ਼ ਭਵਿੱਖ ਇਕ ਅਜੇਹਾ ਖੇਤਰ ਹੈ ਜਿਥੇ ਵੱਖ ਵੱਖ ਵਿਚਾਰਧਾਰਾਵਾਂ ਇਸ ਉਪਰ ਆਪਣੀ ਚੌਪਰ ਸਥਾਪਤ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਇਹ ਵਿਚਾਰਧਕ ਚੌਪਰ ਦਾ ਹੀ ਕ੍ਰਿਸ਼ਮਾ ਹੈ ਕਿ ਅੱਜ ਅਸੀਂ ਆਪਣੇ ਭਵਿੱਖ ਨੂੰ ਪੱਛਮੀ ਮੁਲਕਾਂ ਦੇ ਵਰਤਮਾਨ ਵਰਗਾ ਬਨਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਾਂ। ਸਾਡਾ ਭਵਿੱਖ ਪੱਛਮ ਦੁਆਰਾ ਜਿੱਤੀ ਹੋਈ ਧਰਤ ਹੈ। ਜੇਕਰ ਅਸੀਂ ਆਪਣੀ ਇਸ ਧਰਤ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਭਵਿੱਖ ਆਪ ਕਲਪਿਤ ਕਰਨਾ ਹੋਵੇਗਾ। ਹੋਰਾਂ ਦੁਆਰਾ ਦਰਸਾਏ ਹੋਏ ਮਾਰਗਾਂ ਉਪਰ ਚੱਲਣ ਦੀ ਥਾਂ ਆਪਣੇ ਮਾਰਗ ਖੁਦ ਨਿਰਧਾਰਿਤ ਕਰਨੇ ਹੋਣਗੇ।

ਇਹ ਕੋਈ ਚੋਣ ਦਾ ਸੁਆਲ ਹੀ ਨਹੀਂ ਹੈ ਕਿ ਅਸੀਂ ਪੂਰਵ-ਨਿਰਧਾਰਿਤ ਮਾਰਗਾਂ ਵਿਚੋਂ ਕਿਸੇ ਇਕ ਵਿਸ਼ੇਸ਼ ਮਾਰਗ ਦੀ ਚੋਣ ਕਰਨੀ ਹੈ। ਇਹ ਮਾਰਗ ਤਾਂ ਨਵੀਆਂ ਪ੍ਰਸ਼ਿੰਡੀਆਂ ਅਤੇ ਲੋੜਾਂ ਮੁਤਾਬਕ ਕਿਸੇ ਨਵੇਂ ਢੰਗ ਨਾਲ ਹੀ ਨਿਰਮਿਤ ਕਰਨੇ ਹੋਣਗੇ। ਇਸ ਦ੍ਰਿਸ਼ਟੀਕੋਣ ਤੋਂ ਦੇਖਿਆਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਸਵੰਤ ਜਫਰ ਮਨੁੱਖੀ ਮਨ ਦੇ ਭਵਿੱਖ ਦਾ ਅਧਿਐਨ ਕਰਨ ਵਾਲਾ ਕੇਵਲ ਇਕ ਖੋਜੀ ਹੀ ਨਹੀਂ, ਆਰਕੀਟੈਕਟ ਹੈ, ਸਿਰਜਕ ਹੈ। ਇਸੇ ਲਈ ਉਹ ਕਿਸੇ ਪੂਰਵ-ਨਿਰਧਾਰਿਤ ਮਾਰਗ ਦੀ ਚੋਣ ਨਹੀਂ ਕਰਦਾ। ਨਾ ਪੂਰਬੀ ਪਰੰਪਰਾਵਾਂ ਦਾ ਪਿਛਲੱਗ ਬਣਦਾ ਹੈ ਅਤੇ ਨਾ ਹੀ ਪੱਛਮੀ ਪਰੰਪਰਾਵਾਂ ਦਾ।

'ਪਿਰਾਮਿਡ' ਕਵਿਤਾ ਵਿਚ ਉਹ ਆਪਣਾ ਪੂਰਾ ਥੀਸਿਸ ਪੇਸ਼ ਕਰਦਾ ਹੈ। ਸਭ ਤੋਂ ਪਹਿਲਾਂ ਪੂਰਬੀ ਪਰੰਪਰਾ ਦੇ ਤਿਆਗ ਦੇ ਸਿਧਾਂਤ ਨੂੰ ਪੂਰੀ ਵਿਸਥਾਰ ਸਹਿਤ ਸਮਝਾਉਂਦਾ ਹੈ:

ਇਛਾਵਾਂ ਵਧਾਉਂਦੇ ਜਾਓਗੇ
ਤਾਂ ਘਟਦਾ ਜਾਏਗਾ ਆਨੰਦ

ਮਨਡੀ ਹੋਈ ਜਾਣਰੀਆਂ ਖੁਸ਼ੀਆਂ
 ਖਾਹਿਸ਼ਾਂ ਅਸੀਮ ਕਰ ਲਵੇਗੇ
 ਜੀਰੋ ਹੋ ਜਾਣਰੀਆਂ ਖੁਸ਼ੀਆਂ
 ਦੁੱਖ ਤੇ ਕੇਵਲ ਦੁੱਖ ਬਚੇਗਾ
 ਜਿਉਂ ਜਿਉਂ ਖਾਹਿਸ਼ਾਂ ਮਿਟਾਓਗੇ
 ਅਰਥਾਤ
 ਡੀਨੌਮੀਨੇਟਰ ਘਟਾਓਗੇ
 ਆਨੰਦਤ
 ਅਤਿ ਆਨੰਦਤ ਹੁੰਦੇ ਜਾਓਗੇ
 ਤੇ ਅਖੀਰ ਜਦ ਖਾਹਿਸ਼ਾਂ ਨੂੰ ਕਾਮਨਾ ਨੂੰ
 ਜੀਰੋ ਤੇ ਲੈ ਆਓਗੇ
 ਅਨੰਤ ਆਨੰਦ
 ਮਹਾਂ ਆਨੰਦ
 ਪਰਮ ਆਨੰਦ ਨੂੰ ਪਾਓਗੇ

ਆਨੰਦ α $\frac{\text{ਪੂਰਤ ਖਾਹਿਸ਼ਾਂ}}{\text{ਕੁਲ ਖਾਹਿਸ਼ਾਂ}}$
 ਖੁਸ਼ੀ α $\frac{\text{ਪੂਰਤੀ}}{\text{ਕਾਮਨਾ}}$

(ਪਿਰਾਮਿਡ, ਪੰਨਾ 77)

ਫੇਰ ਇਸਨੂੰ ਨਕਾਰਦਾ ਹੋਇਆ ਕਹਿੰਦਾ ਹੈ ਕਿ ਇਹ ਕਾਮਨਾ ਹੀ ਮਨੁੱਖ ਦੇ ਵਿਕਾਸ ਦਾ ਇੱਜਨ ਹੈ। ਇਸ ਕਾਮਨਾ ਕਾਰਨ ਹੀ ਉਹ ਆਪਣੀ ਨਿਰੋਲ ਜੈਵਿਕ (ਬਾਇਆਲੋਜੀਕਲ) ਹੋਂਦ ਤੋਂ ਪਾਰ ਜਾ ਕੇ ਸਭਿਆਚਾਰਕ ਸੰਸਾਰ ਦੀ ਸਿਰਜਣਾ ਕਰਦਾ ਹੈ। ਉਹ ਸਪੱਸ਼ਟ ਸ਼ਬਦਾਂ ਵਿਚ ਆਖਦਾ ਹੈ:

ਮੇਰੇ ਸੁਪਨੇ
 ਖਾਹਿਸ਼ਾਂ
 ਤੇ ਕਾਮਨਾਵਾਂ ਹੀ
 ਮੈਨੂੰ ਆਦਮੀ ਬਣਾਉਂਦੀਆਂ
 ਮੈਂ ਆਪਣੇ ਆਪਨੂੰ ਆਪਣੇ ਆਪ ਤੇ
 ਵੱਖ ਕਿੰਜ ਕਰਾਂ
 ਤੁਹਾਡੇ ਫਲਸਫੇ ਦਾ ਵਿਸ਼ਾਲ ਪਿਰਾਮਿਡ
 ਸਿੱਧਾ ਨਹੀਂ ਉਲਟਾ ਖੜ੍ਹਾ ਹੈ ਆਪਣੀ ਨੋਕ ਤੇ

(ਪਿਰਾਮਿਡ, ਪੰਨਾ 81)

ਉਹ ਜਾਣਦਾ ਹੈ ਕਿ ਇਹ ਕੇਵਲ ਕਾਮਨਾ ਹੀ ਹੈ ਜੋ ਉਸਨੂੰ ਦੂਸਰੇ ਜੀਵਾਂ ਤੋਂ ਵਖਰਿਆਉਂਦੀ ਹੈ। ਕਾਮਨਾ ਕੇਵਲ ਮਨੁੱਖ ਵਿਚ ਹੀ ਹੁੰਦੀ ਹੈ, ਦੂਸਰੇ ਜੀਵਾਂ ਵਿਚ ਨਹੀਂ। 'ਭੁਲੇਖਾ' ਕਵਿਤਾ ਵਿਚ ਉਹ ਸਪਸ਼ਟ ਕਰਦਾ ਹੈ ਕਿ ਕੁੱਤਾ ਲਾਲਚੀ ਨਹੀਂ ਹੁੰਦਾ, ਜਾਨਵਰ ਵਹਿਸ਼ੀ ਨਹੀਂ ਹੁੰਦਾ।

ਕਾਂ ਦੀ ਪਿਆਸ ਤਾਂ ਠੀਕ ਸੀ
ਪਰ ਕੁੱਤਾ ਕਦੋਂ ਲਾਲਚੀ ਹੁੰਦਾ
ਆਪਣੀ ਖਾਧੇ ਬਿਨਾਂ
ਦੂਜੇ ਦੀ ਨਾ ਖੋਂਹਦਾ
ਅਗਲੇ ਡੰਗ ਲਈ ਨਹੀਂ ਜੋੜਦਾ
ਇਹ ਗਲਤ ਕਹਾਣੀ ਹੈ
ਮਨਘੜਤ ਕਹਾਣੀ ਹੈ

ਕੋਈ ਦਰੰਦਾ
ਕੋਈ ਪਰਿਦਾ
ਕੋਈ ਜਾਨਵਰ ਵਹਿਸ਼ੀ ਭੇੜੀਆ
ਬਲਾਤਕਾਰੀ ਨਹੀਂ ਹੁੰਦਾ
ਕੁਦਰਤ ਦਾ ਅਸੂਲ ਹੈ
ਇਹ ਖਬਰ ਨਿਰਮੂਲ ਹੈ

ਆਦਮ ਦਾ ਅਪਮਾਨ ਕਰਨ ਲਈ
ਪਸੂਆਂ ਨੂੰ ਬਦਨਾਮ ਨਾ ਕਰੀਏ

ਆਦਮੀ ਨੂੰ ਤਾਂ
ਆਦਮੀ ਹੋਣ ਦਾ ਇਲਜ਼ਾਮ ਦੇਈਏ
ਆਦਮੀ ਹੋਣ ਦੀ ਅਸੀਸ ਦੇਈਏ
ਤੇ ਆਦਮੀ ਹੋਣ ਦਾ ਵਿਸ਼ਵਾਸ ਦੇਈਏ

(ਭੁਲੇਖਾ, ਪੰਨਾ 61)

ਜਾਨਵਰ ਕੇਵਲ ਆਪਣੀ ਭੁੱਖ ਮਿਟਾਉਣ ਲਈ ਭਾਵ ਆਪਣੀ ਲੋੜ ਪੂਰੀ ਕਰਨ ਲਈ ਹੀ ਕੁਝ ਖਾਂਦਾ ਹੈ। ਸੰਭੋਗ ਵੀ ਇਕ ਵਿਸ਼ੇਸ਼ ਲੋੜ ਪੂਰੀ ਕਰਨ ਲਈ ਹੀ ਕਰਦਾ ਹੈ। ਪਰ ਮਨੁੱਖ ਇਹ ਸਭ ਕੁਝ ਕੇਵਲ ਆਪਣੀਆਂ ਲੋੜਾਂ ਦੀ ਪੂਰਤੀ ਲਈ ਹੀ ਨਹੀਂ ਕਰਦਾ, ਕਾਮਨਾ ਦੀ ਪੂਰਤੀ ਲਈ ਕਰਦਾ ਹੈ। ਕਿਉਂਕਿ ਲੋੜ ਸੀਮਤ ਹੁੰਦੀ ਹੈ, ਇਸ ਲਈ ਉਹ ਪੂਰੀ ਹੋ ਜਾਂਦੀ ਹੈ। ਪਰ ਕਾਮਨਾ ਤਾਂ ਅਸੀਸ ਹੁੰਦੀ ਹੈ, ਇਹ ਕਦੇ ਵੀ ਪੂਰੀ ਨਹੀਂ ਹੁੰਦੀ। ਇਹ ਇਕ ਮ੍ਰਿਗ ਤ੍ਰਿਸ਼ਨਾ ਵਾਂਗ ਮਨੁੱਖ ਨੂੰ ਵਿਕਾਸ ਦੇ ਮਾਰਗ ਉਪਰ ਆਪਣੇ ਵੱਲ ਖਿੱਚੀ ਲਈ ਆਉਂਦੀ ਹੈ। ਇਹ ਮਨੁੱਖ ਨੂੰ ਕਿਤੇ ਵੀ ਟਿਕਣ ਨਹੀਂ ਦਿੰਦੀ। ਉਸ ਨੂੰ ਸੰਤੁਸ਼ਟ ਨਹੀਂ ਹੋਣ ਦਿੰਦੀ। ਇਸ ਅਸੰਤੁਸ਼ਤਤਾ

ਕਾਰਨ ਹੀ ਇਹ ਕਾਮਨਾ ਸਿਰਜਣਾਤਮਕ ਹੁੰਦੀ ਹੈ। ਦਰਅਸਲ ਸਿਰਜਣਾਤਮਕ ਸ਼ਕਤੀ ਦਾ ਹੀ ਦੂਸਰਾ ਨਾਮ ਕਾਮਨਾ ਹੈ। ਇਹ ਕਾਮਨਾ ਹੀ ਹੈ ਜੋ ਮਨੁੱਖ ਨੂੰ ਪੂਰਵ-ਨਿਰਧਾਰਿਤ ਪਰੰਪਰਾਵਾਂ ਅਤੇ ਸੰਸਥਾਵਾਂ ਦੀਆਂ ਵਲਗਣਾਂ ਤੋਂ ਮੁਕਤ ਕਰਵਾ ਕੇ ਨਵੀਂ ਪਰਵਾਜ਼ ਲਈ ਪ੍ਰੇਰਦੀ ਹੈ। ਨਾਨਕ, ਜਿਸ ਨੂੰ ਉਹ ਵਾਰ-ਵਾਰ ਯਾਦ ਕਰਦਾ ਹੈ, ਉਸ ਲਈ ਕਿਸੇ ਸਥਾਈ ਪਰੰਪਰਾ ਦਾ ਨਹੀਂ ਸਗੋਂ ਅਨਿਸ਼ਚਿਤ ਪਰਵਾਜ਼/ਉਦਾਸੀ ਦਾ ਪ੍ਰਤੀਕ ਹੈ, ਸਿਰਜਣਾਤਮਕ ਕਾਮਨਾ ਦਾ ਪ੍ਰਤੀਕ ਹੈ। ਉਹ ਕਾਮਨਾ ਜੋ ਮਨੁੱਖ ਜਾਤੀ ਨੂੰ ਅੱਗੇ ਲਿਜਾਣ ਲਈ ਹਰ ਕਿਸੇ ਦੀ ਟੈਗੀਟੋਰੀਅਲਾਈਜੇਸ਼ਨ ਨੂੰ ਤੋੜਦੀ ਹੈ:

ਨਾਨਕ ਤਾਂ ਪਹਿਲੇ ਦਿਨ ਹੀ

ਵਿਦਿਆਲੇ ਨੂੰ

ਵਿਦਿਆ ਦੀ ਵਲਗਣ ਨੂੰ

ਰੱਦ ਕੇ ਘਰ ਮੁੜੇ

ਘਰ ਮੁੜੇ ਘਰੋਂ ਜਾਣ ਲਈ

ਘਰੋਂ ਗਏ ਘਰ ਨੂੰ ਵਿਸਥਾਰਨ ਲਈ
ਵਿਸ਼ਾਲਣ ਲਈ

(ਅਸੀਂ ਨਾਨਕ ਦੇ ਕੀ ਲਗਦੇ ਹਾਂ, ਪੰਨਾ 20)

ਕਵਿਤਾ 'ਨਾਨਕ' ਵੀ ਸਮਾਜਕ ਵਿਕਾਸ ਲਈ ਸਮਾਜ ਨੂੰ ਨਿਸ਼ਚਿਤ ਕਦਰਾਂ ਕੀਮਤਾਂ, ਮੁੱਲਾਂ, ਸੰਸਥਾਵਾਂ ਜਾਂ ਪਰੰਪਰਾਵਾਂ ਦੀ ਕੈਦ ਤੋਂ ਮੁਕਤ ਕਰਵਾਉਣ ਵਾਸਤੇ ਇਹਨਾਂ ਦੇ ਨਿਰਮਾਣ ਪਿੱਛੇ ਕੰਮ ਕਰ ਰਹੀ ਦਮਨਕਾਰੀ ਸਿਆਸਤ ਨੂੰ ਨੰਗਿਆਂ ਕਰਕੇ ਇਹਨਾਂ ਦੀ ਪੁਨਰ-ਸਥਾਪਨਾ ਦੀ ਵਕਾਲਤ ਕਰਦੀ ਹੈ:

ਮਾਫ਼ ਕਰਨਾ

ਸਾਡੇ ਲਈ ਬਹੁਤ ਮੁਸ਼ਕਲ ਹੈ

ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ

ਪੈਂਡੇ ਦੀ ਧੂੜ ਨਾਲ ਲੱਖ ਪੱਥ ਪਿੰਜਣੀਆਂ

ਤਿੜਕੀਆਂ ਅੱਡੀਆਂ

ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ

ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ

ਗੱਲ੍ਹਾਂ ਦਾ ਚਿਪਕਿਆ ਮਾਸ

ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਛੂੰਘ 'ਚ

ਦਗਦੀਆਂ ਮਾਘਦੀਆਂ ਤੇਜ਼ ਅੱਖਾਂ

ਅੱਖਾਂ ਜੋ -

ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ

(ਨਾਨਕ, ਪੰਨਾ 21)

ਇਹ ਨਾਨਕ ਹੀ ਹੈ ਜਿਸ ਤੋਂ ਉਹ ਮਨੁੱਖੀ ਮਨ ਦੀ ਡੀਟੈਰੋਗੀਅਲਾਈਜੇਸ਼ਨ /
ਗੀਟੈਰੋਗੀਅਲਾਈਜੇਸ਼ਨ ਲਈ ਨਿਸ਼ਚਿਤ ਪਰੰਪਰਾਵਾਂ / ਸੰਸਥਾਵਾਂ ਦੇ ਪਿੰਜਰਿਆਂ ਨੂੰ ਤੋੜ ਕੇ
ਅਨੰਤ ਅਸਮਾਨਾਂ ਵਿਚ ਅਨਿਸ਼ਚਿਤ ਪਰਵਾਜ਼ ਭਰਨ ਲਈ ਵਰ ਮੰਗਦਾ ਹੈ:

ਲੰਮੀਆਂ ਉਦਾਸੀਆਂ ਵਾਲੇ ਆਪਣੇ ਬਾਬੇ ਤੋਂ
ਉਦਾਸੀਆਂ ਦਾ ਵਰ ਨਹੀਂ ਮੰਗ ਸਕਦੇ
ਕਿਉਂਕਿ ਅਸੀਂ
ਜੀਰੋ ਵਰਗੀਆਂ ਗੋਲ ਪ੍ਰਕਰਮਾ ਤਾਂ ਕਰ ਸਕਦੇ ਹਾਂ
ਉਦਾਸੀਆਂ ਤੇ ਨਹੀਂ ਚੜ੍ਹ ਸਕਦੇ
ਆਕਾਸ਼ ਵਿਚ ਅਲਮਸਤ ਨਹੀਂ ਉੱਡ ਸਕਦੇ
ਪ੍ਰਵਾਜ਼ ਨਹੀਂ ਭਰ ਸਕਦੇ
ਉਪ ਗ੍ਰਹਿ ਵਾਂਗ
ਨਿਸ਼ਚਿਤ ਗੋਲ ਧਾਰੇ ਵਿਚ ਹੀ ਘੁੰਮ ਸਕਦੇ ਹਾਂ
ਸਾਡਾ ਮਾਰਗ ਤਾਂ ਹੋ ਸਕਦਾ ਜੀਰੋ ਵਰਗਾ
ਗੋਲ ਜਾਂ ਇਲੈਪਟੀਕਲ
ਜੋ ਭੂਤ ਓਹੀ ਭਵਿੱਖ
ਪੈਰਾਬੋਲਿਕ ਪਾਥ ਬਾਰੇ ਨਹੀਂ ਸੋਚ ਸਕਦੇ
ਸਾਨੂੰ ਅਨੰਤ ਵਿਸ਼ਾਲ ਭਵਿੱਖ ਤੋਂ ਡਰ ਲਗਦਾ ਹੈ

(ਜੀਰੋ, ਪੰਨਾ 29)

ਪਰ ਉਹ ਕੀ ਹੈ ਜੋ ਜੀਵ ਜੰਤੂਆਂ ਦੀਆਂ ਸੀਮਤ ਲੋੜਾਂ ਨੂੰ ਮਨੁੱਖ ਦੀ ਕਦੇ ਵੀ ਪੂਰੀ ਨਾ
ਹੋ ਸਕਣ ਵਾਲੀ ਅਸੀਮ ਕਾਮਨਾ ਵਿਚ ਰੂਪਾਂਤ੍ਰਿਤ ਕਰ ਦਿੰਦੀ ਹੈ? ਇਸਦਾ ਵੀ ਜਸਵੰਤ ਜਫਰ
ਕੋਲ ਇਕ ਖੂਬਸੂਰਤ ਜੁਆਬ ਹੈ। ਆਪਣੀਆਂ ਕਈ ਕਵਿਤਾਵਾਂ ਖਾਸ ਕਰਕੇ 'ਪਿਰਾਮਿਡ'
ਕਵਿਤਾ ਵਿਚ ਉਹ ਕਾਮਨਾ ਨੂੰ ਸੁਪਨੇ ਨਾਲ ਤੁਲਨਾ ਦਿੰਦਾ ਹੈ। ਸੁਪਨੇ ਨੂੰ ਉਹ ਭਵਿੱਖ ਦੀ
ਕਲਪਨਾ ਦੇ ਰੂਪ ਵਿਚ ਦੇਖਦਾ ਹੈ। ਸੁਪਨਾ ਲੈਣ ਦਾ ਅਰਥ ਹੈ ਕੁਝ ਹੋਰ ਬਣਨ ਬਾਰੇ ਸੋਚਣਾ।
ਆਪਣੀ ਕਵਿਤਾ 'ਆਜ਼ਾਦੀ' ਵਿਚ ਚਿੜੀ ਦੀ ਆਜ਼ਾਦੀ ਦੇ ਗੀਤ ਗਾਉਂਦਾ ਗਾਉਂਦਾ ਉਹ
ਅਚਾਨਕ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਚਿੜੀ ਏਨੀ ਆਜ਼ਾਦ ਨਹੀਂ ਹੈ ਕਿ ਉਹ
ਕੁਝ ਹੋਰ ਹੋਣ ਬਾਰੇ ਸੋਚ ਸਕੇ:

ਚਿੜੀ ਏਨੀ ਆਜ਼ਾਦ ਨਾ ਕਿ
ਕੁਝ ਹੋਰ ਹੋਣ ਬਾਰੇ ਸੋਚ ਸਕੇ

ਆਦਮੀ ਹੋਣ ਦਾ ਸੁਪਨਾ ਲੈ ਸਕੇ
 ਅਸੀਂ ਕੁਝ ਵੀ ਹੋਣ ਬਾਰੇ
 ਸੋਚ ਸਕਦੇ
 ਸੁਪਨ ਸਕਦੇ

(ਆਜ਼ਾਦੀ, ਪੰਨਾ 65)

ਕੁਝ ਹੋਰ ਹੋਣ ਬਾਰੇ ਸੋਚਣਾ / ਸੁਪਨਾ ਲੈਣਾ ਹੀ ਸਿਰਜਣਾਤਮਕ ਕਾਮਨਾ ਹੈ। ਪਰ ਚਿੜੀ
 ਕੋਲ ਇਹ ਸਿਰਜਣਾਤਮਕ ਕਾਮਨਾ ਸ਼ਕਤੀ ਕਿਉਂ ਨਹੀਂ ਹੈ? ਜ਼ਫਰ ਇਸ ਦਾ ਬੜਾ ਸਪੱਸ਼ਟ
 ਜੁਆਬ ਦਿੰਦਾ ਹੈ ਕਿ ਚਿੜੀ ਕੋਲ ਇਹ ਸ਼ਕਤੀ ਇਸ ਲਈ ਨਹੀਂ ਹੈ ਕਿਉਂਕਿ ਉਸ ਕੋਲ ਸ਼ਬਦ
 ਵਾਲੀ ਦਾਤ ਨਹੀਂ ਹੈ। ਦਰਅਸਲ ਇਹ ਸ਼ਬਦ ਭਾਵ ਭਾਸਾ (ਚਿਹਨਕ ਸ਼ਕਤੀ) ਹੀ ਹੈ ਜੋ ਜੀਵ
 ਜੰਤੂਆਂ ਵਿਚ ਪਾਈ ਜਾਣ ਵਾਲੀ ਭੁੱਖ ਨੂੰ ਅਸੀਂਮ ਕਾਮਨਾ ਸ਼ਕਤੀ ਵਿਚ ਰੂਪਾਂਤ੍ਰਿਤ ਕਰ ਦਿੰਦੀ
 ਹੈ। ਪਰਵਰਚਨ ਵਿਚ ਬੱਝੀ ਹੋਈ ਭੁੱਖ ਹੀ ਸਿਰਜਣਾਤਮਕ ਕਾਮਨਾ ਸ਼ਕਤੀ ਬਣਦੀ ਹੈ:

ਪੰਛੀ ਉਡ ਲੈਂਦਾ ਜਦ ਚਾਹੁੰਦਾ
 ਸਾਨੂੰ ਪੈਣ ਜਹਾਜ਼ੀ ਕਜੀਏ

ਸੋਹਣਾ ਘਰ ਆਪ ਬਣਾਉਂਦਾ
 ਅਸੀਂ ਸੌ ਸੌ ਮਿਸਤਰੀ ਸੱਦੀਏ

ਊਹ ਸਭ ਕਰਦਾ ਵਿੱਡ ਭਾਉਂਦਾ
 ਅਸੀਂ ਸੰਗਲ ਸਮਾਜੀ ਬੱਝੀਏ
 | | | |
 ਊਹ | | |
 ਅਸੀਂ | | |
 | | | |
 ਊਹ ਰੋਮ ਰੋਮ ਮਟਕਾਉਂਦਾ
 ਅਸੀਂ ਕੁਹਜ ਆਪਣਾ ਕੱਜੀਏ

ਫਿਰ ਕਿਉਂ ਪਰਿਦੇ ਦੀ
 ਆਦਮ ਤੋਂ ਉਤੇ ਜਾਤ ਨਾ
 ਏਸ ਲਈ ਕਿ ਓਸ ਕੋਲ
 'ਸ਼ਬਦ' ਵਾਲੀ ਦਾਤ ਨਾ
 ਸੰਗਾਤ ਨਾ

(ਪੰਛੀ, ਪੰਨਾ 63)

ਪਰ ਇਹ ਕਾਮਨਾ ਕੇਵਲ ਸਿਰਜਣਾਤਮਕ ਹੀ ਨਹੀਂ, ਮਨੁੱਖ ਨੂੰ ਕੰਪੀਟੀਸ਼ਨ ਦੀ ਭਾਵਨਾ ਨਾਲ ਵੀ ਭਰ ਦਿੰਦੀ ਹੈ। ਆਪਣੀ ਕਾਮਨਾ ਦੀ ਪੂਰਤੀ ਲਈ ਦੂਸਰੇ ਦੀ ਬਰਬਾਦੀ ਨੂੰ ਵੀ ਜਾਇਜ਼ ਠਹਿਰਾ ਦਿੰਦੀ ਹੈ:

ਖਾਣ ਦਾ ਅਰਥ ਹੈ ਖੋਹਣਾ
ਹਾਸਿਲ ਦਾ ਅਰਥ ਹਥਿਆਉਣਾ
ਜਿਉਣ ਦਾ ਅਰਥ ਮਾਰਨਾ
ਵਸਣ ਦਾ ਅਰਥ ਉਜਾੜਨਾ
ਆਪ ਉਤੇ ਜਾਣ ਲਈ
ਦੂਜੇ ਨੂੰ ਹੇਠ ਉਤਾਰਨਾ
ਆਪਣੇ ਨਿੱਧ ਲਈ ਹੋਰਾਂ ਨੂੰ ਸਾੜਨਾ
ਆਪਣੇ ਮੇਚ ਲਈ ਦੂਸਰੇ ਨੂੰ ਪਾੜਨਾ

(ਪਿਰਾਮਿਡ, ਪੰਨਾ 84)

ਖੋਹਣਾ, ਹਥਿਆਉਣਾ, ਮਾਰਨਾ, ਉਜਾੜਨਾ, ਚਾਹੁਣਾ, ਸਾੜਨਾ, ਪਾੜਨਾ, ਪਦਾਰਥ, ਪਾਵਰ, ਹਉਮੈ ਆਦਿ ਇਸ ਤਰ੍ਹਾਂ ਦੀ ਸੋਚ ਦੇ ਮੈਟਾਫਰ ਬਣ ਗਏ ਹਨ। 'ਰੁਖ ਰੋਮ' ਅਤੇ 'ਕੰਪੀਟੀਸ਼ਨ' ਕਿਵਿਤਾਵਾਂ ਵਿਚਲੀ ਇਹ ਭਾਵਨਾ ਕੇਵਲ ਦੂਸਰੇ ਦੀ ਬਰਬਾਦੀ ਨੂੰ ਹੀ ਨਹੀਂ, ਸਾਂਝੀ ਕੁਦਰਤ ਦੇ ਬਲਾਤਕਾਰ ਨੂੰ ਵੀ ਰੈਸ਼ਨਲਾਈਜ਼ ਕਰ ਲੈਂਦੀ ਹੈ:

ਸਿੰਘ ਜੀ ਦੇ ਘਰ ਸਾਹਮਣੇ
ਸੜਕ ਦੇ ਦੂਜੇ ਪਾਰ
ਖੜ੍ਹਿਆ ਕਰੇਗੀ ਕਾਰ
ਜਿਥੇ ਅੱਜ ਕੱਲ੍ਹੁ ਖੜ੍ਹਾ ਹੈ ਇਕ ਬੀਬਾ ਰਾਣਾ ਰੁੱਖ
ਸਿੰਘ ਜੀ ਕਹਿੰਦੇ—
ਇਸ ਨੂੰ ਦੇਵੇ ਚੁੱਕ
ਕਰ ਦਿਉ ਇਹ ਥਾਂ ਸਾਫ਼
ਰੁੱਖ ਨੂੰ ਕਰੋ ਖਲਾਸ

(ਰੁੱਖ ਰੋਮ, ਪੰਨਾ 33)

ਜੇ ਇਸ ਤਰ੍ਹਾਂ ਉਹ ਪੂਰਬ ਦੀ ਸੰਪੂਰਨ ਤਿਆਗ ਦੀ ਪਰੰਪਰਾ ਨੂੰ ਹੀ ਨਹੀਂ, ਸਗੋਂ ਪੱਛਮ ਦੀ ਸੰਪੂਰਨ ਪ੍ਰਾਪਤੀ ਦੀ ਪਰੰਪਰਾ ਨੂੰ ਵੀ ਨਕਾਰ ਦਿੰਦਾ ਹੈ:

ਆਦਮੀ ਆਪਣੀ ਚੌੜ ਕਾਰਨ
ਏਸ ਤਰ੍ਹਾਂ ਦੀ ਦੌੜ ਕਾਰਨ
ਸਦੀਆ ਵਿਚ ਨਹੀਂ

ਸਾਲਾ ਵਿਚ ਹੀ
ਮੁੜਕੇ ਮੁੜਕੀ ਹੋ ਜਾਂਦਾ
ਤੇ ਫਿਰ ਪੂਰਬ ਵੱਲ ਨੂੰ
ਦੂੜਕੇ ਦੂੜਕੀ ਹੋ ਲੈਂਦਾ

(ਪਿਰਾਮਿਡ, ਪੰਨਾ 85)

ਪੂਰਬ ਪੱਛਮ ਵੱਲ ਦੌੜ ਰਿਹਾ ਹੈ, ਪੱਛਮ ਪੂਰਬ ਵੱਲ। ਪਰ ਜ਼ਫਰ ਇਹਨਾਂ ਦੋਨਾਂ ਵਿਚੋਂ
ਕਿਸੇ ਇਕ ਦਿਸ਼ਾ ਵੱਲ ਦੌੜ ਦੀ ਚੋਣ ਨਹੀਂ ਕਰਦਾ। ਉਹ ਦੋਨੋਂ ਕਿਸਮ ਦੀਆਂ ਦੌੜਾਂ ਨੂੰ ਰੱਦ
ਕਰ ਦਿੰਦਾ ਹੈ:

ਅਸੰਭਵ
ਸਭ ਕੁਝ ਜਿੱਤਣਾ
ਅਸੰਭਵ
ਸਭ ਕੁਝ ਤਿਆਗਣਾ
ਸਭ ਕੁਝ ਜਿੱਤਣ ਜਾਂ ਤਿਆਗਣ
ਜਦੋਂ ਨਿਕਲਦਾ ਆਦਮੀ
ਆਪਣਾ ਆਪ ਗੁਆ ਬਹਿੰਦਾ
ਆਪਣੀ ਜੋਤ ਬੁਝਾ ਲੈਂਦਾ
ਆਦਮੀ ਤੋਂ ਧੁਰ ਪੂਰਬ ਜਿੰਨਾ ਦੂਰ
ਧੁਰ ਪੱਛਮ ਵੀ ਉਨਾ ਦੂਰ

(ਪਿਰਾਮਿਡ, ਪੰਨਾ 86)

ਉਹ ਇਹਨਾਂ ਦੋਨਾਂ ਪਰੰਪਰਾਵਾਂ ਨੂੰ ਤਿਆਗ ਕੇ ਕਿਸੇ ਤੀਸਰੀ ਨਵੀਂ ਸੋਚ ਦਾ ਨਿਰਮਾਣ
ਵੀ ਨਹੀਂ ਕਰਦਾ। ਜੇਕਰ ਇਹ ਗੱਲ ਹੈ ਤਾਂ ਮੰਨਣਾ ਪਵੇਗਾ ਕਿ ਉਹ ਕਿਸੇ ਨਵੇਂ ਮਾਰਗ ਦਾ
ਆਰਕੀਟੈਕਟ ਨਹੀਂ ਹੈ, ਸਿਰਜਕ ਨਹੀਂ ਹੈ। ਜੇਕਰ ਉਹ ਪੂਰਵ ਨਿਰਧਾਰਿਤ ਪਰੰਪਰਾਵਾਂ ਵਿਚੋਂ
ਕਿਸੇ ਇਕ ਵਿਸ਼ੇਸ਼ ਪਰੰਪਰਾ ਦਾ ਧਾਰਨੀ ਨਹੀਂ ਹੈ, ਤਾਂ ਦੂਸਰੇ ਪਾਸੇ ਕਿਸੇ ਨਵੀਂ ਪਰੰਪਰਾ/
ਵਿਚਾਰਪਾਰਾ ਦਾ ਨਿਰਮਾਤਾ/ਸਿਰਜਕ/ਆਰਕੀਟੈਕਟ ਵੀ ਨਹੀਂ ਹੈ। ਇਹ ਸਭ ਕੁਝ ਨਹੀਂ ਹੈ
ਤਾਂ ਫੇਰ ਉਹ ਕੀ ਹੈ? ਉਹ ਤਾਂ ਕਹਿੰਦਾ ਹੈ:

ਨਾ ਤਾਂ ਪੂਰਬ ਛੱਡ
ਪੂਰਬ ਵੀ ਮਾਣ
ਨਾ ਹੀ ਪੱਛਮ ਛੱਟ
ਪੱਛਮ ਵੀ ਜਾਣ

‘ਮਨ ਤੂੰ ਜੋਤਿ ਸਰੂਪ ਹੈ
ਆਪਣਾ ਮੂਲ ਪਛਾਣੁ’

(ਪਿਰਾਮਿਡ, ਪੰਨਾ 86)

ਪਰ ਇਸ ਪੁਸਤਕ ਦੀ ਪਹਿਲੀ ਕਵਿਤਾ ਵਿਚ ਹੀ ਉਹ ਇਹ ਘੋਸ਼ਿਤ ਕਰ ਦਿੰਦਾ ਹੈ ਕਿ
ਆਪਣੇ ਆਪ ਨੂੰ ਪਛਾਨਣ ਭਾਵ ਆਪਣੇ ਆਪ ਕੋਲ ਆਉਣ ਜਾਂ ਆਪਣੇ ਆਪ ਨੂੰ ਮਿਲਣ ਦਾ
ਅਰਥ ਹੈ, ਕਵੀ ਹੋਣਾ:

ਉਹ ਦੀਵਾਰ ਤੇ ਲਿਖ ਗਏ
ਤੇ ਦੀਵਾਰ ਨੇ ਕਿਹਾ—
ਦਿੱਲੀ ਚਲੋ

ਉਹ ਇਸ਼ਤਿਹਾਰ ਚਿਪਕਾ ਗਏ
ਤੇ ਇਸ਼ਤਿਹਾਰ ਨੇ ਕਿਹਾ—
ਮਥੁਰਾ ਚਲੋ

ਕਵਿਤਾ ਸ਼ਾਇਰ ਕੋਲ ਆਈ
ਤੇ ਸ਼ਾਇਰ ਨੇ ਕਿਹਾ—
ਆਪਣੇ ਆਪ ਕੋਲ ਆਓ
ਆਪਣੇ ਆਪ ਨੂੰ ਮਿਲੋ

(ਯਾਤਰਾ, ਪੰਨਾ 19)

ਨਾ ਤਾਂ ਉਹ ਕੇਵਲ ਕਿਸੇ ਅੰਤਮ ਸੱਚ/ਪਰੰਪਰਾ/ਵਿਚਾਰਧਾਰਾ ਦਾ ਖੋਜੀ/ਇਤਿਹਾਸਕਾਰ/
ਆਰਕੀਟੈਕਟ ਹੈ ਜਿਸ ਖੋਜ ਨੂੰ ਉਹ ਦੀਵਾਰ ਤੇ ਲਿਖ ਸਕੇ ਤੇ ਨਾ ਹੀ ਕਿਸੇ ਨਵੀਂ ਸੌਚ/ਪਰੰਪਰਾ
ਦਾ ਸਿਰਜਕ ਜਿਸਦੇ ਇਸ਼ਤਿਹਾਰ ਉਹ ਕੰਧਾਂ ਉਪਰ ਚਿਪਕਾ ਸਕੇ, ਉਹ ਇਕ ਕਵੀ
ਹੈ, ਕਵਿਤਾ ਉਹ ਸਿਰਜਣਾਤਮਕ ਧਰਾਤਲ ਹੈ ਜਿਥੇ ਅਸੀਂ ਆਪਣੇ ਆਪ ਨੂੰ ਮਿਲ ਸਕਦੇ ਹਾਂ।
ਜਿਥੇ ਸਾਡੇ ਅੰਦਰ ਬੈਠੇ ਇਤਿਹਾਸਕਾਰ, ਆਰਕੀਆਲੋਜਿਸਟ, ਖੋਜੀ, ਆਰਕੀਟੈਕਟ, ਸਿਰਜਕ
ਸਭ ਇਕ ਸਾਂਝਾ ਸੰਵਾਦ ਰਚਾ ਸਕਦੇ ਹਨ। ਜਿਥੇ ਪੂਰਬ ਅਤੇ ਪੱਛਮ ਮਿਲ ਸਕਦੇ ਹਨ। ਜਿਥੇ
ਤਿਆਗ ਅਤੇ ਪੂਰਤੀ ਦਾ ਮਿਲਣ ਹੋ ਸਕਦਾ ਹੈ। ਇਸ ਕਵਿਤਾ ਰਾਹੀਂ ਉਹ ਸਾਡੇ ਵਾਸਤੇ ਇਕ
ਅਜੇਹੀ ਸਿਰਜਣਾਤਮਕ ਧਰਾਤਲ ਦੀ ਹੀ ਸਿਰਜਣਾ ਕਰਦਾ ਹੈ ਜਿਥੇ ਸਾਡੇ ਮਨਾਂ ਅੰਦਰ ਬੈਠੇ
ਇਹ ਸਭ ਲੋਕ ਇਕ ਸਾਂਝਾ ਸੰਵਾਦ ਰਚਾ ਸਕਦੇ ਹਨ:

‘ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ
ਲੇਖੇ ਆਵਹਿ ਭਾਗਾ॥’

(ਦੋ ਕਿਤਾਬਾਂ, ਪੰਨਾ 87)

ਸੋ ਜਸਵੰਤ ਜਫਰ ਦੀ ਕਵਿਤਾ ਨਾ ਕਿਸੇ ਅੰਤਮ ਸੱਚ ਦੀ ਖੋਜ ਹੈ ਤੇ ਨਾ ਹੀ ਕਿਸੇ ਸਮਾਜਕ ਸੁਪਨੇ (ਭਵਿੱਖ) ਦਾ ਡਿੜਾਇਨ। ਉਸ ਦੀ ਕਵਿਤਾ ਉਸ ਅੰਦਰ ਬੈਠੇ ਖੋਜੀ ਅਤੇ ਸਿਰਜਕ ਦੋਨਾਂ ਨੂੰ ਟੱਪ ਜਾਂਦੀ ਹੈ। ਉਹ ਆਪ ਖੋਜੀ ਅਤੇ ਸਿਰਜਕ ਹੋਣ ਦੀ ਥਾਂ ਆਪਣੇ ਪਾਠਕਾਂ ਨੂੰ ਜਗਿਆਸਾ ਅਤੇ ਸਿਰਜਣਾ ਨਾਲ ਭਰ ਦਿੰਦਾ ਹੈ। ਇਸੇ ਲਈ ਉਹ ਕੋਈ ਨਿਰਣਾ ਦੇਣ ਦੀ ਥਾਂ ਪੂਰਬ ਅਤੇ ਪੱਛਮ ਨੂੰ ਪਾਠਕ ਦੇ ਮਨ ਅੰਦਰ ਹੀ ਮਿਲਾਉਂਦਾ ਹੈ।

ਹੁਣ ਸੁਆਲ ਪੈਦਾ ਹੁੰਦਾ ਹੈ ਕਿ ਉਹ ਇਤਿਹਾਸਕਾਰ, ਆਰਕੀਆਲੋਜਿਸਟ, ਖੋਜੀ ਅਤੇ ਸਿਰਜਕ ਬਣਦਾ ਬਣਦਾ ਅਖੀਰ ਤੇ ਕਵਿਤਾ ਵੱਲ ਕਿਉਂ ਅਤੇ ਕਿਵੇਂ ਮੋੜ ਕੱਟ ਜਾਂਦਾ ਹੈ। ਇਕ ਅਕਾਦਮਿਕ ਡਿਸਕੋਰਸ ਰਚਣ ਦੀ ਥਾਂ ਕਾਵਿਕ ਡਿਸਕੋਰਸ ਕਿਉਂ ਰਚਦਾ ਹੈ। ਪਹਿਲੀ ਗੱਲ ਤਾਂ ਇਹ ਕਿ ਅਜੋਕੇ ਅਕਾਦਮਿਕ ਡਿਸਕੋਰਸ ਦੀ ਸਿਰਜਣਾ ਕਰਨ ਵਾਲੀਆਂ ਰੈਸ਼ਨਲ, ਐਨਾਲਿਟੀਕਲ, ਕੈਟਾਗੋਰੀਕਲ ਅਤੇ ਐਬਸਟਰੈਕਟ ਸੋਚ ਦੀਆਂ ਪਰੰਪਰਾਵਾਂ ਅਕਾਦਮਿਕ ਅੰਤਰਦ੍ਰਿਸ਼ਟੀਆਂ ਨੂੰ ਅਤੀ ਜਟਿਲ ਕਿਸਮ ਦੇ ਸਭਿਆਚਾਰਕ ਡਿਸਕੋਰਸ ਵਿਚ ਪੂਰੀ ਆਜ਼ਾਦੀ ਅਤੇ ਖੁੱਲ੍ਹੇ ਨਾਲ ਵਿਚਰਣ ਹੀ ਨਹੀਂ ਦਿੰਦੀਆਂ। ਉਦਾਹਰਣ ਦੇ ਤੌਰ ਤੇ ਉਸਦੀਆਂ ਕਵਿਤਾਵਾਂ 'ਭਾਈ ਘੁੱਣੀਆ' ਅਤੇ 'ਮੁਕਤੇ' ਜਿਸ ਤਰ੍ਹਾਂ ਨਾਲ ਸਿੱਖ ਸਭਿਆਚਾਰ ਦੀਆਂ ਜਟਿਲ ਬਹੀਕੀਆਂ ਨਾਲ ਸੰਵਾਦ ਰਚਾਉਂਦੀਆਂ ਹਨ, ਤਾਰਕਿਕ ਅਤੇ ਵਿਸ਼ਲੇਸ਼ਣਾਤਮਕ ਅਕਾਦਮਿਕ ਡਿਸਕੋਰਸ ਉਸ ਤਰ੍ਹਾਂ ਕਰ ਹੀ ਨਹੀਂ ਸਕਦਾ:

ਸਿੱਖ ਹਮੇਸ਼ਾ ਇਕੱਲਾ ਹੁੰਦਾ
ਇਕੱਲਾ ਸਿੱਖ ਹੀ ਸਵਾ ਲੱਖ ਹੁੰਦਾ
ਦੋ ਸਿੱਖ ਢਾਈ ਲੱਖ ਨਹੀਂ ਹੁੰਦੇ
ਤਿੰਨ ਸਿੱਖ ਪੌਣੇ ਚਾਰ ਲੱਖ ਨਹੀਂ ਹੁੰਦੇ

(ਭਾਈ ਘੁੱਣੀਆ, ਪੰਨਾ 35)

ਇਸ ਤਰ੍ਹਾਂ ਉਸਦੀ ਕਵਿਤਾ ਜਿੰਦਗੀ ਨੂੰ ਸਮਝਣ ਸਮਝਾਉਣ ਅਤੇ ਬੇਹਤਰ ਬਣਾਉਣ ਲਈ ਅਜੇਹੀਆਂ ਸੰਭਾਵਨਾਵਾਂ ਪੈਦਾ ਕਰ ਦਿੰਦੀ ਹੈ, ਜਿਹੋ ਜਿਹੀਆਂ ਸੰਭਾਵਨਾਵਾਂ ਤਾਰਕਿਕ ਅਤੇ ਵਿਸ਼ਲੇਸ਼ਣਾਤਮਕ ਅਕਾਦਮਿਕ ਡਿਸਕੋਰਸਾਂ ਰਾਹੀਂ ਸੰਭਵ ਨਹੀਂ ਹਨ। ਇਸੇ ਲਈ ਅਜੋਕੇ ਪੰਜਾਬੀ ਜੀਵਨ ਵਾਸਤੇ ਉਸ ਦੀ ਕਵਿਤਾ ਕਿਸੇ ਅਕਾਦਮਿਕ ਅਤੇ ਰਾਜਸੀ ਪ੍ਰੋਗਰਾਮ ਨਾਲੋਂ ਵਧੇਰੇ ਪ੍ਰਾਸ਼ੰਸਿਕ ਅਤੇ ਸਾਰਥਕ ਹੋ ਜਾਂਦੀ ਹੈ। ਇਸੇ ਕਵਿਤਾ ਨੂੰ ਅੱਗੇ ਤੋਰਦਾ ਹੋਇਆ ਉਹ ਆਖਦਾ ਹੈ:

ਗੁਰੂ ਨੇ ਜਨੇਊ ਦੇ ਵੱਖਰੇ ਅਰਥ ਕੀਤੇ
ਭਾਈ ਘੁੱਣੀਆ ਗੁਰੂ ਦਾ ਉਪਦੇਸ਼ ਕਮਾਉਂਦਾ
ਉਸ ਆਪਣੀ ਕਿਰਪਾਨ ਦੇ
ਵੱਖਰੇ ਅਰਥ ਜਾਣੇ
ਜਾਨ ਦੇ ਪੁੱਕੜੀਚੇ ਦੇ ਨਿਕਾਲੁ ਪਾਗਾਵਿਆ

ਮੁਸਕਰਾਉਂਦਿਆਂ ਲਾਡ ਨਾਲ ਪੁੱਛਿਆ—

ਕੀ ਕਰੇਂਗਾ ਇਸ ਕਿਰਪਾਨ ਨਾਲ?

ਭੋਲੇ ਭਾਅ ਬੋਲਿਆ ਘਨੁੱਈਆ—

ਜਦੋਂ ਕੋਈ ਹਤਿਆਰਾ ਮੇਰੀ ਜਾਨ ਲੈਣ ਆਏਗਾ

ਮੈਂ ਕਹਾਂਗਾ—

ਪਿਆਰੇ, ਕਿਉਂ ਖੇਚਲ ਦਿੰਨਾਂ

ਆਪਣੀ ਦੁਸ਼ਮਣੀ ਦੀ ਤਲਵਾਰ ਨੂੰ

ਲੈ ਫੜ ਮੇਰੇ ਗੁਰੂ ਦੀ ਬਖਸ਼ੀ ਪਿਆਰ ਨਿਸ਼ਾਨੀ

ਮੇਰੀ ਜਾਨ ਏਸ ਦੀ ਧਾਰ ਤੋਂ ਜਾਵੇ

ਮੇਰੀ ਮੌਤ ਦਾ ਰਸਤਾ

ਗੁਰੂ ਦੇ ਪਿਆਰ ਚੋਂ ਜਾਵੇ

(ਭਾਈ ਘਨੁੱਈਆ, ਪੰਨਾ 36)

ਕਵਿਤਾ ਵਿਚ ਇਹ ਨਵੀਆਂ ਸੰਭਾਵਨਾਵਾਂ ਇਸ ਲਈ ਪੈਦਾ ਹੋ ਜਾਂਦੀਆਂ ਹਨ ਕਿਉਂਕਿ
ਕਵਿਤਾ ਜ਼ਿੰਦਗੀ ਨੂੰ ਕੇਵਲ ਇਕ ਵੱਖਰੇ ਢੰਗ ਨਾਲ ਅਨੁਭਵ ਹੀ ਨਹੀਂ ਕਰਦੀ, ਸਗੋਂ ਜ਼ਿੰਦਗੀ
ਨੂੰ ਇਕ ਨਵੇਂ ਨਰੋਏ ਢੰਗ ਨਾਲ ਜੀਵਦੀ ਵੀ ਹੈ। ਸੋ ਕਵਿਤਾ ਇਕ ਟੋਟਲ ਐਕਸਪੀਰੀਐਂਸ ਹੈ,
ਜੋ ਸਭਿਆਚਾਰ-ਰਾਜਨੀਤਕ ਐਕਸ਼ਨ ਤੋਂ ਵੀ ਮਹਿਰੂਮ ਨਹੀਂ ਹੈ। ਭਾਈ ਘਨੁੱਈਏ ਵਾਲੀ
ਉਪਰੋਕਤ ਕਵਿਤਾ ਵਿਚੋਂ ਅਜੇਹੇ ਸਭਿਆਚਾਰ-ਰਾਜਨੀਤਕ ਐਕਸ਼ਨ ਨੂੰ ਸਾਫ਼-ਸਾਫ਼ ਦੇਖਿਆ
ਜਾ ਸਕਦਾ ਹੈ। ਸੋ ਜ਼ਫਰ ਦੀ ਕਵਿਤਾ ਅਕਾਦਮਿਕ ਪ੍ਰਵਚਨਾਂ ਅਤੇ ਅਜੇਕੇ ਜੀਵਨ ਦੇ ਸੰਸਕ੍ਰਿਤ-
ਰਾਜਨੀਤਕ ਪ੍ਰਵਚਨਾਂ ਨੂੰ ਇਕ ਟੈਂਸ਼ਨ ਵਿਚ ਫਸਾ ਕੇ ਇਹਨਾਂ ਤੋਂ ਪਾਰ ਲੰਘ ਜਾਂਦੀ ਹੈ।

ਦਰਅਸਲ ਕਵਿਤਾ ਉਹ ਮੋਹ, ਮੁਹੱਬਤ, ਪਿਆਰ, ਮਮਤਾ ਅਤੇ ਦੋਸਤੀ ਹੈ ਜੋ ਬੁੜੇ ਨੂੰ
ਬਾਪੂ ਅਤੇ ਸਰੀਕ ਨੂੰ ਭਰਾ ਬਣਾ ਦਿੰਦੀ ਹੈ:

ਮੋਹ ਮੁਹੱਬਤ ਪਿਆਰ ਮਮਤਾ ਦੋਸਤੀ

ਇਹਨਾਂ ਨਾਲ ਰਿਸ਼ਤਿਆਂ ਦੀ ਰਿਸ਼ਤਗੀ

ਬਾਪੂ — ਮੋਹ = ਬੁੜਾ

ਭਰਾ — ਪਿਆਰ = ਸ਼ਰੀਕ

ਪਤੀ — ਦੋਸਤੀ = ਮਰਦ

ਪਤਨੀ — ਮੁਹੱਬਤ = ਔਰਤ

ਔਰਤ — ਮਮਤਾ = ਫਢੇਕੁਟਣੀ

(ਬੁਹੇ, ਪੰਨਾ 57)

ਅਰਥ ਨਹੀਂ, ਅਰਥਾਂ ਦੀ ਪਰਫੋਰਮੈਂਸ ਦੇਖਣ ਵਾਲੀ ਹੁੰਦੀ ਹੈ। ਉਸਦੀ ਕਵਿਤਾ ਵਿਚ ਅਰਥ
ਕਿਵੇਂ ਘਟਦੇ ਹਨ, ਇਹ ਦੇਖਣ ਲਈ ਉਸਦੀ ਕਵਿਤਾ ਬੱਚਾ ਪੜ੍ਹੀ ਜਾ ਸਕਦੀ ਹੈ:

ਬੱਚੇ ਨਾਲ
ਘਰ ਸਾਹ ਲੈਂਦਾ
ਕੰਪਾਂ ਧੜਕਦੀਆਂ
ਛੱਤਾਂ ਛਣਕਦੀਆਂ
ਤੇ ਖਿੜਕੀਆਂ ਹੱਸਦੀਆਂ

ਬੱਚੇ ਬਿਨਾਂ
ਰਾਤੀਂ ਚੰਦ ਨਹੀਂ ਚੜ੍ਹਦਾ
ਤਾਰੇ ਨਾ ਟਿਮਟਿਮਾਉਂਦੇ
ਘਾਹ ਤੇ ਤਰੇਲ ਨਹੀਂ ਪੈਂਦੀ
ਵਿਹੜੇ 'ਚ ਧੁੱਪ ਨਹੀਂ ਖਿੜਦੀ

(ਬੱਚਾ, ਪੰਨਾ 55)

ਮੇਜ਼ ਜਸਵੰਤ ਜਫਰ ਉਹ ਕਾਵਿਕ ਅਨੁਭਵ ਹੈ ਜੋ ਸਾਡੀ ਪਰੰਪਰਾਗਤ ਸੋਚ ਵਿਚਾਰ ਦੀਆਂ
ਵਲਗਣਾਂ ਨੂੰ ਟੱਪ ਜਾਂਦਾ ਹੈ। ਅਰਥਾਂ, ਭਾਵਨਾਵਾਂ ਆਦਿ ਦੀ ਇਕ ਅਜੇਹੀ ਬਹੁਤਾਤ ਪੈਦਾ
ਕਰਦਾ ਹੈ ਜਿਸਨੂੰ ਸਾਡੇ ਅਕਾਦਮਿਕ ਅਤੇ ਰਾਜਨੀਤਕ ਪਰਵਰਚਨ ਸੰਭਾਲ ਹੀ ਨਹੀਂ ਪਾਉਂਦੇ।
ਇਹਨਾਂ ਵਿਚੋਂ ਉੱਛਲ ਕੇ ਸੰਸਕ੍ਰਿਤ-ਰਾਜਨੀਤਕ ਐਕਸ਼ਨ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ
ਕਰਾ ਦਿੰਦੀ ਹੈ। ਸੋ ਆਪਣੀ ਕਵਿਤਾ ਵਿਚਲੀ ਇਸ ਬਹੁਤਾਤ ਰਾਹੀਂ ਜਸਵੰਤ ਜਫਰ ਭਾਸ਼ਾਈ
ਅਨੁਭਵ ਅਤੇ ਪਰਫੋਰਮੈਂਸ ਦੀਆਂ ਪਰੰਪਰਾਗਤ ਅਤੇ ਟੈਰੀਟੋਰੀਅਲਾਈਜ਼ਡ ਸੀਮਾਵਾਂ ਨੂੰ ਪਾਰ
ਕਰਕੇ ਖੁੱਲ੍ਹੇ ਅਸਮਾਨਾਂ ਵਿਚ ਇਕ ਅਜੇਹੀ ਪਰਵਾਜ਼ ਭਰਦਾ ਹੈ ਜੋ ਹਰ ਕਿਸਮ ਦੀ ਵਿਗਿਆਨਕ
ਵਲਗਣ ਨੂੰ ਟੱਪ ਕੇ ਨਵੇਂ ਅਰਥ, ਨਵੇਂ ਰਿਸ਼ਤੇ ਅਤੇ ਨਵੀਆਂ ਸੰਭਾਵਨਾਵਾਂ ਪੈਦਾ ਕਰ ਦਿੰਦੀ
ਹੈ। ਕਿਉਂਕਿ ਕਵਿਤਾ ਦੀ ਇਸ ਸਮਰੱਥਾ ਬਾਰੇ ਉਹ ਪੂਰੀ ਤਰ੍ਹਾਂ ਸੁਚੇਤ ਹੈ, ਉਸੇ ਲਈ ਉਹ
ਆਖਦਾ ਹੈ:

ਛੋਟੇ ਬੰਦੇ ਦਾ ਰੱਬ ਛੋਟਾ
ਵੱਡੇ ਦਾ ਰੱਬ ਵੱਡਾ
ਸਭ ਤੇ ਵੱਡਾ ਸਤਿਗੁਰ ਨਾਨਕ
ਨਾਨਕ ਦਾ ਰੱਬ ਸਭ ਤੋਂ ਵੱਡਾ

(ਰੱਬ, ਪੰਨਾ 31)

-ਅਮਰਜੀਤ ਸਿੰਘ ਗਰੇਵਾਲ

ਯਾਤਰਾ

ਊਹ ਦੀਵਾਰ ਤੇ ਲਿਖ ਗਏ
ਤੇ ਦੀਵਾਰ ਨੇ ਕਿਹਾ—

ਦਿੱਲੀ ਚਲੋ

ਊਹ ਇਸ਼ਤਿਹਾਰ ਚਿਪਕਾ ਗਏ
ਤੇ ਇਸ਼ਤਿਹਾਰ ਨੇ ਕਿਹਾ—

ਮਥੁਰਾ ਚਲੋ

ਕਵਿਤਾ ਸ਼ਾਇਰ ਕੋਲ ਆਈ
ਤੇ ਸ਼ਾਇਰ ਨੇ ਕਿਹਾ—

ਆਪਣੇ ਆਪ ਕੋਲ ਆਓ
ਆਪਣੇ ਆਪ ਨੂੰ ਮਿਲੋ

ਅਸੀਂ ਨਾਨਕ ਦੇ ਕੀ ਲਗਦੇ ਹਾਂ

ਨਾਨਕ ਤਾਂ ਪਹਿਲੇ ਦਿਨ ਹੀ
ਵਿਦਿਆਲੇ ਨੂੰ
ਵਿਦਿਆ ਦੀ ਵਲਗਣ ਨੂੰ
ਰੱਦ ਕੇ ਘਰ ਮੁੜੇ
ਘਰ ਮੁੜੇ ਘਰੋਂ ਜਾਣ ਲਈ
ਘਰੋਂ ਗਏ ਘਰ ਨੂੰ ਵਿਸਥਾਰਨ ਲਈ
ਵਿਸ਼ਾਲਣ ਲਈ

ਅਸੀਂ ਨਾਨਕ ਵਾਂਗ ਵਿਦਿਆਲੇ ਨੂੰ ਨਾਕਾਰ ਨਹੀਂ ਸਕਦੇ
ਨਾਨਕ ਨਾਮ ਤੇ ਵਿਦਿਆਲੇ ਉਸਾਰ ਸਕਦੇ ਹਾਂ—
ਗੁਰੂ ਨਾਨਕ ਵਿਦਿਆਲਾ
ਗੁਰੂ ਨਾਨਕ ਮਹਾਂਵਿਦਿਆਲਾ
ਗੁਰੂ ਨਾਨਕ ਵਿਸ਼ਵਵਿਦਿਆਲਾ

ਵਿਦਿਆਲੇ ਦੇ ਸੋਧੇ ਪ੍ਰਬੋਧੇ ਅਸੀਂ
ਗਿਆਨੀ
ਵਿਦਿਆ ਦਾਨੀ
ਘਰਾਂ ਦੇ ਕੈਦੀ
ਪਤਵੰਤੇ ਸੱਜਣ
ਨਾਨਕ ਦੇ ਕੀ ਲੱਗਦੇ ਹਾਂ

ਨਾਨਕ

ਮਾਫ਼ ਕਰਨਾ

ਸਾਡੇ ਲਈ ਬਹੁਤ ਮੁਸ਼ਕਲ ਹੈ

ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਪਰਨਾ

ਪੈਂਡੇ ਦੀ ਧੂੜ ਨਾਲ ਲੱਖ ਪੱਥ ਪਿੰਜਣੀਆਂ

ਤਿੜਕੀਆਂ ਅੱਡੀਆਂ

ਨੁੰਗੀ ਨਾਲ ਉਲੜੀ ਖੁਸ਼ਕ ਦਾਹੜੀ

ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ

ਗੱਲ੍ਹਾਂ ਦਾ ਚਿਪਕਿਆ ਮਾਸ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਛੂੰਘ 'ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ -

ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ

ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ
ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾ ਲੱਤਾਂ ਵਢਵਾ ਸਕਦਾ
ਤੇ ਹੋਰ ਵੀ ਬੜਾ ਕੁਝ ਗਾਲਤ ਕਰਵਾ ਸਕਦਾ
ਮਸਲਨ
ਅਸੀਂ ਮਜ਼ਹਬੀ ਚਿੰਨਾਂ ਦੇ ਬੋਬੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਯਾਦਾ ਨੂੰ ਤੋੜਨ ਦਾ
ਐਲਾਨਨਾਮਾ ਛਾਪ ਸਕਦੇ ਹਾਂ
ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖੈਰ
ਸੁਖ
ਸਾਂਤੀ

ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ

ਤੇ ਵੇਲਾਂ ਨੂੰ ਲਗਦੇ ਰੁਪੱਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ

ਸ਼ਾਂਤ

ਲੀਨ

ਲਕਸ਼ਮੀ ਦੇਵੀ ਵਾਂਗ ਉਠਾਇਆ ਆਸ਼ੀਰੀ ਹੱਥ
ਹੱਥ 'ਚੋਂ ਛੁੱਟਦੀ ਮਿਹਰ
ਤੇ ਅੱਖਾਂ 'ਚੋਂ ਛੁੱਲ੍ਹ ਛੁੱਲ੍ਹ ਪੈਂਦੀ ਕੋਮਲਤਾ
ਸੱਨ ਸਿਲਕੀ ਸਫ਼ਾਫ਼ ਦਾਹੜੀ
ਗੋਲ ਮਟੇਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐੰਡ ਲਵਲੀ

ਸੁਰਖ ਟਿਪਸੀ ਹੋਂਠ
ਮੁਲਾਇਸ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਰੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ

ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕੇ ਤੁਰਨ ਵਾਲੇ
ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਏ ਨਿਆਣੇ
ਹੱਥਾਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ਼ ਕਰਨਾ

ਗੁਰਮੁਖ ਸਿੰਘ

ਗੁਰੂ ਨਾਨਕ ਫਲੋਰ ਮਿੱਲ ਵਾਲਾ ਸ: ਗੁਰਮੁਖ ਸਿੰਘ
ਗੁਰੂ ਨਾਨਕ ਦਾ ਬੜਾ ਸ਼ਰਧਾਵਾਨ ਹੈ
ਜਿਹੜੀ ਵੱਡੀ ਕੋਠੀ ਤੇ ਲਿਖਿਆ ਹੋਇਆ—

ਗੁਰੂ ਨਾਨਕ ਬਖਸ਼ਿਸ਼
ਉਹ ਉਸੇ ਦਾ ਮਕਾਨ ਹੈ
ਗੁਰੂ ਨਾਨਕ ਫਿਲਿੰਗ ਸਟੇਸ਼ਨ ਵੀ ਉਸਦਾ ਹੈ
ਪੈਸੇ ਨੂੰ ਪੈਸੇ ਦੀ ਖਿੱਚ ਹੈ

ਛੱਡਾ ਮੁੰਡਾ ਆਪਣੀ ਜਗ੍ਹਾ ਸੈੱਟ ਹੈ
 ਗੁਰੂ ਨਾਨਕ ਬਿਲਡਰਜ਼ ਦਾ ਇਕੱਲਾ ਮਾਲਕ ਹੈ
 ਤੇ ਛੋਟਾ
 ਗੁਰੂ ਨਾਨਕ ਫਾਈਨਾਂਸ ਕੰਪਨੀ ਦਾ ਸੰਚਾਲਕ ਹੈ
 ਅਗਲੀ ਪੀੜ੍ਹੀ ਵੀ ਲਾਇਕ ਹੈ ਸੋਹਣੀ ਚਲ ਪਈ ਹੈ
 ਪੇਤਰੇ ਨੂੰ ਗੁਰੂ ਨਾਨਕ ਕਾਲਜ ਵਿਚ
 ਪੇਡ ਸੀਟ ਮਿਲ ਗਈ ਹੈ

ਗੁਰਮੁਖ ਸਿੰਘ ਤੇ ਬੜੀ ਮਿਹਰ ਹੈ ਓਸ ਗੁਰੂ ਦੀ
 ਜਿਹਨਾਂ ਪਿਉ ਦੀ ਕਮਾਈ ਵੀ ਗੁਆ ਛੱਡੀ
 ਕੋਈ ਬਿਜ਼ਨੈਸ ਕਰਨ ਦੀ ਬਜਾਏ
 ਭੁੱਖੇ ਸਾਧੂਆਂ ਨੂੰ ਰੋਟੀ ਖੁਆ ਛੱਡੀ
 ਜੋ ਤੇਰਾ ਤੇਰਾ ਅਲ੍ਲਾਉਂਦੇ ਰਹੇ
 ਤੇ ਮੌਦੀਖਾਨਾ ਲੁਟਾਉਂਦੇ ਰਹੇ
 ਗਾਉਂਦੇ ਰਹੇ ਭਾਉਂਦੇ ਰਹੇ ਸੁਣਦੇ ਅਤੇ ਸੁਣਾਉਂਦੇ ਰਹ
 ਬੱਚੇ ਨਾ ਕਿਧਰੇ ਸੈੱਟ ਕੀਤੇ
 ਬਸ ਗੋਸ਼ਟੀਆਂ ਈ ਰਚਾਉਂਦੇ ਰਹੇ

ਤੁਸੀਂ ਪੁੱਛ ਸਕਦੇ ਹੋ
 ਕਿ ਨਾਨਕ ਦੇ ਨਾਂ 'ਤੇ ਖੁਲ੍ਹੇ
 ਮੌਦੀਖਾਨਿਆਂ ਦੇ ਮਾਲਕ
 ਭਲਾ ਨਾਨਕ ਦੇ ਕੀ ਲਗਦੇ ਨੇ

ਗੁਰਮੁਖ ਸਿੰਘ ਤਾਂ ਏਨਾ ਜਾਣਦੈ
 ਕਿ ਇਹ ਦੇਣ ਲੈਣ ਦਾ ਸਿੱਧਾ ਰਿਸ਼ਤਾ ਹੈ
 ਇਕ ਪਾਸੇ ਅਥਾਹ ਸ਼ਰਧਾ ਹੈ
 ਦੂਜੇ ਪਾਸਿਓਂ ਅਪਾਰ ਕ੍ਰਿਪਾ ਹੈ

ਨੁੱਕਰ ਤੋਂ ਵਿਚਕਾਰ

ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ
 ਗੁਣੁੰ ਗੁਣੁੰ ਗੁਣੁੰ ਗੁਣੁੰ ਗੁਣੁੰ ਗੁਣੁੰ ਗੁਣੁੰ
 ਸ੍ਰੀ ਸ੍ਰੀ ਗੁਣੁੰ ਸ੍ਰੀ ਸ੍ਰੀ ਗੁਣੁੰ ਸ੍ਰੀ ਸ੍ਰੀ
 ਸ੍ਰੀ ਸ੍ਰੀ ਗੁਣੁੰ ਸ੍ਰੀ ਸ੍ਰੀ ਗੁਣੁੰ ਸ੍ਰੀ ਸ੍ਰੀ
 ਚੰਨ

ਨੁੱਕਰ ਵਿਚ ਸੀ ਸ਼ਬਦ ਨਾਨਕ
ਆ ਰਿਹਾ ਵਿਚਕਾਰ

ਮੰਨਿਆ ਕਿ ਸ਼ਰਧਾਲੂ ਸ਼ਬਦੋ
ਸਭ ਤੁਹਾਡਾ ਉਪਕਾਰ
ਨਾਨਕ ਆ ਰਹੇ ਵਿਚਕਾਰ

ਅੱਗੇ ਚਾਰ ਪਿੱਛੇ ਚਾਰ
ਸ਼ਰਧਾ ਪੂਜਾ ਜੈ ਜੈਕਾਰ
ਨਾਨਕ ਘਿਰ ਗਏ ਵਿਚਕਾਰ

ਪਰ ਤੁਸੀਂ ਸ਼ਰਧਾਲੂ ਸ਼ਬਦੋ
ਹੋਰ ਕਰੋ ਉਪਕਾਰ
ਹੁਣ ਜ਼ਰਾ ਤਸਰੀਫ਼ ਰੱਖੋ
ਬੈਠੋ ਨਾਲ ਪਿਆਰ

ਖੜ੍ਹੇ ਨਾ ਝੁਰਮਟ ਮਾਰ
ਹੋਣ ਦਿਉ ਪਾਸਾਰ
ਚਹੁੰ ਤਰਫ਼ੋਂ ਜਲਦੇ ਜਗਤ ਨੂੰ
ਦੇਵੇ ਕਰਨ ਦੀਦਾਰ
ਨਾਨਕ ਪਹੁੰਚ ਗਏ ਵਿਚਕਾਰ

ਜੀਰੋ

ਅਸੀਂ ਜੀਰੋ ਦਾ ਅੰਕ ਈਜਾਦ ਕਰਨ ਵਾਲੀ
 ਪ੍ਰਾਚੀਨ ਸੱਭਿਆਤਾ ਦੇ ਵਰਤਮਾਨ ਹਾਂ
 ਸਾਰੇ ਪਾਸਿਆਂ ਤੋਂ ਬੰਦ ਜੀਰੋ
 ਸਾਡਾ ਮੂਲ ਮੰਤਰ ਬਣਕੇ
 ਸਾਡੇ ਖੂਨ ਵਿਚ ਉਘਦੀ ਹੈ
 ਜਾਂ ਸਾਡੇ ਮੱਥੇ ਅੰਦਰ ਫਸੀ ਹੋਈ ਹੈ
 ਜੀਰੋ ਕਿਸੇ ਵੀ ਆਕਾਰ ਦੀ ਹੋਵੇ
 ਛੋਟੀ ਜਾਂ ਵੱਡੀ ਜਾਂ ਬਹੁਤ ਵੱਡੀ
 ਜੀਰੋ ਹੀ ਰਹਿੰਦੀ
 ਆਪਣਾ ਮੁੱਲ ਕੁਛ ਨਹੀਂ ਹੁੰਦਾ
 ਜਿਸਦੇ ਮਗਾਰ ਲਗਦੀ
 ਉਹ ਦਸ ਗੁਣਾ ਹੋ ਜਾਂਦਾ
 ਚੌਕੇ ਮਗਾਰ ਲੱਗ ਕੇ
 ਚੌਕੇ ਨੂੰ ਚਾਲੀ ਬਣਾਉਂਦੀ
 ਸਾਤੇ ਮਗਾਰ ਲੱਗ ਕੇ ਸੱਤਰ ਬਣਾਉਂਦੀ

ਜੀਰੋ ਦੂਸਰਿਆਂ ਦੇ ਮਗਰ ਲੱਗਣ 'ਚ ਹੀ
ਆਪਣੀ ਟੌਹਰ ਸਮਝਦੀ
ਜੀਰੋ ਦਾ ਕਿਸੇ ਦੇ ਮੂਹਰੇ ਲੱਗਣ ਦਾ
ਕੋਈ ਅਰਥ ਨਹੀਂ ਹੁੰਦਾ
ਆਪਣੇ ਜੀਰੋ ਹੋਣ ਦਾ ਅਹਿਸਾਸ
ਸੁਰੱਖਿਅਤ ਰੱਖਣ ਵਾਲੇ ਅਸੀਂ
ਜੀਰੋ ਵਾਂਗ
ਦੂਸਰਿਆਂ ਦੇ ਮਗਰ ਲੱਗਣ ਗਿੱਝ ਗਏ ਹਾਂ
ਅਸੀਂ ਕਦੇ ਸੋਚਿਆ
ਕਿ ਖੱਬੇ ਪਾਸੇ ਵਾਲੇ
ਇਕ ਚਮਤਕਾਰੀ ਹਿੰਦਸੇ ਦੇ ਮਗਰ ਲੱਗ ਕੇ
ਵੱਡੀ ਰਕਮ ਬਣਾਂਗੇ
ਖੱਬੇ ਪਾਸੇ ਵਾਲਾ ਖੁਦ ਹੀ ਨਾ ਰਿਹਾ
ਤਾਂ ਅਸੀਂ ਰਹਿ ਗਏ ਇਕੱਲੇ ਛਟਪਟਾਉਂਦੇ ਜੀਰੋ ਦੇ ਜੀਰੋ

ਲੰਮੀਆਂ ਉਦਾਸੀਆਂ ਵਾਲੇ ਆਪਣੇ ਬਾਬੇ ਤੋਂ
ਉਦਾਸੀਆਂ ਦਾ ਵਰ ਨਹੀਂ ਮੰਗ ਸਕਦੇ
ਕਿਉਂਕਿ ਅਸੀਂ
ਜੀਰੋ ਵਰਗੀਆਂ ਗੋਲ ਪ੍ਰਕਰਮਾ ਤਾਂ ਕਰ ਸਕਦੇ ਹਾਂ
ਉਦਾਸੀਆਂ ਤੇ ਨਹੀਂ ਚੜ੍ਹ ਸਕਦੇ
ਆਕਾਸ਼ ਵਿਚ ਅਲਮਸਤ ਨਹੀਂ ਉੱਡ ਸਕਦੇ
ਪ੍ਰਵਾਜ਼ ਨਹੀਂ ਭਰ ਸਕਦੇ
ਉਪ ਗ੍ਰਹਿ ਵਾਂਗ
ਨਿਸ਼ਚਿਤ ਗੋਲ ਧਾਰੇ ਵਿਚ ਹੀ ਘੁੰਮ ਸਕਦੇ ਹਾਂ
ਸਾਡਾ ਮਾਰਗ ਤਾਂ ਹੋ ਸਕਦਾ ਜੀਰੋ ਵਰਗਾ
ਗੋਲ ਜਾਂ ਇਲੈਪਟੀਕਲ
ਜੋ ਭੂਤ ਓਹੀ ਭਵਿੱਖ
ਪੈਰਾਬੈਲਿਕ ਪਾਬਿੰਥ ਬਾਰੇ ਨਹੀਂ ਸੋਚ ਸਕਦੇ
ਸਾਨੂੰ ਅਨੰਤ ਵਿਸ਼ਾਲ ਭਵਿੱਖ ਤੋਂ ਡਰ ਲਗਦਾ ਹੈ

ਸਿਫਰ ਸੱਭਿਆਚਾਰ

ਜਦ ਕੋਈ ਆਖੇ -

ਮੇਰੇ ਅੰਡਰ ਏਨੇ ਬੰਦੇ
ਤਾਂ ਸਹੁੰ ਰੱਬ ਦੀ ਏਵੇਂ ਜਾਪੇ
1000000000 (ਸੌ ਕਰੋੜ) ਦੀ ਗਿਣਤੀ ਵਿਚੋਂ
ਜਿਉਂ ਇਕ ਸਿਫਰਾ ਸ਼ੇਖੀ ਮਾਰੇ -

ਮੈਂ ਇਕੱਲਾ ਸਿਫਰ ਨਾ
ਮੇਰੇ ਮਗਰ ਵੀ ਲੱਗੇ ਹੋਏ
ਦੇਖੋ ਕਿੰਨੇ ਸਿਫਰੇ

ਬਾਬੇ ਬਾਤ ਚਲਾਈ ਏਕੇ (੧) ਤੋਂ
ਕਿਉਂ ਨਾ
ਸਿਫਰ ਸੱਭਿਆਚਾਰ ਨੂੰ ਤੱਜੀਏ
ਆਪੋ ਆਪਣੇ ਥਾਂਵੀਂ
ਆਪਣੇ ਆਪ 'ਚ
ਸਾਰੇ ਏਕੇ ਹੋਈਏ

ਰੱਬ

ਨਿਰੀਆਂ ਵਸਤਾਂ ਦਾ ਰੱਬ ਵਸਤ ਹੈ
ਜਿਉਂਦਿਆਂ ਦਾ ਰੱਬ ਜਿਉਂਦਾ
ਮਸਤਾਂ ਦਾ ਰੱਬ ਮਸਤ ਹੈ
ਭੋਲੇ ਦਾ ਰੱਬ ਭੋਲਾ
ਚੁਸਤਾਂ ਦਾ ਰੱਬ ਚੁਸਤ ਹੈ

ਅਸੀਂ ਨਾਨਕ ਦੇ ਕੀ ਲਗਦੇ ਹਾਂ/31

ਲੇਭੀ ਦਾ ਰੱਬ ਚੜ੍ਹਾਵੇਖੇਰਾ
ਦਇਆਵਾਨ ਦਾ ਰੱਬ ਦਿਆਲੂ
ਬਲੀਆਂ ਮੰਗਦਾ ਜਾਲਮ ਦਾ ਰੱਬ
ਮੇਹਰਬਾਨ ਦਾ ਰੱਬ ਕ੍ਰਿਪਾਲੂ

ਰੋਂਦੇ ਸੋ ਫਿਰਨ ਵਰਾਉਂਦੇ ਰੱਬ ਨੂੰ
ਹੱਸਦਿਆਂ ਦਾ ਰੱਬ ਆਪੇ ਰਾਜੀ

ਮਾੜੇ ਦਾ ਰੱਬ ਨਹੀਂ ਸੁਰੱਖਿਅਤ

ਜੈਸੀ ਜਿੰਦ ਤੈਸਾ ਗੋਬਿੰਦ
ਜੇਹੀ ਜਾਨ ਤੇਹਾ ਭਗਵਾਨ

ਸਭ ਕੋਈ ਰੱਬ ਹੈ ਆਪੇ
ਰੱਬ ਹੀ ਸਭ ਹੈ ਆਪੇ

ਹਰ ਕੋਈ ਹਰਿ ਹੈ
ਹਰ ਇਕ ਦਾ ਇਕ ਹਰਿ ਹੈ

ਛੋਟੇ ਬੰਦੇ ਦਾ ਰੱਬ ਛੋਟਾ
ਵੱਡੇ ਦਾ ਰੱਬ ਵੱਡਾ
ਸਭ ਤੇ ਵੱਡਾ ਸਤਿਗੁਰੁ ਨਾਨਕੁ
ਨਾਨਕ ਦਾ ਰੱਬ ਸਭ ਤੋਂ ਵੱਡਾ

ਰੁੱਖ ਰੋਮ

ਸਿੰਘ ਜੀ ਦੇ ਘਰ ਸਾਹਮਣੇ
ਸੜਕ ਦੇ ਢੂਜੇ ਪਾਰ
ਖੜ੍ਹਿਆ ਕਰੇਗੀ ਕਾਰ
ਜਿਥੇ ਅੱਜ ਕੱਲ੍ਹ ਖੜ੍ਹਾ ਹੈ ਇਕ ਬੀਬਾ ਰਾਣਾ ਰੁੱਖ
ਸਿੰਘ ਜੀ ਕਹਿੰਦੇ—

ਇਸ ਨੂੰ ਦੇਵੇ ਚੁੱਕ
ਕਰ ਦਿਉ ਇਹ ਥਾਂ ਸਾਫ਼
ਰੁੱਖ ਨੂੰ ਕਰੋ ਖਲਾਸ

ਨਿੱਕੀ ਜਿਹੀ ਗੱਲ ਤੇ ਰੁੱਖ ਦਾ ਕਤਲ?
ਸਿੰਘ ਜੀ, ਤੁਸੀਂ ਇੰਜ ਨਾ ਕਰੋ
ਰੋਜ਼ ਸਵੇਰੇ ਪੜ੍ਹਦੇ ਜਿਹੜੀ
ਬਾਣੀ ਦਾ ਜਗਾ ਧਿਆਨ ਧਰੋ—
“ਮਾਤਾ ਧਰਤਿ ਮਹਤ”

ਧਰਤੀ ਮਾਤ ਮਹਾਨ
ਜਿਉਂਦੀ ਜਾਨ
ਵੇਲਾਂ ਬੁਟੇ ਮਾਂ ਦੇ ਰੋਮ
ਵਣ ਤ੍ਰਿਣ ਇਹਦੇ ਕੇਸ
ਉਝ ਕੇਸਾਂ ਦੇ ਪ੍ਰਚਾਰਕ
ਪਰ ਏਨੀ ਕੁ ਗੱਲ ਲਈ ਰੁੱਖ ਦਾ ਕਤਲ?

ਧਰਤੀ ਮਾਂ ਦੀ ਹਿੱਕ ਤੇ ਖੜ੍ਹ ਕੇ
ਮੈਂ ਮੈਂ ਨਾ ਕਰੋ
ਸਿੰਘ ਜੀ, ਤੁਸੀਂ ਤਾਂ ਆਂ ਨਾ ਕਰੋ

ਸ਼ਬਦ ਪਦਾਰਥ

ਬਾਬੇ ਨਾਨਕੀ ਉਦਾਸ ਹੋਈ
ਬਾਬੇ ਨੂੰ ਯਾਦ ਕੀਤਾ
ਬਾਬਾ ਪਹੁੰਚਾ ਉਸੇ ਵਕਤ
ਕਿੰਨੀ ਲੰਮੀ ਉਮਰ ਉਸ ਬਾਬੇ ਦੀ

ਬਾਬੇ ਨੂੰ ਸੀ ਭੁੱਖ ਲੱਗੀ
ਰੋਟੀ ਦੀ ਲੋੜ ਸੀ
ਰੋਟੀ ਮਿਲੀ ਉਸੇ ਵਕਤ
ਕਿੰਨੀ ਬੋੜ੍ਹੀ ਉਮਰ ਸੀ ਉਸ ਰੋਟੀ ਦੀ

ਭਾਈ ਘਨੁੱਈਆ

ਠੰਢੇ ਮਿੱਠੇ ਜਲ ਦੀਆਂ
ਛਬੀਲਾਂ ਲਾਉਣ ਵਾਲੇ
ਜਾਂ
ਲੰਗਰ ਵਰਤਾਉਣ ਵਾਲੇ
ਕਿਸੇ ਸੇਵਕ ਜਥੇ ਦਾ ਮੈਂਬਰ ਨਹੀਂ ਸੀ ਭਾਈ ਘਨੁੱਈਆ
ਭਾਈ ਘਨੁੱਈਆ ਤਾਂ ਇਕੱਲਾ ਮਾਸ਼ਕੀ ਸੀ
ਗੁਰੂ ਦੀ ਫੌਜ ਤੋਂ ਵੱਖ ਸੀ
ਗੁਰੂ ਦਾ ਪਿਆਰਾ
ਬਹੁਤ ਪਿਆਰਾ ਸਿੱਖ ਸੀ
ਸਿੱਖ ਹਮੇਸ਼ਾ ਇਕੱਲਾ ਹੁੰਦਾ
ਇਕੱਲਾ ਸਿੱਖ ਹੀ ਸਵਾ ਲੱਖ ਹੁੰਦਾ
ਦੋ ਸਿੱਖ ਢਾਈ ਲੱਖ ਨਹੀਂ ਹੁੰਦੇ
ਤਿੰਨ ਸਿੱਖ ਪੌਣੇ ਚਾਰ ਲੱਖ ਨਹੀਂ ਹੁੰਦੇ

ਗੁਰੂ ਨੇ ਸੀਸ ਮੰਗਿਆ
ਇਕ ਪਾਸਿਓਂ ਇਕ ਸੀਸ ਉਠਿਆ
ਦਇਆ ਰਾਮ
ਗੁਰੂ ਨੇ ਫੇਰ ਸੀਸ ਮੰਗਿਆ
ਦੂਜੇ ਪਾਸਿਓਂ ਇਕ ਸੀਸ ਪੇਸ਼ ਹੋਇਆ
ਧਰਮ ਚੰਦ
ਸੀਸ ਹਮੇਸ਼ਾ ਇਕੱਲਾ ਹੁੰਦਾ
ਸਿਰਾਂ ਦੀਆਂ ਤਾਂ ਡਾਰਾਂ ਹੋ ਸਕਦੀਆਂ
ਸੀਸ ਦਾ ਬਹੁ ਬਚਨੀ ਸ਼ਬਦ ਨਹੀਂ ਹੁੰਦਾ

ਗੁਰੂ ਨੇ ਜਨੇਊ ਦੇ ਵੱਖਰੇ ਅਰਥ ਕੀਤੇ
 ਭਾਈ ਘਨੁੱਈਆ ਗੁਰੂ ਦਾ ਉਪਦੇਸ਼ ਕਮਾਉਂਦਾ
 ਉਸ ਆਪਣੀ ਕਿਰਪਾਨ ਦੇ
 ਵੱਖਰੇ ਅਰਥ ਜਾਣੇ
 ਗੁਰੂ ਨੇ ਘਨੁੱਈਏ ਨੂੰ ਕਿਰਪਾਨ ਸਜਾਉਂਦਿਆਂ
 ਮੁਸਕਰਾਉਂਦਿਆਂ ਲਾਡ ਨਾਲ ਪੁੱਛਿਆ—
 ਕੀ ਕਰੇਂਗਾ ਇਸ ਕਿਰਪਾਨ ਨਾਲ?
 ਭੇਲੇ ਭਾਅ ਬੋਲਿਆ ਘਨੁੱਈਆ—
 ਜਦੋਂ ਕੋਈ ਹਤਿਆਰਾ ਮੇਰੀ ਜਾਨ ਲੈਣ ਆਏਗਾ
 ਮੈਂ ਕਹਾਂਗਾ—
 ਪਿਆਰੇ, ਕਿਉਂ ਖੇਚਲ ਦਿੰਨਾਂ
 ਆਪਣੀ ਦੁਸ਼ਮਣੀ ਦੀ ਤਲਵਾਰ ਨੂੰ
 ਲੈ ਫੜ ਮੇਰੇ ਗੁਰੂ ਦੀ ਬਖਸ਼ੀ ਪਿਆਰ ਨਿਸ਼ਾਨੀ
 ਮੇਰੀ ਜਾਨ ਏਸ ਦੀ ਧਾਰ ਤੋਂ ਜਾਵੇ
 ਮੇਰੀ ਮੌਤ ਦਾ ਰਸਤਾ
 ਗੁਰੂ ਦੇ ਪਿਆਰ ਚੋਂ ਜਾਵੇ

ਭਾਈ ਘਨੁੱਈਆ ਨਾ ਕਿਸ਼ਨ ਸੀ
 ਨਾ ਸ੍ਰੀ ਘਨੁੱਈਆ ਸਿੰਘ ਸੀ
 ਭਾਈ ਘਨੁੱਈਆ ਤਾਂ ਬੱਸ ਭਾਈ ਘਨੁੱਈਆ ਸੀ

ਆਪਣੇ ਨਾਂ ਨੂੰ
 ਆਪਣੇ ਕਕਾਰਾਂ ਨੂੰ
 ਆਪਣੇ ਅਰਥ ਦੇਣ ਵਾਲਾ ਘਨੁੱਈਆ
 ਗੁਰੂ ਨੂੰ ਤਾਂ ਬਹੁਤ ਅਜੀਮ ਸੀ
 ਪਰ ਗੁਰੂ ਦੀ ਫੌਜ ਲਈ ਤੌਹੀਨ ਸੀ
 ਇਕੱਲਾ ਸੀ ਪੂਰਾ ਸਵਾ ਲੱਖ ਸਿੱਖ ਸੀ
 ਗੁਰੂ ਨਾਲ ਰੱਬ ਨਾਲ ਇੱਕ ਮਿੱਕ ਸੀ

ਸਟੀਫਨ ਹਾਕਿੰਗ

ਸ	ਟੀ	ਫ	ਨ
ਸਪੇਸ	ਟਾਈਮ	ਫ਼ਹਮ	ਨਫ਼ੱਤਰ
ਸੁਰਤਿ	ਟਿਕਾਊ	ਫੁਰਨਾ	ਨਦਰਿ
ਸਬਦ	ਟੇਕ	ਫ਼ਰਾਖ	ਨਿਰਖ
ਸਮਝ	ਟਿਕਟਿਕੀ	ਫਲਸਫਾ	ਨਜ਼ੂਮ
ਸਹਿਜ	ਟਾਵਾਂ	ਫਿਰੋਜ਼	ਨਿਮਰ

ਹਾਕਿੰਗ—

ਹਾਕ ਕਿੰਗ—

ਉਡਾਣ ਬਾਦਸ਼ਾਹਤ

ਤੂੰ ਜਦ ਸੋਚਦਾ
ਤਾਂ ਹਰ ਤਾਰਾ ਅਰਸ਼ ਦਾ
ਹਰ ਫੁੱਲ ਪਰਤ ਦਾ
ਤੇਰੀ ਵੀਲ੍ਹ ਚੇਅਰ ਦੇ ਪਹੀਆਂ ਨੂੰ
ਛੂਹ ਲੈਣਾ ਚੁੰਮ ਲੈਣਾ ਲੋਚਦਾ

ਤੂੰ ਨਾ ਬੋਲਦਾ
ਤੇਰੇ ਅੰਦਰ ਬ੍ਰਹਮੰਡ ਗਰਜਦਾ ਗੂੰਜਦਾ
ਕਈ ਕਰੋੜ ਸੂਰਜ
ਤੇਰੀ ਨਜ਼ਰ ਅੱਗਿਉ ਹਨੇਰ ਪੂੰਝਦਾ

ਤੂੰ ਨਾ ਤੁਰਦਾ
ਤੇਰੇ ਅੰਦਰ ਲੱਖਾਂ ਪ੍ਰਕਾਸ਼ ਵਰਿਊਆਂ ਦੀ ਯਾਤਰਾ
ਤੇਰਾ ਹਿੰਮ ਚਿੱਤ ਜਾਣਦਾ
ਮ੍ਰਿਸ਼ਟੀ ਦੇ ਪੂਰੇ ਤਾਪ ਦੀ ਮਾਤਰਾ

ਤੇਰੇ ਸਿਰ ਦਾ ਵੀ
ਧਰਤੀ ਵਾਂਗੂ ਇਕ ਪਾਸੇ
ਸਾਢੇ ਤੇਈ ਡਿਗਰੀ ਝੁਕਾਅ ਹੈ
ਸੁਰੂ ਦੇ ਪਹਿਲਾਂ ਤੋਂ
ਤੇ ਅੰਤ ਦੇ ਪਿੱਛੋਂ ਤੱਕ
ਤੇਰੀ ਨਜ਼ਰ ਅਥਾਹ ਹੈ

ਤੇਰੇ 'ਤੇ ਵੱਡੇ ਦੀ ਬਰਕਤ
ਮਹਾਂ ਜਗਿਆਸੂ
ਸ਼ਬਦ ਗੁਰੂ ਦਾ ਮਹਾਂ ਸਿਸ਼ ਹੈ
ਐਪਰ ਤੂੰ ਨਾ ਦਾਅਵਾ ਕਰਦਾ
ਕਿ ਤੂੰ
ਏਸ ਘੜੀ ਦਾ ਪਰਮ ਸਿੱਖ ਹੈ

ਮੁਕਤੇ

ਕਹਿਣ ਨੂੰ ਤਾਂ ਉਹ ਵੀ ਸਿੱਖ ਸਨ
ਜੋ ਬੇਦਾਵਾ ਲਿਖਣ ਬੈਠੇ ਸਨ
ਅੰਮ੍ਰਿਤ ਤਾਂ ਉਹਨਾਂ ਵੀ ਪੀਤਾ ਸੀ
ਪਰ ਮੁਫਤ ਪੀਤਾ ਸੀ
ਕੁਝ ਅਰਪਣ ਨਹੀਂ ਕੀਤਾ ਸੀ
ਜੋ ਬਿਜਲੀ ਕੜਕੀ ਤੇ ਕਹਿਣ ਲੱਗੇ—

ਅਸੀਂ ਖੁੱਲ੍ਹੇ ਮੈਦਾਨ ਤੋਂ
ਅਸਮਾਨ ਤੋਂ ਕੀ ਲੈਣਾ ਹੈ
ਵਾਪਸ ਪਿੰਜਰਿਆਂ ਨੂੰ ਪਰਤਦੇ ਹਾਂ

ਕਹਿਣ ਨੂੰ ਤਾਂ ਉਹ ਵੀ ਸਿਰਦਾਰ ਸਨ
ਪਰ ਉਹਨਾਂ ਧੜਾਂ ਤੇ ਸਿਰ ਨਜ਼ਰ ਨਾ ਆਏ
ਲੁਕੇ ਹੋਏ ਗੁਰੂ ਦੇ ਕਰਜ਼ ਦੀਆਂ ਪੰਡਾਂ ਹੇਠ
ਪਹਿਨਣ ਨੂੰ ਤਾਂ ਕਕਾਰ ਉਹਨਾਂ ਵੀ ਪਹਿਨੇ ਸਨ
ਜੋ ਕਹਿ ਆਏ—

ਅਸੀਂ ਤੇਰੇ ਸਿੱਖ ਨਹੀਂ

ਪਰ ਉਹਨਾਂ ਕੜਿਆਂ ਨੂੰ
ਚੂੜੀਆਂ ਨੱਕ ਬੁੱਲ੍ਹ ਕੱਢੇ ਸਨ
ਚੁੱਲ੍ਹਿਆਂ ਮੁੱਢ ਪਦੇ ਚਿਮਟਿਆਂ ਨੂੰ
ਉਹਨਾਂ ਕ੍ਰਿਪਾਨਾਂ ਦੇ ਲੋਹੇ ਦੀ ਕਿਸਮਤ 'ਤੇ
ਬੜਾ ਤਰਸ ਆਇਆ ਸੀ
ਉਹਨਾਂ ਕੰਘਿਆਂ 'ਤੇ
ਕੈਚੀਆਂ ਖਚਰਾ ਹੱਸੀਆਂ ਸਨ
ਮਾਸੂਮ ਬਾਲਾਂ ਦੇ ਨੰਗੇਜ਼ ਨੂੰ
ਉਹ ਕਛਹਿਰੇ ਬੜੇ ਅਸਲੀਲ ਲੱਗੇ ਸਨ
ਕਕਾਰ ਤਾਂ ਉਹਨਾਂ ਵੀ ਪਹਿਨੇ ਸਨ

ਗੁਰੂ ਤੋਂ ਬੇਮੁੱਖ ਹੋਏ ਜੇ
ਪਿਰ ਗਏ

ਟਿੱਚਰਾਂ, ਤਰਸਾਂ, ਸ਼ਰਮਸਾਰੀਆਂ, ਖਚਰੇ ਹਾਸਿਆਂ, ਇਲਜ਼ਾਮਾਂ ਵਿਚਾਲੇ
ਸਿਰਾਂ ਤੇ ਕਰਜ਼ ਦੀਆਂ ਪੰਡਾਂ ਸਨ
ਐਸਾ ਬੋਝ ਤਾਂ ਗੁਰੂ ਦੇ ਹਜ਼ੂਰ ਲਹਿੰਦਾ ਹੈ
ਸੀਸ ਭੇਟ ਕਰਨਾ ਪੈਂਦਾ ਹੈ

ਢਾਬੂ ਤੇ ਗੁਰੂ ਦਰਬਾਰ ਸਜਿਆ
ਟਿੱਬੀ ਤੇ ਗੁਰੂ ਸੁਸ਼ੋਭਿਤ ਸੀ
ਇਥੇ ਸਿਰਾਂ ਦੀ ਭੇਟ ਹੋਈ
ਸਿਰਾਂ ਦੇ ਨਾਲ ਹੀ ਲੱਥਾ
ਸਿਰੀਂ ਜੋ ਕਰਜ਼ ਚੜ੍ਹਿਆ ਸੀ

ਲਹਿਣੇਦਾਰ ਕਦੇ ਕਰਜ਼ੇ ਦੇ ਕਾਗਜ਼ ਨਹੀਂ ਗੁਆਉਂਦੇ
ਕਰਜ਼ੇ ਦਾ ਕਾਗਜ਼ ਪਾਟਾ ਕਰਜ਼ ਮੁਕਤ ਹੋਏ ਨੇ
ਮੁਕਤੇ ਹੋਏ ਨੇ
ਗੁਰੂ ਗੋਦ ਦਾ ਨਿੱਘ ਮਿਲਿਆ ਹੈ
ਕਕਾਰ ਗੁਰੂ ਦਾ ਪਿਆਰ ਹੋਏ ਨੇ
ਚਾਲੀ ਉਹਨਾਂ ਪੰਜਾਂ ਨਾਲ ਖਲੋਏ ਨੇ
ਜਿਹਨਾਂ ਅੰਮ੍ਰਿਤ ਲਈ
ਸੀਸ ਭੇਟ ਕੀਤਾ ਸੀ
ਕਹਿਣ ਨੂੰ ਤਾਂ ਇਹ ਓਦੋਂ ਵੀ ਸਿਰਦਾਰ ਸਨ
ਜਦ ਅੰਮ੍ਰਿਤ ਮੁਫਤ ਪੀਤਾ ਸੀ
ਕਹਿਣ ਨੂੰ ਤਾਂ ਓਦੋਂ ਵੀ ਸਿੰਘ ਸਨ
ਜਦ ਪਿੰਜਰਿਆਂ ਨੂੰ ਪਰਤੇ ਸਨ
ਪਹਿਨਣ ਨੂੰ ਓਦੋਂ ਵੀ ਕਕਾਰ ਪਹਿਨੇ ਸਨ

ਪਰ ਗੱਲ ਕਹਿਣ ਦੀ ਨਹੀਂ ਹੁੰਦੀ
ਗੱਲ ਨਿਰੀ ਪਹਿਨਣ ਦੀ ਨਹੀਂ ਹੁੰਦੀ

ਸਿਧਾਰਥ

ਉਹ ਬੜੀ ਛੇਤੀ
ਸੋਰ ਨਾਲ ਭਰ ਗਿਆ

ਜਦ ਅੰਦਰਲੇ ਸੋਰ ਨੂੰ
ਧਿਆਨ ਦਾ ਜਾਗ ਲਾ ਕੇ ਬੈਠਿਆ
ਅੰਦਰਲਾ ਸਾਰਾ ਸੋਰ
ਨਿੱਤਰੀ ਚੁੱਪ ਬਣ ਗਿਆ
ਉਹ ਬੁੱਧ ਹੋ ਗਿਆ

ਚੁੱਪ ਸਮੁੰਦਰ ਜਹੀ ਪਸਰੀ
ਚੁੱਪ ਨੂੰ ਸਾਰੇ ਰੰਗ ਦਿਸੇ ਪਾਰਦਰਸ਼ੀ
ਚੁੱਪ ਨੂੰ ਸਭ ਸ਼ਬਦਾਂ ਦਾ ਇੱਕੋ ਅਰਥ ਜਾਪਿਆ
ਤੇ ਸਭ ਅਰਥ ਜਾਪੇ ਇੱਕੋ ਸ਼ਬਦ ਦੇ
ਚੁੱਪ ਨੂੰ
ਹਰ ਬਿੰਦੂ 'ਚ ਦਿਸਿਆ ਬ੍ਰਹਮੰਡ
ਤੇ ਪੂਰਾ ਬ੍ਰਹਮੰਡ ਜਾਪਿਆ ਬਿੰਦੂ ਵਾਂਗ
ਚੁੱਪ ਨੇ ਹਾਸੜ ਸੁਣੀ
ਤਾਂ ਮੁਸਕਰਾਈ
ਵਿਰਲਾਪ ਸੁਣਿਆਂ
ਤਾਂ ਮੁਸਕਰਾਈ
ਚੁੱਪ ਦੇ ਤਲ ਤੋਂ
ਕਵਿਤਾ ਚੁੱਪ ਕੀਤੀ ਬੁਲਬੁਲੇ ਵਾਂਗ ਉਪਜੀ
ਚੁੱਪ ਦੇ ਤਲ ਤੇ ਤੈਰੀ
ਕੋਈ ਲੀਕ ਨਾ ਵਾਈ
ਉਹ ਸ਼ਬਦ ਹੋ ਗਿਆ

ਕੰਪੀਟੀਸ਼ਨ

ਤਨਾਂ ਮਨਾਂ ਦਾ ਭੁੱਖ ਨਾਲ
ਰਿਸ਼ਤਾ ਆਦਿ ਅਟੁੱਟ।
ਭੁੱਖ ਨੂੰ ਇਕ ਸਰਾਪ ਕਿ
ਰਹਿਣਾ ਏਸ ਆਮੁੱਕ ॥

ਭੁੱਖ ਨੂੰ ਪੂਰਨ ਖਾਤਰ ਆਪਣੀ
ਮਿੱਟੀ ਪੱਟਦੇ
ਖਾਕ ਛਾਣਦੇ
ਖੇਹ ਉਡਾਉਂਦੇ ਲਗਾਤਾਰ
ਦੂਣ ਸਵਾਈ ਹੁੰਦੀ ਭੁੱਖ

ਅੱਗ ਨਾਲ ਪੱਕਦੀ ਰੋਟੀ ਬੋਟੀ
ਅੱਗ ਬਲਦੀ ਹੈ ਸਾਰੇ ਪਾਸੇ
ਧਰਤੀ ਤਪੇ ਚੁਫੇਰਾ ਤਪਦਾ
ਰੋਟੀ ਬੋਟੀ ਸੇਕਦਿਆਂ

ਖੋਹਾ ਖਿੱਚੀ ਹੁੰਦੀ
ਖਿਲਰਦੇ ਚੰਗਿਆੜੇ
ਪੈਂਦਾ ਚੀਆ ਵੱਟ
ਪੈਂਦੀ ਸਿਰੀ ਸੁਆਹ
ਆਉਂਦਾ ਨਾਸੀਂ ਧੂਆਂ

ਵਧ ਰਿਹਾ ਪ੍ਰਦੂਸ਼ਨ
ਧੂੜ ਧੂਆਂ ਧੁੱਪ ਧੱਕੇ

ਗੁਰਦੁਆਰਾ ਨਗਰ ਦਾ
ਘਿਰਿਆ ਹੈ ਵਿਚ ਸ਼ੋਰ
ਦੂਧੀਆ ਗੁੰਬਦ ਏਸ ਦਾ
ਕਾਲਾ ਮਟਸੈਲਾ ਹੋ ਰਿਹਾ

ਦਿੱਤੀ ਮੌਸਮ ਮਹਿਕਮੇ
ਏਸ ਤਰ੍ਹਾਂ ਦੀ ਖਬਰ
ਅਗਲੇ ਦਿਨਾਂ ਵਿਚ ਵੀ
ਨਾ ਬਾਰਸ ਸਕਦੀ ਹੋ
ਧੂੜ ਭਰੀਆਂ ਨੁਗੀਆਂ
ਤੇ ਲੂੰਆਂ ਨੇ ਚੱਲਣਾ
ਹੋਰ ਵਧੇਗਾ ਤਾਪਮਾਨ ਤੇ
ਮੌਸਮ ਖੁਸ਼ਕ ਹੀ ਰਹੇਗਾ

ਬਾਰਸ ਜਦ ਤੱਕ ਧੋ ਨਹੀਂ ਦਿੰਦੀ
ਗੁਰਦੁਆਰੇ ਦਾ ਦੂਧੀਆ ਗੁੰਬਦ
ਹੁੰਦਾ ਰਹੇਗਾ ਹੋਰ ਵੀ ਕਾਲਾ

ਵਧ ਰਿਹਾ ਪ੍ਰਦੂਸ਼ਨ
ਧੂੜ ਧੂਆਂ ਧੁੱਪ ਧੱਕੇ

ਪਵਣ ਗੁਰੂ

ਅਨੰਤ ਸੁਆਸ ਅਨੰਤ ਅਗਨ
ਅਨੰਤ ਗਤੀ ਅਨੰਤ ਜੀਵਨ



ਰੁੱਖ ਪੱਤੇ ਅਨੰਤ
ਬੇਲ ਬੂਟੇ ਬੇਅੰਤ

ਆਦਮੀ

ਇਹ ਜੋ ਆਦਮੀ ਹੈ ਆਦਮੀ ਦਾ ਪਰਿਵਾਰ ਹੈ
ਆਦਮੀ ਦੀ ਦੇਸ਼ ਭਰਾਤੀ ਹੈ ਮਾਨਵ ਪਿਆਰ ਹੈ
ਇਹ ਸਭ ਆਦਮੀ ਦੀ ਹਉ
ਅਤੇ ਗਊ ਦਾ ਵਿਸਥਾਰ ਹੈ

ਸ੍ਰਿਸ਼ਟੀ ਵਿਚ ਇਕ ਫੁਕਰਾ ਜੀਵ ਹੈ
ਨਾਮ ਜਿਸਦਾ ਆਦਮੀ



ਸਰਬ ਸ੍ਰੇਸ਼ਟ ਸਮਝਦਾ ਆਪਣੇ ਆਪ ਨੂੰ
ਸਾਰੇ ਜੀਵਾਂ ਦਾ ਚੌਧਰੀ ਦਸਦਾ
ਆਪਣੇ ਚਿਤੋਂ ਸਵੱਛ ਭੋਜਨ ਖਾਂਦਾ
ਮਲ ਤਿਆਰਦਾ
ਸਵੱਛ ਹਵਾ ਦਾ ਸਾਹ ਲੈਂਦਾ
ਗੰਢੀ ਹਵਾ ਛੱਡਦਾ ਆਪਣੇ ਚਿਤੋਂ

ਬਾਬੂ ਬੰਸ ਤੋਂ
ਆਦਮੀ ਰੱਬ ਤੋਂ

ਡਰਦਾ ਝੇਪ ਖਾਂਦਾ
 ਸਰ ਸਰ ਯੈਸ ਸਰ ਜਾ ਮੇਰੇ ਪਰਵਰਦਿਗਾਰ
 ਸੌਰੀ ਸਰ ਸੌਰੀ ਸਰ ਮੈਂ ਪਾਪੀ ਤੂੰ ਬਖਸ਼ਣਹਾਰ
 ਦੂਸਰਿਆਂ ਤੇ ਸਵਾਰੀ ਕਰਨ ਦਾ
 ਰਿਆਇਤੀ ਅਧਿਕਾਰ ਲੈਣ ਲਈ
 ਕਰਦਾ ਖੁਸ਼ਾਮਦ ਆਕਾ ਦੀ
 ਆਦਮੀ ਦੂਸਰੇ ਜੀਵਾਂ ਨੂੰ
 ਆਪਣੇ
 ਗੁਲਾਮ ਸੇਵਕ ਗਰਜ਼ਵਾਨ ਸਮਝਦਾ
 ਉਹਨਾਂ ਤੇ
 ਮਿਹਰ ਕਰਦਾ ਹੁਕਮ ਚਾੜ੍ਹਦਾ
 ਹਮਦਰਦੀ ਕਰਦਾ ਦੁਰਕਾਰਦਾ
 ਬਖਸ਼ਦਾ
 ਵਰਤਦਾ ਪੁਚਕਾਰਦਾ
 ਆਪਣੀ ਪੁਗਾਉਂਦਾ

ਆਦਮੀ ਗਿਲਭ ਨੂੰ
 (ਆਪਣਾ) ਸਫ਼ਾਈ ਕ੍ਰਮਚਾਰੀ ਕਹਿ ਵਡਿਆਉਂਦਾ
 ਇੰਜ ਨਾ ਸੋਚਦਾ ਆਦਮੀ
 ਕਿ ਉਹ ਰੁੱਖਾਂ ਦੁਆਰਾ ਛੱਡੀ
 ਗੰਦੀ ਹਵਾ ਖਾਂਦਾ
 ਉਹਨਾਂ ਲਈ ਸਾਫ਼ ਹਵਾ ਕੱਢਦਾ
 ਕਿ ਉਸਦੀ ਖੁਰਾਕ ਤਾਂ ਦੂਸਰਿਆਂ ਦੇ ਮਲ ਤੋਂ ਪੈਦਾ ਹੁੰਦੀ
 ਕਿ ਰੁੱਖਾਂ ਕੋਲ ਜੇ ਸ਼ਬਦ ਹੁੰਦੇ
 ਉਹਨਾਂ ਆਦਮੀ ਦਾ ਨਾਂ
 ਗਿਲਭ ਸੂਰ ਜਾ ਕੁਝ ਹੋਰ ਰੱਖਣਾ ਸੀ
 ਰੁੱਖਾਂ ਨੇ ਆਦਮੀ ਦੇ ਖਤਮ ਹੋਣ ਦਾ
 ਗਿਲਭਾਂ ਦੇ ਖਤਮ ਹੋਣ ਵਾਂਗ
 ਫਿਕਰ ਕਰਨਾ ਸੀ

ਖਾਹੀ ਖਾਹਿ



ਘੋੜਾ ਸੂਰਜ ਰਥ ਜਲ
ਅਨੰਤ ਚੱਕਰ ਚਲ ਸੇ ਚਲ

ਮਾਤਾ ਧਰਤਿ

ਸੂਰਜ ਕਾਰਨ ਦਿਨ ਤੇ ਰਾਤ
ਸੂਰਜ ਕਾਰਨ ਮੀਂਹ ਬਰਸਾਤ

ਸੂਰਜ ਕਾਰਨ ਧੁੱਪ ਦਾ ਮਾਨਣ
ਸੂਰਜ ਕਾਰਨ ਚੰਨ ਦਾ ਚਾਨਣ

ਸੂਰਜ ਕਾਰਨ ਜੁੱਸੇ ਤੱਗਣ
ਸੂਰਜ ਕਾਰਨ ਦਰਿਆ ਵੱਗਣ

ਸੂਰਜ ਕਾਰਨ ਕੋਇਲ ਕੂਕੇ
ਸੂਰਜ ਕਾਰਨ ਸਾਗਰ ਸੂਕੇ

ਸੂਰਜ ਕਾਰਨ ਹੀ ਛੁੱਲ ਖਿੜਦਾ
ਸੂਰਜ ਕਾਰਨ ਹੀ ਖੂਹ ਗਿੜਦਾ

ਸੂਰਜ ਕਾਰਨ ਹੀ ਅੱਗ ਚੁੱਲ੍ਹੇ
ਸੂਰਜ ਕਾਰਨ ਹਵਾ ਦੇ ਬੁੱਲੇ

ਸੂਰਜ ਬਿਜਲੀ ਡੀਜ਼ਲ ਕੋਲ
ਸੂਰਜ ਤੋਂ ਗੈਸ ਪੈਟਰੋਲ

ਸੂਰਜ ਕਾਰਨ ਜਾਗਣ ਸੌਣ
ਸੂਰਜ ਕਾਰਨ ਨੱਚਣ ਗੌਣ

ਸੂਰਜ ਸਤਰੰਗੀ ਦੇ ਰੰਗ
ਸੂਰਜ ਕਾਰਨ ਲਹਿਰ ਤਰੰਗ

ਸੂਰਜ ਕਾਰਨ ਅੰਬਰ ਨੀਲਾ
ਸੂਰਜ ਕਾਰਨ ਏਨੀ ਲੀਲ੍ਹਾ

ਐਪਰ ਪਰਤੀ ਮਾਂ ਕਾਰਨ ਹੀ
ਸੂਰਜ ਬਣਦਾ ਹੈ ਮਹਾਬਾਪ
ਜੇਕਰ ਮਾਂ ਦੀ ਕੁੱਖ ਨਾ ਹੋਵੇ
ਕੌਣ ਪਿਉ ਕਿਸ ਦਾ ਪਰਤਾਪ
ਯੁਗਾਂ ਯੁਗਾਂ ਤੋਂ ਤਪਣ ਖਪਣ ਦਾ
ਪਹਾਂ ਮਰਦ ਨੂੰ ਮਹਾਂ ਸਰਾਪ

ਦਿਵਸੁ ਰਾਤਿ

ਰਾਤ ਦੀ ਕੁੱਖੋਂ ਪੈਦਾ ਹੁੰਦਾ

ਚਹਿਕਦਾ

ਮਹਿਕਦਾ

ਟਹਿਕਦਾ

ਸੁਨਹਿਰੀ ਦਿਨ

ਵਕਤ ਨਾਲ ਦਿਨ ਵੱਡਾ ਹੁੰਦਾ

ਮਾਂ ਤੋਂ ਦੂਰ ਜਾਈ ਜਾਂਦਾ

ਬਾਂ ਕੁਥਾਂ ਭਟਕਦਾ

ਸੌ ਪਾਪੜ ਵੇਲਦਾ

ਕਈ ਕੁਫਰ ਤੇਲਦਾ

ਟੱਕਰਾਂ ਮਾਰਦਾ

ਬੱਕਦਾ ਹੰਭਦਾ ਟੁੱਟਦਾ

ਮੂੰਹ ਲਟਕਾਈ

ਸ਼ਾਮ ਦੇ ਦੁਆਰੇ ਪਹੁੰਚਦਾ


ਸਾਹ ਮੰਗਦਾ

ਪਨਾਹ ਮੰਗਦਾ

ਸ਼ਾਮ ਬਾਹਾਂ ਦੇ ਬੂਹੇ ਖੋਲਦੀ
ਡਿੱਗਦੇ ਨੂੰ ਬੋਚਦੀ
ਬੁੱਕਲ 'ਚ ਸਾਂਭਦੀ
ਮੱਥਾ ਪੂੰਝਦੀ
ਕੇਸਾਂ 'ਚ ਕੂਲੀਆਂ ਉਗਲਾਂ ਦੀ
ਕੰਘੀ ਫੇਰਦੀ
ਬੁਲ੍ਹਾਂ ਨਾਲ ਅੱਖਾਂ ਚੁੰਮਦੀ
ਅੱਖਾਂ ਨਾਲ ਪੂਰੀ ਕਾਇਆ ਨੂੰ ਪਿਆਰਦੀ
ਤਾਰਿਆਂ ਦੀ ਚੁੰਨੀ ਓੜਦੀ
ਚੰਨ ਦਾ ਟਿੱਕਾ ਲਾਉਂਦੀ
ਦਿਨ ਨੂੰ ਆਪਣੇ ਰੰਗ 'ਚ ਰੰਗਦੀ
ਅੰਗਾਂ ਨੂੰ ਅੰਗਦੀ
ਕੁਆਰੀ ਸ਼ਾਮ ਰਾਤ ਸੁਹਾਗਣ ਬਣਦੀ
ਲੋਅ ਨੂੰ ਕੁੱਖ 'ਚ ਸਾਂਭਦੀ
ਦਿਨ ਠੰਢਾ ਸ਼ਾਂਤ ਹੋ ਜਾਂਦਾ
ਉਸਦੀ ਲੀਲ੍ਹਾ ਖਤਮ ਹੁੰਦੀ
ਅੱਖਾਂ ਮੀਟ ਲੈਂਦਾ
ਰਾਤ ਉਦਾਸ ਹੁੰਦੀ
ਨਿਰਾਸ ਨਾ ਹੁੰਦੀ
ਲੇਗੀ ਗਾਉਂਦੀ ਕੁੱਖ ਨੂੰ ਪਲੋਸਦੀ
ਪੁੱਤ ਜੰਮਦੀ ਪਰ ਖੁਦ ਨਾ ਰਹਿੰਦੀ
ਕੂਲਾ ਗੋਰਾ ਦਿਨ ਚੜ੍ਹਦਾ
ਦਰਾਦਾ ਮਘਦਾ
ਵੱਡਾ ਹੁੰਦਾ
ਬਾਂ ਕੁਬਾਂ ਭਟਕਦਾ
ਸੌ ਪਾਪੜ ਵੇਲਦਾ

ਨਿਰਾ ਪਿਉ ਤੇ ਜਾਂਦਾ

ਪਾਣੀ ਪਿਤਾ



ਖਵਾਜਾ

ਪਾਣੀ

ਜਲ

ਧਰਤੀ ਸੁਰਜ ਝੂਟੇ ਮਾਟੇ
ਅਮੁੱਕ ਚੱਕਰ ਚੱਲ ਸੋ ਚਲ

ਮੀਂਹ

ਹਰੇਕ ਕਣੀ ਅੰਦਰ ਹੁੰਦਾ ਮੀਂਹ
 ਮੀਂਹ ਅੰਦਰ ਅਸੰਖ ਕਣੀਆਂ
 ਮੀਂਹ ਦੇ ਅਰਥ ਕਣੀਆਂ ਜਿੰਨੇ
 ਮੀਂਹ ਮਾਰ ਮੀਂਹ ਮਲਹਾਰ
 ਮੀਂਹ ਮਿਹਰ ਮੀਂਹ ਮਨੋਹਰ
 ਮੀਂਹ ਮੇਘ ਮੀਂਹ ਮੌਸਮ
 ਮੀਂਹ ਮਸਤੀ ਮੀਂਹ ਮਰਜ਼ੀ
 ਮੀਂਹ ਮੋਹ ਮੀਂਹ ਮੋਰ
 ਮੀਂਹ ਮੌਜ ਮੀਂਹ ਮੌਤ
 ਮੀਂਹ ਮੰਨਤ ਮੀਂਹ ਮੁਸੀਬਤ
 ਮੀਂਹ ਮੂਲ ਮੀਂਹ ਮੌਲ
 ਮੀਂਹ ਮੰਗਲ ਮੀਂਹ ਮੁਸ਼ਕਲ
 ਮੀਂਹ ਮੱਛਰ ਮੀਂਹ ਮੁਕੱਦਰ
 ਮੀਂਹ ਮਿਲਾਪ ਮੀਂਹ ਮਿਠਾਸ
 ਮੀਂਹ ਮਹਿਮਾ ਮੀਂਹ ਮਮਤਾ
 ! ! ! !
 ! ! ! !
 ਮੀਂਹ ! ਮੀਂਹ !
 ! ! ! !
 ਮੀਂਹ ਮੇਡਕ ਮੀਂਹ ਮਹਿਕ
 ਮੀਂਹ ਮਾਤਮ ਮੀਂਹ ਮਹਾਤਮ
 ਇਕ ਸ਼ਬਦ ਤੋਂ ਹਰੇਕ ਸ਼ਬਦ
 ਹਰੇਕ ਸ਼ਬਦ 'ਚ ਅਨੇਕ ਸ਼ਬਦ



ਬੱਚਾ

ਬੱਚਾ

ਘਰ ਦਾ ਇਕ ਜੀਅ ਹੀ ਨਹੀਂ ਹੁੰਦਾ
ਸਾਰੇ ਜੀਆਂ ਦੀ ਜਾਨ ਹੁੰਦਾ
ਬੱਚਾ ਜਦੋਂ ਘਰ ਹੁੰਦਾ
ਇਕ ਕਮਰੇ 'ਚ ਹੀ ਨਹੀਂ ਹੁੰਦਾ
ਘਰ ਦੇ ਕੋਨੇ ਕੋਨੇ

ਤੇ ਕਣ ਕਣ 'ਚ ਹੁੰਦੈ ਬੱਚਾ
ਜੋ ਸਭ ਚੀਜ਼ਾਂ ਚੋਂ ਚਮਕਦਾ
ਸਭ ਵਸਤਾਂ 'ਚ ਵਸਦਾ
ਟੀ. ਵੀ. 'ਚ—ਟਰੰਬ 'ਚ
ਮੇਜ਼ਾਂ—ਮੰਜ਼ਿਆਂ 'ਚ
ਕਿਤਾਬਾਂ—ਕੁਰਸੀਆਂ 'ਚ
ਪਰਦਿਆਂ—ਪੱਖਿਆਂ 'ਚ
ਬਿਸਤਰਾਂ—ਬਰਤਨਾਂ 'ਚ

ਬੱਚੇ ਨਾਲ
ਘਰ ਸਾਹ ਲੈਂਦਾ
ਕੰਧਾਂ ਧੜਕਦੀਆਂ
ਛੱਤਾਂ ਛਣਕਦੀਆਂ
ਤੇ ਖਿੜਕੀਆਂ ਹੱਸਦੀਆਂ

ਬੱਚਾ ਜਦੋਂ ਬਿਮਾਰ ਹੁੰਦਾ
ਪੂਰਾ ਘਰ ਬਿਮਾਰ ਹੁੰਦਾ

ਬੱਚੇ ਬਿਨਾਂ
ਰਾਤੀਂ ਚੰਦ ਨਹੀਂ ਚੜ੍ਹਦਾ
ਤਾਰੇ ਨਾ ਟਿਮਟਿਮਾਉਂਦੇ
ਘਾਹ ਤੇ ਤਰੇਲ ਨਹੀਂ ਪੈਂਦੀ
ਵਿਹੜੇ 'ਚ ਧੁੱਪ ਨਹੀਂ ਖਿੜਦੀ

ਘਰਾਂ ਨੂੰ ਵਸਣ ਲਈ
ਬੰਦਿਆਂ ਨੂੰ ਰਸਣ ਲਈ
ਬੱਚਿਆਂ ਦਾ ਸਾਥ ਚਾਹੀਦਾ
ਜਾਂ ਫਿਰ ਬੰਦਾ ਖੁਦ ਹੀ
ਬੱਚਿਆਂ ਵਰਗਾ ਆਪ ਚਾਹੀਦਾ

ਭਾਣਾ

ਕਿੰਨਾ ਚੰਗਾ ਹੁੰਦਾ ਏ
 ਬਿਮਾਰ ਹੋਣਾ
 ਬਿਸਤਰ ਤੇ ਪੈਣਾ
 ਤਪਦਿਆਂ ਹਫਦਿਆਂ ਦੇ
 ਛਾਂਵੇਂ ਸਾਹ ਲੈਣ ਵਾਂਗ
 ਪਿੱਛੇ ਉੜਦੀ ਧੂੜ ਨੂੰ
 ਤੇ ਅਗਲੇ ਰਾਹ ਨੂੰ ਨਿਹਾਰਨਾ
 ਰਾਤੀਂ ਸੁੱਤੇ ਪਏ ਘਰ ਦੇ ਜੀਆਂ ਦੇ
 ਸਹਿਜ ਤੇ ਮਾਸੂਮ ਚਿਹਰੇ
 ਨਸ਼ਿਆ ਦਿੰਦੇ ਰਾਤ ਨੂੰ
 ਸਾਹਾਂ ਹੁੰਗਿਆਂ ਹਟਕੋਰਿਆਂ 'ਚੋਂ
 ਛਲਕਦੀ ਏ ਪਾਰਦਰਸ਼ੀ ਕਵਿਤਾ
 ਉਪਰ ਤਣੀ ਰਿਸ਼ਤਿਆਂ ਦੀ ਚਾਦਰ ਦੀਆਂ
 ਰੰਗੀਨ ਡੱਬੀਆਂ
 ਤੇ ਟਾਂਵੀਆਂ ਟਾਂਵੀਆਂ ਮੌਰੀਆਂ ਨੂੰ
 ਹੁੰਦਾ ਏ ਗਿਣਨ ਮਿਣਨ ਦਾ ਸਮਾਂ
 ਤੇ ਢੋਅ ਹੁੰਦਾ ਏ
 ਆਪਣੇ ਆਪ ਨੂੰ ਲਾਗੇ ਹੋ ਮਿਲਣ ਦਾ
 ਆਪਣੇ ਮਨ ਦੀ ਨਗਨਤਾ ਨੂੰ ਮਾਨਣ ਦਾ
 ਬਿਮਾਰ ਹੋਣਾ
 ਬਿਸਤਰ ਤੇ ਪੈਣਾ
 ਕਿੰਨਾ ਚੰਗਾ ਹੁੰਦਾ

ਬੂਹੇ

ਮੋਹ ਮੁਹੱਬਤ ਪਿਆਰ ਮਮਤਾ ਦੋਸਤੀ
ਇਹਨਾਂ ਨਾਲ ਰਿਸ਼ਤਿਆਂ ਦੀ ਰਿਸ਼ਤਗੀ

ਬਾਪੂ - ਮੋਹ = ਬੁੜਾ

ਭਰਾ - ਪਿਆਰ = ਸ਼ਰੀਕ

ਪਤੀ - ਦੋਸਤੀ = ਮਰਦ

ਪਤਨੀ - ਮੁਹੱਬਤ = ਅੰਰਤ

ਅੰਰਤ - ਮਮਤਾ = ਫਢੇਕੁਟਣੀ

ਸੁੱਕ ਜਾਂਦੇ ਰਿਸ਼ਤਿਆਂ ਚੋ-

ਪਾਣੀ ਦੋਸਤੀ ਦੇ ਜਦੋ-

ਬਣ ਜਾਂਦੇ ਰਿਸ਼ਤੇ
 ਚਾਬੀਆਂ ਗੁਆਚੇ
 ਜੰਗਾਲੇ ਜਿੰਦਰੇ ਜੜੇ ਬੰਦ ਬੂਹੇ
 ਸਦਾ ਸਦਾ ਲਈ ਬੰਦ ਬੂਹੇ ਤਾਂ
 ਕੰਧਾਂ ਤੇ ਵਾਹੀਆਂ ਬੂਹਿਆਂ ਦੀਆਂ ਤਸਵੀਰਾਂ
 ਵਸਦੇ ਘਰਾਂ ਦੇ ਬੂਹੇ
 ਖੁਲ੍ਹੇ ਰਹਿੰਦੇ
 ਖੁੱਲ੍ਹੇ ਰਹਿੰਦੇ
 ਅੰਦਰ ਬਾਹਰ ਨੂੰ ਜੋੜਦੇ
 ਬੰਦ ਬੂਹੇ ਤਾਂ ਕਾਹਦੇ ਬੂਹੇ
 ਨਾਂ ਦੇ ਬੂਹੇ ਨਿਰੀਆਂ ਕੰਧਾਂ

ਬਿਨ ਬੂਹੇ ਤਾਂ ਕਬਰਾਂ ਹੁੰਦੀਆਂ
 ਬੂਹੇ ਬਗੈਰ ਕੋਈ ਮਕਾਨ ਨਾ ਹੁੰਦਾ
 ਮੋਹ ਮੁਹੱਬਤ ਦੋਸਤੀ ਬਿਨ
 ਹਰਿਆ ਭਰਿਆ ਇਨਸਾਨ ਨਾ ਹੁੰਦਾ

ਜਿਨ੍ਹਾਂ—
 ਦੋਸਤੀ ਪਿਆਰ ਦੇ ਨਗਮੇ ਉਗਾਉਣੇ ਹੁੰਦੇ
 ਮੋਹ ਮੁਹੱਬਤ ਦੇ ਫੁੱਲ ਖਿੜਾਉਣੇ ਹੁੰਦੇ
 ਉਹ ਆਪਣੇ ਅੰਦਰ ਦੇ
 ਆਪਣੇ ਹਰਿਮੰਦਰ ਦੇ

ਬੂਹੇ

ਚਹੁੰ ਤਰਫੀਂ ਖੋਲ ਕੇ ਰੱਖਦੇ

ਮੋਹ ਮੁਹੱਬਤ ਪਿਆਰ ਮਮਤਾ ਦੋਸਤੀ
 ਇਹਨਾਂ ਪਾਣੀਆਂ ਨੂੰ ਤਾਂ
 ਰਿਸ਼ਤਿਆਂ ਦੇ ਭਾਂਡਿਆਂ ਦੀ
 ਵੀ ਨਹੀਂ ਮੁਹਤਾਜਗੀ

ਮਿਲਾਪ

ਤੂ ਮੈਨੂੰ ਮਿਲ ਇਸ ਤਰ੍ਹਾਂ
ਜਿਉਂ ਦਿਨ ਨੂੰ ਮਿਲਦੀ ਰਾਤ

ਤੇਰੇ ਬਿਨ ਮੈਂ ਇਸ ਤਰ੍ਹਾਂ
ਜਿਉਂ ਬਿਨਾਂ ਹੁੰਗਾਰੇ ਬਾਤ

ਵੱਸ ਮੇਰੇ ਵਿਚ ਇਸ ਤਰ੍ਹਾਂ
ਜਿਉਂ ਫੁਲੀਂ ਖੁਸ਼ਬੋ

ਤੂ ਮੈਨੂੰ ਛੂਹ ਇਸ ਤਰ੍ਹਾਂ
ਜਿਉਂ ਰੰਗਾਂ ਨੂੰ ਲੋਅ

ਤੂ ਮੈਨੂੰ ਮਿਲ ਇਸ ਤਰ੍ਹਾਂ
ਜਿਉਂ ਧਰਤੀ ਅੰਬਰ ਮੇਲ

ਮੀਂਹ ਵਾਂਗਰ ਨਾ ਮੇਰੇ 'ਤੇ
ਪੈ ਜਿਉਂ ਪਏ ਤਰੇਲ

ਤੇਰੇ ਬਿਨ ਮੈਂ ਬਹੁਤ ਇਕੱਲਾ
ਤੂ ਮੈਨੂੰ ਮਿਲ ਇਸ ਤਰ੍ਹਾਂ

ਕੌਣ

ਪਾਣੀ ਤੇ ਪਿਆਸ

ਕੌਣ ਕਿਸ ਨੂੰ ਪੀਂਦਾ ਹੈ?

ਭੋਜਨ ਤੇ ਭੁੱਖ

ਕੌਣ ਕਿਸ ਨੂੰ ਮਿਟਾਉਂਦਾ ਹੈ?

ਨਾਰੀ ਤੇ ਨਰ

ਕੌਣ ਕਿਸ ਨੂੰ.....?

ਪ ਪਾਣੀ
ਪਿਆਸ

ਭ ਭੋਜਨ
ਭੁੱਖ

ਨ ਨਾਰੀ
ਨਰ

ਭੁਲੇਖਾ

ਨਿੱਕੇ ਹੁੰਦੇ ਪੜ੍ਹਦੇ ਸਾਂ ਇਕ ਕਹਾਣੀ—

ਪਿਆਸਾ ਕਾਂ

ਇਕ ਹੋਰ ਕਹਾਣੀ—

ਲਾਲਚੀ ਕੁੱਤਾ

ਕਾਂ ਦੀ ਪਿਆਸ ਤਾਂ ਠੀਕ ਸੀ

ਪਰ ਕੁੱਤਾ ਕਦੋਂ ਲਾਲਚੀ ਹੁੰਦਾ

ਆਪਣਾ ਖਾਧ ਬਿਨਾ
ਦੂਜੇ ਦੀ ਨਾ ਖੋਂਹਦਾ
ਅਗਲੇ ਡੰਗ ਲਈ ਨਹੀਂ ਜੋੜਦਾ
ਇਹ ਗਲਤ ਕਹਾਣੀ ਹੈ
ਮਨਯੜਤ ਕਹਾਣੀ ਹੈ

ਅੱਜ ਕੱਲ੍ਹੁ ਰੋਜ਼ ਪੜ੍ਹਦੇ ਹਾਂ ਇਕ ਖਬਰ—
ਪ੍ਰੇਮੀ ਜੋੜਾ ਫਰਾਰ
ਤੇ ਇਕ ਹੋਰ ਖਬਰ—
ਇਕ ਮੁਟਿਆਰ ਨਾਲ ਚਾਰ
ਦਰਿੰਦਿਆਂ ਦੁਆਰਾ ਬਲਾਤਕਾਰ

ਆਪਣੇ ਪ੍ਰੇਮੀ ਨਾਲ ਤਾਂ
ਕਿਤੇ ਵੀ ਕੋਈ ਵੀ ਨਾਰ
ਕਦੇ ਵੀ ਹੋ ਸਕਦੀ ਫਰਾਰ
ਪਰ ਕੋਈ ਦਰਿੰਦਾ
ਕੋਈ ਪਰਿੰਦਾ
ਕੋਈ ਜਾਨਵਰ ਵਹਿਸ਼ੀ ਭੇੜੀਆ
ਬਲਾਤਕਾਰੀ ਨਹੀਂ ਹੁੰਦਾ
ਕੁਦਰਤ ਦਾ ਅਸੂਲ ਹੈ
ਇਹ ਖਬਰ ਨਿਰਮੂਲ ਹੈ

ਆਦਮ ਦਾ ਅਪਮਾਨ ਕਰਨ ਲਈ
ਪਸੂਆਂ ਨੂੰ ਬਦਨਾਮ ਨਾ ਕਰੀਏ

ਆਦਮੀ ਨੂੰ ਤਾਂ
ਆਦਮੀ ਹੋਣ ਦਾ ਇਲਜ਼ਾਮ ਦੇਈਏ
ਆਦਮੀ ਹੋਣ ਦੀ ਅਸੀਸ ਦੇਈਏ
ਤੇ ਆਦਮੀ ਹੋਣ ਦਾ ਵਿਸ਼ਵਾਸ ਦੇਈਏ

ਪੰਛੀ

ਪੰਛੀ ਉਡ ਲੈਂਦਾ ਜਦ ਚਾਹੁੰਦਾ
ਸਾਨੂੰ ਪੈਣ ਜਗਾਜ਼ੀ ਕਜੀਏ

ਸੋਹਣਾ ਘਰ ਆਪ ਬਣਾਉਂਦਾ
ਅਸੀਂ ਸੌ ਸੌ ਮਿਸਤਰੀ ਸੱਦੀਏ

ਉਹ ਸਭ ਕਰਦਾ ਢਿੱਡ ਭਾਉਂਦਾ
ਅਸੀਂ ਸੰਗਲ ਸਮਾਜੀ ਬੱਝੀਏ

| | | |
ਉਹ | | | |
ਅਸੀਂ | | | |
| | | |

ਉਹ ਰੋਮ ਰੋਮ ਮਟਕਾਉਂਦਾ
ਅਸੀਂ ਕੁਹਜ ਆਪਣਾ ਕੱਜੀਏ

ਫਿਰ ਕਿਉਂ ਪਰਿਦੇ ਦੀ
ਆਦਮ ਤੋਂ ਉਤੇ ਜਾਤ ਨਾ
ਏਸ ਲਈ ਕਿ ਓਸ ਕੋਲ
'ਸਬਦ' ਵਾਲੀ ਦਾਤ ਨਾ
ਸੰਗਾਤ ਨਾ

ਆਜ਼ਾਦੀ

ਚਿੜੀ ਨੇ ਆਪਣੀ ਆਜ਼ਾਦੀ ਦੀ
ਪਹਿਲੀ ਜਾਂ ਦੂਜੀ ਲੜਾਈ ਨਹੀਂ ਲੜੀ
ਨਾ ਤੀਸਰੀ ਲੜਨੀ ਹੈ
ਫਿਰ ਵੀ ਚਿੜੀ ਗੁਲਾਮ ਨਹੀਂ

ਚਿੜੀ ਨੇ ਆਪਣੀ ਆਜ਼ਾਦੀ ਦੀ
ਵਰ੍ਹੇਗੰਢ ਜਾਂ ਜੁਬਲੀ ਨਹੀਂ ਮਨਾਈ
ਨਾ ਸ਼ਤਾਬਦੀ ਮਨਾਉਣੀ ਹੈ
ਫਿਰ ਵੀ ਚਿੜੀ ਗੁਲਾਮ ਨਹੀਂ

ਚਿੜੀ ਨੂੰ ਕਿਸੇ ਵਿਰੁੱਧ ਬੋਲਣ
ਜਾਂ
ਲਿਖਣ ਦੀ ਮਜਬੂਰੀ ਨਹੀਂ
ਕਿਉਂਕਿ ਚਿੜੀ ਆਜ਼ਾਦ ਹੈ

ਚਿੜੀ ਕਦੇ ਆਜ਼ਾਦੀ ਬਾਰੇ ਭਾਸ਼ਨ ਨਹੀਂ ਦਿੰਦੀ
ਚਿੜੀ ਕਦੇ ਆਜ਼ਾਦੀ ਬਾਰੇ ਭਾਸ਼ਨ ਨਹੀਂ ਸੁਣਦੀ

ਨਾ ਖੋਹ ਕੇ ਖਾਂਦੀ ਹੈ
ਨਾ ਲੁਕ ਕੇ ਪਿਆਰ ਕਰਦੀ ਹੈ
ਗੁਲਾਮੀ ਤੇ ਸੱਭਿਅਤਾ ਦਾ ਫਰਕ ਸਮਝਣ ਲਈ
ਕਿਸੇ ਚਿੰਤਨ ਵਿਚ ਨਹੀਂ ਪੈਂਦੀ
ਕਿਉਂਕਿ ਚਿੜੀ ਆਜ਼ਾਦ ਹੈ

ਚਿੜੀ ਕਿੰਨੇ ਕਾਸੇ ਤੋਂ ਮੁਕਤ ਹੈ
ਨਾ ਕੋਈ ਤਾਈ

ਨਾ ਭਰਜਾਈ
ਨਾ ਕੋਈ ਖੁਦਾਅ
ਨਾ ਮਦਰ ਇਨ ਲਾਅ

ਸੋਚਦਿਆਂ ਸੋਚਦਿਆਂ
ਸਾਡਾ ਵੀ ਚਿੜੀ ਹੋਣ ਨੂੰ ਜੀਅ ਕਰਦਾ
ਪਰ ਚਿੜੀ ਦੀ ਜਿੰਦਗੀ ਵੀ ਤਾਂ
ਘੱਟ ਨਹੀਂ ਦੁਸਵਾਰ
ਸੌ ਕਜੀਏ ਆਡੇ ਆਲੂਣਾ ਬੱਚੇ ਪਰਿਵਾਰ
ਨੂੰ ਰੁਗੜੇ ਗਤੇ ਵਰਖਾ ਮੋਹਲੇਧਾਰ
ਚਿੜੀ ਤੋਂ ਵੀ ਪਿਛੇ ਜਾਣਾ ਪਏਗਾ ਆਜਾਦੀ ਖਾਤਰ
ਪਿੱਛੇ ਤੋਂ ਪਿੱਛੇ
ਅਮੀਬੇ ਤੱਕ
ਉਸ ਤੋਂ ਵੀ ਪਿੱਛੇ
ਆਪਣੇ ਕੁਝ ਵੀ ਨਾ ਹੋਣ ਤੱਕ
ਨਾ ਬਾਬਾ ਨਾ
ਪਿੱਛੇ ਨਹੀਂ
ਅੱਗੇ ਹੀ ਚਲਦੇ ਹਾਂ

ਚਿੜੀ ਏਨੀ ਆਜਾਦ ਨਾ ਕਿ
ਕਥ ਹੋਰ ਹੋਣ ਬਾਰੇ ਸੋਚ ਸਕੇ
ਆਦਮੀ ਹੋਣ ਦਾ ਸੁਪਨਾ ਲੈ ਸਕੇ
ਅਸੀਂ ਕੁਝ ਵੀ ਹੋਣ ਬਾਰੇ
ਸੋਚ ਸਕਦੇ
ਸੁਪਨ ਸਕਦੇ

ਚਲੋ, ਆਜਾਦੀ ਨਾਲ
ਆਦਮੀ ਹੋਣਾ ਸੋਚਿਏ
ਰੱਬ ਹੋਣਾ ਲੱਚਿਏ

ਤਰੱਕੀ

ਉਸਦੇ ਸੁਪਨੇ 'ਚ ਕਾਲੀ ਨੇਗੀ ਵਗੀ
ਉਸ ਜਾਗੋ ਮੀਟੀ 'ਚ ਉਠ ਦੇਖਿਆ
ਕਿ ਉਸਦੇ ਪੱਤਿਆਂ ਤੋਂ
ਤਰੇਲ ਦੀਆਂ ਕੁਲ ਬੂਦਾਂ
ਝੜ ਚੁੱਕੀਆਂ
ਸੁੱਕ ਚੁੱਕੀਆਂ
ਮੁੱਕ ਚੁੱਕੀਆਂ

ਕਿ ਉਹ ਬੁੱਢੀਆਂ ਕੁਰਸੀਆਂ ਵਿਚਾਲੇ
ਗੱਡਿਆ ਪਿਆ ਹੈ
ਕਿ ਉਹ ਕਵਿਤਾ ਵਾਂਗ ਝੂਮਣੋਂ ਹਟ ਕੇ
ਹਵਾ ਨਾਲ ਗੱਲਾਂ ਕਰਨੋਂ ਹਟਕੇ
ਸਰਵਿਸ ਬੁੱਕ ਦੇ ਪੰਨੇ ਤੇ ਚਿਪਕ ਗਿਆ ਹੈ
ਕਿ ਉਸਦੇ ਮਨ ਦੀ ਡੱਤ ਚੋ
ਕੋਈ ਚੋਆ ਪਿਆ
ਤੇ ਉਹ ਬਲਦਾ ਬਲਦਾ
ਧੁਖਣ ਲੱਗਾ
ਵਿਛੜੇ ਮੇਲੇ ਵਾਲੀ ਥਾਂ ਦੀ
ਬੇਰੋਣਕੀ ਤੇ ਬੇਤਰਤੀਬੀ
ਉਸਦੀ ਅਣਕਹੀ ਅਣਲਿਖੀ ਕਵਿਤਾ ਦੀ ਗਵਾਹ ਹੈ
ਅੱਜ ਕੱਲ੍ਹੂ ਉਹ
ਉਹ ਨਹੀਂ
ਤੇ ਤੁਸੀਂ ਉਸਨੂੰ
ਤੁਸੀਂ ਨਹੀਂ ਲਗਦੇ
ਉਸ ਦੀਆਂ ਬਾਹਵਾਂ ਹੁੰਦੀਆਂ ਸਨ ਕਦੇ
ਬ--ਹੁ--ਤ ਲੰਮੀਆਂ
ਨਜ਼ਰ ਦੀ ਪਹੁੰਚ ਜਿੰਨੀਆਂ
ਸ਼ਾਇਦ ਉਸ ਤੋਂ ਵੀ ਲੰਮੀਆਂ
ਭਰਦੀਆਂ ਸਨ ਜੋ ਕਲਾਵਾ
ਚੰਦਾਂ ਸੂਰਜਾਂ ਦਾ
ਜੱਗ ਦਾ
ਰੱਬ ਦਾ
ਸਭ ਦਾ
ਸੁੰਗਾੜ ਕੇ ਰਹਿ ਗਈਆਂ ਬਾਹਵਾਂ ਹੁਣ
ਬਾਹਵਾਂ ਤੋਂ ਵੀ ਛੋਟੀਆਂ
ਜੋ ਆਪਣੇ ਵਜੂਦ ਨੂੰ ਵੀ
ਸਿਰਫ ਢਿੱਡ ਵਲੋਂ ਕਲਾਵਾ ਭਰਦੀਆਂ

ਡੌਗ ਰੇਸ

ਅਜੇ ਤਾਂ ਅਸੀ ਉਸ ਬਾਰੇ ਲੋਕਾਂ ਨੂੰ
ਕਈ ਕੁਝ ਦੱਸਣਾ ਸੀ
ਓਧਰ ਛਿੰਝ ਪੈਣੀ ਸੀ
ਤੇ ਆਸੀ ਹੱਸਣਾ ਸੀ

ਉਹ ਬੁੱਝ ਗਿਆ ਸਾਡੀ ਭੁੱਖ ਦੀ ਕਿਸਮ
ਟੋਹ ਲਏ ਸਾਡੇ ਮਨ ਮਗਾਜ਼ ਤੇ ਜਿਸਮ

ਉਹ ਸ਼ਾਤ ਸੀ ਬੇਫਿਕਰ ਸੀ ਖਾਮੋਸ਼ ਸੀ
ਤਦ ਸਾਡੇ ਅੱਗੇ ਦੌੜਦਾ ਇਕ ਨਕਲੀ ਖਰਗੋਸ ਸੀ

ਖਰਗੋਸ਼ ਨਕਲੀ ਸੀ ਪਰ ਚਾਬੀ ਭੁੱਲ ਸੀ
ਜੇ ਮਗਾਰ ਦੌੜੇ ਸਾਡੀ ਭੁੱਲ ਸੀ

ਅਸੀ ਅਕਲਾਂ ਦੂੜਾ ਦੌੜੇ
ਪੂੜਾਂ ਤੁੜਾ ਦੌੜੇ
ਪੁੱਠ ਦੌੜੇ ਸਿੱਧ ਦੌੜੇ
ਇਕ ਦੂਸਰੇ ਨੂੰ ਮਿੱਧ ਦੌੜੇ

ਆਖਿਰ ਹੰਭ ਗਏ ਟੁੱਟ ਗਏ
ਨਿੱਸਲ ਹੋ ਸਿਰ ਸੁੱਟ ਗਏ

ਚੂਰ ਸਾ ਨਾ ਹੱਸ ਸੀ
ਉਸ ਚੁੱਕ ਲਿਆ ਖਰਗੋਸ ਸੀ

ਉਸਦੇ ਮੁੱਢੀ ਹਾਸਾ ਸੀ
ਅਗਲੇ ਦਿਨ ਹਰ ਤਮਾਸਾ ਸੀ

ਇਹ ਵੇਲਾ

ਇਹ ਵੇਲਾ

ਕੁਝ ਕਰਨ ਦਾ
ਜਾ ਮਰਨ ਦਾ ਨਹੀਂ

ਇਹ ਵੇਲਾ

ਲੜਨ ਦਾ
ਜਾ ਖੜ੍ਹਨ ਦਾ ਨਹੀਂ

ਇਹ ਵੇਲਾ

ਕੁਝ ਜਾਨਣ ਦਾ
ਜਾ ਮਾਨਣ ਦਾ ਨਹੀਂ

ਇਹ ਵੇਲਾ

ਕਿਸੇ ਪੁਤਿਗਿਆ ਦਾ
ਜਾ ਅਵੱਗਿਆ ਦਾ ਨਹੀਂ

ਇਹ ਵੇਲਾ ਤਾਂ

ਬਾਜ਼ਾਰ ਚੋ
ਚੀਜ਼ਾਂ ਖੀਦਣ ਦਾ ਹੈ

ਸ਼ਹਿਰ

ਬੰਦੇ ਏਸ ਸ਼ਹਿਰ ਦੇ
ਦੌੜਾਕ ਅੱਠੋ ਪਹਿਰ ਦੇ

ਬੰਦਿਆਂ ਅੰਦਰ ਪਿੜਦੇ
ਪਹੀਆਂ ਵਾਂਗ ਗਿੜਦੇ

ਇੰਘਣਾਂ ਵਾਂਗ ਤਪਦੇ
ਵਸਤਾਂ ਵਾਂਗ ਖਪਦੇ

ਕੁਝ ਧੂਆਂ ਛੱਡਦੀਆਂ ਚਿਮਨੀਆਂ ਵਾਂਗ ਗੰਦੇ
ਕੁਝ ਓਭੜ ਖਾਭੜ ਸੜਕਾਂ ਵਰਗੇ ਬੰਦੇ

ਧੁਖਦੇ ਧੁਆਂਖਦੇ ਚਿੜ ਚਿੜ ਕਰਦੇ
ਆਟੇ ਰਿਕਸ਼ਿਆਂ ਵਾਂਗ ਪਿੜ ਪਿੜ ਕਰਦੇ

ਫਿਰ ਵੀ
ਸ਼ਹਿਰ ਦੇ ਦਰਾਂ ਘਰਾਂ ਅੰਦਰ
ਛੁੱਲ ਖਿੜਦੇ—
ਮੁਸਕਰਾਉਂਦੇ ਬੰਦਿਆਂ ਵਾਂਗ
ਲਾਟੂ ਜਗਦੇ—
ਜਗਮਗਾਉਂਦੇ ਬੰਦਿਆਂ ਵਾਂਗ

ਸੁਪਨਾ

ਇਕ ਸੁਪਨਾ ਮੈਨੂੰ ਵਾਰ ਵਾਰ ਆਉਂਦਾ
ਕਿ ਮੈਂ
ਵਿਸ਼ਾਲ ਸਮੁੰਦਰ ਤਰ ਕੇ
ਲੰਮਾ ਰਾਹ ਲੰਘ ਕੇ
ਤੁਰਦਾ ਪਗਡੀਆਂ ਤੇ
ਜੋ ਖੇਤਾਂ ਚਰਾਂਦਾਂ ਸੂਇਆਂ ਟੋਭਿਆਂ ਤੋਂ ਪਿੱਛੇ

ਜੰਗਲ ਵਿਚ ਲੈ ਜਾਂਦੀਆਂ ਮੈਨੂੰ
 ਮੈਂ ਰੁੱਖਾਂ ਨਾਲ
 ਖੜ ਖੜ ਦੀ ਭਾਸ਼ਾ 'ਚ ਗੱਲਾਂ ਕਰਦਾ
 ਪੰਛੀਆਂ ਨਾਲ
 ਕੈਂ ਕੈਂ, ਚੀਂ ਚੀਂ, ਕੂ ਕੂ ਤੇ ਗੁਟਰ ਕੂ ਗੂ ਦੇ
 ਰੀਤ ਗਾਉਂਦਾ
 ਸ਼ੇਰਾਂ ਚੀਤਿਆਂ ਦੇ
 ਕੰਨਾ ਮੁੰਨਾ ਕੁ..ਰ..ਰ ਕਰਦਾ
 ਹਾਥੀਆਂ ਦੇ ਸੁੰਡ ਸੁੰਘਦਾ
 ਮਿਰਗਾਂ ਦੇ ਕੁਤਕਤਾਰੀਆਂ ਕੱਢਦਾ
 ਤਾਰਿਆਂ ਦੀਆਂ ਮੁੱਠੀਆਂ ਭਰਦਾ
 ਚੰਨ ਨੂੰ ਦੰਦੀਆਂ ਚਿੜਾਉਂਦਾ
 ਸੂਰਜ ਵੱਲ ਨੂੰ ਮੂੰਹ ਅੱਡ ਕੇ
 ਧੁੱਪ ਨਿਗਲਦਾ
 ਮਿੱਟੀ ਨਾਲ ਨਹਾਉਂਦਾ
 ਕਣੀਆਂ ਨਾਲ ਪਿੰਡਾ ਪੂੰਝਦਾ
 ਹਵਾ ਨੂੰ ਜੱਫੀਆਂ ਪਾਉਂਦਾ

ਸੁਪਨਾ ਟੁੱਟਦਾ
 ਤਾਂ ਮੈਂ ਆਪਣੇ ਆਪ ਨੂੰ
 ਆਪਣੇ ਘਰ ਦਫਤਰ
 ਜਾਂ ਦੋਹਾਂ ਨੂੰ ਜੋੜਦੀ
 ਤੇ ਬਾਜ਼ਾਰ ਚੋਂ ਲੰਘਦੀ
 ਸੜਕ ਤੇ ਮਿਲਦਾ
 ਸੜਕ—
 ਜਿਸ ਤੇ ਮੈਂ ਹੀ ਕਾਰ ਨਹੀਂ ਚਲਾਉਂਦਾ
 ਕਾਰ ਵੀ ਮੈਨੂੰ ਚਲਾਉਂਦੀ
 ਬਾਜ਼ਾਰ—
 ਜਿਥੇ ਮੈਂ ਹੀ ਪੈਸੇ ਨਹੀਂ ਖਰਚਦਾ

ਪੈਸੇ ਵੀ ਮੈਨੂੰ ਖਰਚਦੇ

ਘਰ-

ਜਿਥੇ ਮੈਂ ਹੀ ਰੋਟੀ ਨਹੀਂ ਖਾਂਦਾ
ਰੋਟੀ ਵੀ ਮੈਨੂੰ ਖਾਂਦੀ ਰਹਿੰਦੀ

ਦਫਤਰ-

ਜਿਥੇ ਮੈਂ ਹੀ ਕੁਰਸੀ 'ਤੇ ਨਹੀਂ ਬੈਠਦਾ
ਕੁਰਸੀ ਵੀ ਮੇਰੇ 'ਤੇ ਬੈਠੀ ਰਹਿੰਦੀ
ਜਿਥੇ ਮੈਂ ਹੀ ਟੈਲੀਫੋਨ ਨਹੀਂ ਘੁੰਮਾਉਂਦਾ
ਟੈਲੀਫੋਨ ਵੀ ਮੈਨੂੰ ਖੂਬ ਘੁੰਮਾਉਂਦਾ

ਇਸ ਤਰ੍ਹਾਂ ਦੇ ਵਿਚ
ਮੈਨੂੰ ਜੰਗਲ ਦਾ ਸੁਪਨਾ ਵਾਰ ਵਾਰ ਆਉਂਦਾ

ਪਰ ਮੈਨੂੰ ਉਦੋਂ ਜੰਗਲ ਦਾ ਸੁਪਨਾ ਨਹੀਂ ਆਉਂਦਾ
ਜਦੋਂ ਮੈਂ

ਆਪਣੇ ਬੱਚੇ ਦਾ ਘੋੜਾ ਹੁੰਨਾਂ
ਉਦੋਂ ਵੀ ਨਹੀਂ ਆਉਂਦਾ

ਜੰਗਲ ਦਾ ਸੁਪਨਾ

ਜਦੋਂ ਮੈਂ ਤਨੋਂ ਮਨੋਂ

ਸੰਗਣੀ ਦੇ ਸੰਗ ਹੁੰਨਾਂ

ਮੈਨੂੰ ਓਦੋਂ ਜੰਗਲ ਦਾ ਸੁਪਨਾ

ਬਿਲਕੁਲ ਨਹੀਂ ਆਉਂਦਾ

ਜਦੋਂ ਮੈਂ ਕੋਈ ਨਜ਼ਮ ਲਿਖਦਾਂ

ਨਜ਼ਮ ਭਾਵੇਂ ਜੰਗਲ ਦੇ ਬਾਰੇ ਹੋਏ

ਤੇ ਉਦੋਂ ਵੀ ਨਹੀਂ ਆਉਂਦਾ

ਜੰਗਲ ਦਾ ਸੁਪਨਾ

ਜਦੋਂ ਮੇਰੇ ਹੱਥ 'ਚ ਬੁਰਸ ਹੁੰਦਾ

ਬੁਰਸ ਤੇ ਰੰਗ ਹੁੰਦਾ

ਤੇ ਮਨ 'ਚ ਕੋਈ ਤਸਵੀਰ ਹੁੰਦੀ

ਤਸਵੀਰ ਭਾਵੇਂ ਜੰਗਲ ਦੀ ਹੋਵੇ

ਅਜਨਬੀ

ਅਸੀਂ ਤੇਲ ਮੁੱਕੇ ਜਹਾਜ਼ 'ਚੋ
ਬੇਗਾਨੇ ਟਾਪੂ 'ਤੇ
ਪੈਰਾਸ਼ੂਟਾਂ ਰਾਹੀਂ ਉਤਰੇ ਯਾਤਰੀ ਹਾਂ
ਪੈਰਾਸ਼ੂਟ—
ਜਿਸ ਨਾਲ ਖਤਰੇ ਸਮੇਂ
ਕਿਸੇ ਧਰਤੀ ਤੇ ਸੁਰੱਖਿਅਤ ਉਤਰਿਆ ਹੀ ਜਾਂਦਾ
ਮੁੜ ਆਪਣੀ ਧਰਤੀ ਤੇ
ਪਰਤਿਆ ਨਹੀਂ ਜਾਂਦਾ

ਸਾਡਾ ਮਾਈਕ੍ਰੋਵੇਵ ਸੈੱਟ ਵੀ
ਜਹਾਜ਼ ਵਿਚ ਰਹਿ ਗਿਆ ਹੈ
ਤੇ ਪਿਛਲੇ ਬੇਖਬਰ ਨੇ
ਕਿ ਅੱਜ ਕੱਲ ਅਸੀਂ
ਸੁੱਤਿਆਂ ਜਾਗਦੇ
ਤੇ ਜਾਗਦਿਆਂ ਸੌਦੇ
ਕਵਿਤਾ ਕਦੀ ਕਦਾਈ ਸੁਪਨੇ ਵਿਚ ਆਉਂਦੀ
ਸੁਪਨਾ ਟੁੱਟਣ ਤੇ
ਗੁਆਚੀ ਕਵਿਤਾ ਪਿੱਛੇ ਭਟਕਦੇ
ਅਸੀਂ ਜੋ ਅਜਨਬੀ ਹਾ

ਪਿਰਾਮਿਡ

ਧਰਮ ਪੋਬੀਆਂ ਦੇ ਅੰਬਾਰ
ਮਾਲਾ ਚਿੱਪੀ ਚੇਲਾ
ਦਗਦਾ ਚਿਹਰਾ ਚੌੜਾ ਮੱਥਾ
ਬੁੱਢਾ ਧਰਮੇਸ਼੍ਵਰ ਅੱਖਾਂ ਮੀਟੀ
ਬੈਠਾ ਹੈ ਵਿਚਕਾਰ
ਆਦਮੀ ਆਉਦਾ ਹੈ
ਕਰਦਾ ਝੁਕ ਕੇ ਨਮਸਕਾਰ—
ਹੇ ਗੁਰੂਵਰ
ਮੈਂ ਤਪਦਾ ਹਫਦਾ ਖੁਸ਼ੀਆਂ ਲੱਭਦਾ

ਆਨੰਦ ਖੋਜਦਾ ਪਹੁੰਚਾ ਤੇਰੇ ਦੁਆਰ

ਪਰਮੇਸ਼ੂਰ ਅੱਖਾਂ ਖੋਲ੍ਹੇ ਬਗੈਰ
ਬਚਨ ਕਰਦਾ ਹੈ—

ਖਾਹਿਸ਼ਾਂ ਜਦੋਂ ਵਧਾਏਂਗਾ
ਦੁਖਾਂ ਵਿਚ ਘਰਦਾ ਜਾਏਂਗਾ
ਖਾਹਿਸ਼ਾਂ ਦਾ ਹੈ ਐਸਾ ਚੱਕਰ
ਬੰਦਾ ਬਿਲਕੁਲ ਜਾਏ ਭਮੱਤਰ
ਖਾਹਿਸ਼ਾਂ ਕਰਕੇ ਭਟਕੇ ਹੋਏ
ਆਪਣੇ ਆਪ 'ਚ ਅਟਕੇ ਹੋਏ
ਖਾਹਿਸ਼ ਘੋੜਿਆਂ ਦੇ ਅਸਵਾਰ
ਕਿੰਝ ਲੱਗੋਗੇ ਭਵਜਲ ਪਾਰ?

ਕੋਈ ਉਪਾਅ ਦੱਸੋ ਗੁਰੂਵਰ
ਆਦਮੀ ਸਹਿਮਤੀ ਵਿਚ ਸਿਰ ਹਿਲਾਉਂਦਾ ਹੈ
ਪਰਮੇਸ਼ੂਰ ਤਨ ਦੀ ਸਾਰੀ ਸ਼ਕਤੀ
ਜੀਭ ਤੱਕ ਲਿਆਉਂਦਾ ਹੈ
ਹਦਾਇਤ ਕਰਦਾ ਹੈ—

ਖਾਹਿਸ਼ਾਂ ਦੇ ਘੋੜੇ ਤੋਂ ਉਤਰੋ
ਇਸ ਨੂੰ ਪਾਸੇ ਬੰਨ੍ਹੋ
ਤੇ ਆਹ ਫੜੋ
ਆਨੰਦ ਦਾ ਮੂਲ ਮੰਤਰ
ਅੱਖਾਂ ਮੀਟੀ ਕਾਗਜ਼ ਤੇ ਕੁਝ ਲਿਖਦਾ ਹੈ
ਆਦਮੀ ਦੇ ਹੱਥ ਪਕੜਾਉਂਦਾ ਹੈ
ਜਿਸਤੇ ਲਿਖਿਆ ਹੈ—

ਆਨੰਦ α $\frac{\text{ਪੂਰਤ ਖਾਹਿਸ਼ਾਂ}}{\text{ਕੁਲ ਖਾਹਿਸ਼ਾਂ}}$

ਖੁਸ਼ੀ α $\frac{\text{ਪੂਰਤੀ}}{\text{ਕਾਮਨਾ}}$

ਬਾਲਕੇ ਤੂੰ ਖਾਹਿਸ਼ਾਂ ਦੀ ਪੂਰਤੀ ਕਰਕੇ
 ਖੁਸ਼ ਹੋਣਾ ਲੋਚਿਆ ਹੋਏਗਾ
 ਖਾਹਿਸ਼ ਪੂਰਤੀ ਲਈ ਬੜਾ
 ਜੁਗਾੜ ਸੋਚਿਆ ਹੋਏਗਾ
 ਏਨਾ ਸੋਚਿਆ ਹੋਵੇਗਾ ਕਿ
 ਚਿੰਤਾ ਫਿਕਰਾਂ ਨੇ ਤੈਨੂੰ
 ਅੰਦਰੋਂ ਨੋਚਿਆ ਹੋਵੇਗਾ
 ਹਾਈ ਲੋਅ ਬਲੱਡ ਪ੍ਰੈਸ਼ਰ ਟੈਨਸ਼ਨ
 ਹਾਈਪਰਟੈਂਸ਼ਨ ਤੇ ਹੋਰ ਨਿੱਕ ਸੁੱਕ ਨੇ
 ਆਣ ਦਬੋਚਿਆ ਹੋਵੇਗਾ
 ਤੇ ਆਨੰਦ ਪ੍ਰਾਪਤੀ ਦਾ ਸਾਰਾ ਪ੍ਰਾਜੈਕਟ
 ਰਹਿ ਗਿਆ ਹੋਵੇਗਾ ਧਰਿਆ ਧਰਾਇਆ
 ਹੈ ਨਾ ਬਾਲਕੇ?

ਤੁਸੀਂ ਜਾਣੀ ਜਾਣ ਹੋ
 ਹੱਥ ਜੋੜੀ ਆਦਮੀ ਸੀਸ ਨਿਵਾਉਂਦਾ ਹੈ
 ਧਰਮੇਸ਼ੂਰ ਅੱਖਾਂ ਮੀਟੀ ਮੁਸਕ੍ਰਾਉਂਦਾ ਹੈ
 ਤੇ ਆਪਣੇ ਸਿੱਧੇ ਜਿਹੇ ਫਾਰਮੂਲੇ ਦਾ
 ਵਿਸਥਾਰ ਸਮਝਾਉਂਦਾ ਹੈ—
 ਇਛਾਵਾਂ ਵਧਾਉਂਦੇ ਜਾਓਗੇ
 ਤਾਂ ਘਟਦਾ ਜਾਏਗਾ ਆਨੰਦ
 ਮਨਫ਼ੀ ਹੋਈ ਜਾਣਗੀਆਂ ਖੁਸ਼ੀਆਂ
 ਖਾਹਿਸ਼ਾਂ ਅਸੀਮ ਕਰ ਲਵੋਗੇ
 ਜੀਰੋ ਹੋ ਜਾਣਗੀਆਂ ਖੁਸ਼ੀਆਂ
 ਦੁੱਖ ਤੇ ਕੇਵਲ ਦੁੱਖ ਬਚੇਗਾ
 ਜਿਉ ਜਿਉ ਖਾਹਿਸ਼ਾਂ ਮਿਟਾਓਗੇ
 ਅਰਥਾਤ
 ਡੀਨੌਮੀਨੇਟਰ ਘਟਾਓਗੇ
 ਆਨੰਦਤ

ਅਤਿ ਆਨੰਦਤ ਹੁੰਦੇ ਜਾਓਗੇ
 ਤੇ ਅਖੀਰ ਜਦ ਖਾਹਿਸ਼ਾਂ ਨੂੰ ਕਾਮਨਾ ਨੂੰ
 ਜੀਰੋ ਤੇ ਲੈ ਆਓਗੇ
 ਅਨੰਤ ਆਨੰਦ
 ਮਹਾਂ ਆਨੰਦ
 ਪਰਮ ਆਨੰਦ ਨੂੰ ਪਾਓਗੇ
 ਆਦਮੀ ਧਰਮੇਸ਼ੂਰ ਹੱਥੋਂ ਉਹ ਤਵੀਜ਼ ਲੈਂਦਾ ਹੈ
 ਲਿਖਿਆ ਹੈ ਜਿਸਤੇ

ਆਨੰਦ $\frac{\text{ਪੂਰਤ ਖਾਹਿਸ਼ਾਂ}}{\text{ਕੁਲ ਖਾਹਿਸ਼ਾਂ}}$

ਖੁਸ਼ੀ $\frac{\text{ਪੂਰਤੀ}}{\text{ਕਾਮਨਾ}}$

ਮੱਥੇ ਨੂੰ ਛੁਹਾਉਂਦਾ ਹੈ
 ਚੁਮਦਾ ਹੈ ਹਿੱਕ ਨਾਲ ਲਾਉਂਦਾ ਹੈ
 ਸਦੀਆਂ ਤੋਂ ਇਹ ਤਵੀਜ਼ ਗਲ 'ਚ ਪਾਈ
 ਆਦਮੀ ਧਰਮੇਸ਼ੂਰ ਦੀ ਪ੍ਰਕਰਮਾ ਕਰਦਾ ਹੈ
 ਪ੍ਰਕਰਮਾ ਕਰਦਾ ਬੋਰ ਹੋਇਆ ਆਦਮੀ
 ਇਕ ਦਿਨ ਧਰਮੇਸ਼ੂਰ ਨੂੰ ਸੰਬੋਧਤ ਹੁੰਦਾ ਹੈ—
 ਹੇ ਗੁਰੂਵਰ
 ਇਹ ਠੀਕ ਹੈ ਕਿ ਮੈਂ ਜਿੰਨਾ ਭਟਕਿਆ ਹਾਂ
 ਆਪਣੀਆਂ ਖਾਹਿਸ਼ਾਂ ਕਾਰਨ
 ਆਪਣੀ ਕਾਮਨਾ ਕਾਰਨ
 ਭਟਕਿਆ ਹਾਂ
 ਪਰ ਜਿੰਨਾ ਮੈਂ ਸਫਰ ਕੀਤਾ
 ਚਿੜੀਆਂ ਜਨੌਰਾਂ ਤੋਂ ਅੱਗੇ
 ਆਪਣੀਆਂ ਖਾਹਿਸ਼ਾਂ ਤੇ ਕਾਮਨਾ ਕਾਰਨ ਕੀਤਾ
 ਚਿੜੀਆਂ ਤਾਂ ਉਦੋਂ ਵੀ ਚਿੜੀਆਂ ਸਨ
 ਜਦ ਮੈਂ ਆਦਮ ਹੱਵਾ ਸਾਂ
 ਕੁੰਤੀ ਪਾਂਡੋ, ਰਾਧਾ ਮੋਹਨ ਸਾਂ

ਚਿੜੀਆਂ ਤਾਂ ਉਦੋਂ ਵੀ ਚਿੜੀਆਂ ਹੀ ਸਨ
ਜਦੋਂ ਮੈਂ ਰਜੀਆ ਯਾਕੂਤ ਸਾਂ
ਸ਼ਾਹ ਜਹਾਂ ਮੁਮਤਾਜ਼ ਸਾਂ
ਚਿੜੀਆਂ ਦਾ ਨਾਂ ਤਾਂ ਉਦੋਂ ਵੀ ਚਿੜੀਆਂ ਸੀ
ਜਦ ਮੈਂ ਮੇਅਰੀ ਪੀਅਰੀ ਕਿਉਂਗੀ ਸਾਂ
ਗ੍ਰਹਮਵੈਲ ਮਾਰਕੋਨੀ ਸਾਂ
ਚਿੜੀਆਂ ਅੱਜ ਵੀ ਚਿੜੀਆਂ ਹਨ
ਜਦ ਮੈਂ ਰਾਕੇਸ਼ ਕਲਪਨਾ ਹਾਂ

ਯੁੱਗ ਚਾਹੇ ਪੱਥਰ ਦਾ ਸੀ
ਚਾਹੇ ਤਾਂਬੇ ਦਾ
ਚਾਹੇ ਲੋਹੇ ਦਾ
ਚਾਹੇ ਕੰਪਿਊਟਰ ਦਾ
ਚਿੜੀਆਂ ਜਨੌਰ ਨਹੀਂ ਬਦਲੇ
ਪਰ ਯੁੱਗਾਂ ਨੂੰ ਬਦਲਣ ਵਾਲਾ ਮੈਂ
ਹਰ ਸਾਲ
ਹਰ ਹਫ਼ਤੇ
ਹਰ ਰੋਜ਼
ਹਰ ਪਲ
ਹਰ ਸਾਹ
ਬਦਲਦਾ ਹਾਂ

ਗੁਰੂਵਰ ਤੁਸੀਂ ਮੈਨੂੰ ਅੱਖਾਂ ਖੋਲ੍ਹੇ ਬਗੈਰ
ਆਦੇਸ਼ ਦਿੱਤਾ ਸੀ ਕਿ ਮੈਂ
ਖਾਹਿਸ਼ਾਂ ਦੇ ਘੋੜੇ ਤੋਂ ਉਤਰ ਆਵਾਂ
ਖਾਹਿਸ਼ਾਂ ਦਾ ਘੋੜਾ ਪਰ੍ਹਾਂ ਬੰਨ ਦਿਆਂ
ਬਹੁਤ ਵੱਡੀ ਗਲਤੀ ਕਰ ਗਏ ਤੁਸੀਂ ਏਥੇ ਗੁਰੂਵਰ
ਮੈਂ ਕਿਸੇ ਵੀ ਘੋੜੇ ਤੇ ਸਵਾਰ ਨਾ ਸੀ
ਜਿਸ ਤੋਂ ਮੈਂ ਉਤਰਨਾ ਸੀ

ਜਿਸਨੂੰ ਮੈਂ ਬੰਨ੍ਹਣਾ ਸੀ
ਜਿਹਨਾਂ ਖਾਹਿਸ਼ਾਂ ਤੇ ਸੁਪਨਿਆਂ ਸਹਾਰੇ
ਏਨਾ ਸਫਰ ਕੀਤਾ ਹੈ
ਉਹ ਮੇਰਾ ਘੋੜਾ ਨਹੀਂ ਸੀ
ਖਾਹਿਸ਼ਾਂ ਤਾਂ ਮੇਰੇ ਖੂਨ ਦੇ
ਹਰ ਲਾਲ ਚਿੱਟੇ ਚਪਟੇ ਕਣ ਵਿਚ ਨੇ
ਕਾਮਨਾ ਤਾਂ ਮੇਰੇ ਜਿਸਮ ਦੇ
ਹਰ ਅੰਗ ਦੇ ਹਰ ਸੈੱਲ ਵਿਚ ਹੈ
ਤੇ ਸੁਪਨੇ ਮੇਰੇ ਮਨ 'ਚ
ਖਿਲਰੇ ਪਏ ਹਨ ਚਾਰ ਚੁਫੇਰੇ
ਹਵਾ ਵਿਚ ਖਲਾਅ ਵਿਚ
ਕੁਝ ਅਦਿੱਖ ਕੁਝ ਪ੍ਰਤਿੱਖ
ਕੋਲ ਅਕੋਲ
ਸੁਪਨੇ ਮੈਨੂੰ ਉੰਗਲੀ ਫੜਕੇ
ਪੀੜ੍ਹੀ ਦਰ ਪੀੜ੍ਹੀ ਤੋਰਦੇ
ਕੁਲ ਸੁਪਨੇ ਸਿੱਧੀ ਡਾਰ 'ਚ ਨਾ ਚਿਣ ਹੁੰਦੇ
ਨਾ ਉਮਰ ਦੇ ਇਕੋ ਤੀਰ ਨਾਲ ਪਰੋ ਹੁੰਦੇ
ਨਵੇਂ ਸੁਪਨੇ ਫੜਨ ਲਈ
ਨਵੇਂ ਸੁਪਨੇ ਸੁਪਨਣ ਲਈ
ਮੈਂ ਨਵਾਂ ਜਨਮ ਧਾਰਦਾ
ਅਨੰਤ ਸੁਪਨੇ
ਅਨੰਤ ਜਨਮ
ਤੁਸੀਂ ਸਦੀਓ ਸਦੀ ਮੈਨੂੰ ਸਬਕ ਦਿੱਤਾ
ਖਾਹਿਸ਼ਾਂ ਤੇ ਸੁਪਨੇ ਤਿਆਗਣ ਦਾ
ਇਹ ਸਬਕ ਤਾਂ ਰਿਹਾ ਬੱਸ
ਤਵੀਜ਼ ਮੇਰੇ ਗਲੇ ਦਾ
ਇਹ ਸਬਕ ਤਾਮੀਲ ਨਾ ਹੋਇਆ
ਨਾਕਾਬਲ-ਏ-ਤਾਮੀਲ ਸਬਕ ਨਿਰਾ ਗਲਾਂ ਦਾ ਬੋਝ ਹੁੰਦੇ
ਮੈਂ ਜਿਉਂਦੇ ਜੀਅ

ਆਪਣੇ ਖੂਨ ਦਾ
 ਜਿਸਮ ਦਾ
 ਚੰਗਿਰਦੇ ਦਾ
 ਤਿਆਗ ਕਿੰਜ ਕਰਦਾ
 ਮੇਰੇ ਸੁਪਨੇ
 ਖਾਹਿਸ਼ਾਂ
 ਤੇ ਕਾਮਨਾਵਾਂ ਹੀ
 ਮੈਨੂੰ ਆਦਮੀ ਬਣਾਉਂਦੀਆਂ
 ਮੈਂ ਆਪਣੇ ਆਪਨੂੰ ਆਪਣੇ ਆਪ ਤੋਂ
 ਵੱਖ ਕਿੰਜ ਕਰਾਂ
 ਤੁਹਾਡੇ ਫਲਸਫੇ ਦਾ ਵਿਸ਼ਾਲ ਪਿਰਾਮਿਡ
 ਸਿੱਧਾ ਨਹੀਂ ਉਲਟਾ ਖੜ੍ਹਾ ਹੈ ਆਪਣੀ ਨੋਕ ਤੇ

ਧਰਮੇਸ਼ੂਰ ਨੇ ਅੱਖਾਂ ਖੋਲ੍ਹੀਆਂ
 ਆਦਮੀ ਦਾ ਬਿਆਨ ਸੁਣ ਕੇ ਘਬਰਾਇਆ
 ਰਤਾ ਕੁ ਨਕਲੀ ਮੁਸਕ੍ਰਾਇਆ
 ਬਾਲਕੇ... ਹੇ... ਬਾਲਕੇ
 ਖਿਡਿਆ ਹੋਇਆ ਆਦਮੀ
 ਅਣਸੁਣਿਆਂ ਕਰਕੇ
 ਲਹਿੰਦੇ ਵੱਲ ਨੂੰ ਤੁਰ ਪਿਆ

ਆਪਣੀ ਨੋਕ ਤੇ ਉਲਟਾ ਟਿਕਿਆ
 'ਮਹਾਨ' ਫਲਸਫੇ ਦਾ ਵਿਸ਼ਾਲ ਪਿਰਾਮਿਡ
 ਆਪਣੇ ਆਪ ਨਾ ਟਿਕਿਆ ਹੋਇਆ
 ਉਲਟਾ ਆਪਣੀ ਨੋਕ ਤੇ

ਸਦੀਆਂ ਤੋਂ ਨਿੱਕੇ ਵੱਡੇ ਧਰਮੇਸ਼ੁਰ
 ਆਪੋ ਆਪਣੀਆਂ ਥੰਮੀਆਂ ਲਾਈ
 ਇਸ ਨੂੰ ਖੜ੍ਹੇ ਟਿਕਾਈ
 ਆਪੋ ਆਪਣੇ ਕੋਨੇ ਤੋਂ
 ਜਾਂਦੇ ਢੋਲ ਵਜਾਈ
 ਦੇਣ ਦੁਹਾਈ—

ਸੁਣ ਲਓ ਸਾਰੇ ਮਾਈ ਭਾਈ
 ਪੁੱਠੇ ਟਿਕੇ ਪਿਰਾਮਿਡ ਨੂੰ
 ਸਰ ਕਰਨਾ ਹੈ
 ਭਵਜਲ ਤਰਨਾ ਹੈ
 ਪੁੱਠੇ ਪਿਰਾਮਿਡ ਦੇ ਉਪਰ
 ਵਿਸ਼ਾਲ ਵਿਹੜਾ ਹੈ
 ਇਹ ਵਿਹੜਾ ਆਨੰਦ ਸਬੱਲ ਹੈ
 ਸੁਰਗ ਹੈ
 ਜੰਨਤ ਹੈ
 ਜਿਥੇ ਹੂਰਾਂ ਪਰੀਆਂ ਅਪਸਰਾਵਾਂ
 ਨਿਤ ਸੰਗੀਤ ਮਨਮੋਹਣੀਆਂ ਅਦਾਵਾਂ
 ਸੋਮ ਰਸੀ ਝਰਨੇ ਸੁਗੰਧਤ ਹਵਾਵਾਂ

ਉਲਟੇ ਪਿਰਾਮਿਡ ਦੀਆਂ ਤਾਂ
 ਉਲਟੀਆਂ ਢਲਾਨਾ
 ਕਿਵੇਂ ਇਹਨੂੰ ਸਰ ਕਰ ਸਕਦੇ ਜ਼ਮਾਨਾ
 ਧਰਮੇਸ਼ੁਰਾਂ ਰਲ ਇਹਨੂੰ
 ਪੁੱਠਾ ਕਿਉਂ ਟਿਕਾਇਆ ਹੈ
 ਪੁੱਠਾ ਰੱਖੀ ਛੱਡਣੇ ਲਈ ਕਾਹਨੂੰ ਜ਼ੋਰ ਲਾਇਆ ਹੈ

ਪੁੱਠੇ ਪਿਰਾਮਿਡ ਦੀ ਲੰਮੀ ਪਰਛਾਈ ਏ
 ਲੰਮੀ ਪਰਛਾਈ ਤਾਈ
 ਮੱਥਾ ਟੇਕਦੀ ਲੋਕਾਈ ਏ

ਸਿੱਧੇ ਪਿਰਾਮਿਡ ਦੀ
ਹੁੰਦੀ ਕੋਈ ਛਾਂ ਨਾ
ਧਰਮੇਸ਼ੂਰ ਸਿੱਧਾ ਇਹਨੂੰ
ਹੋਣ ਦਿੰਦੇ ਤਾਂ ਨਾ

ਐਸੇ ਕਰਤਬ ਬਦਲੇ ਇਹਨਾਂ 'ਮਹਾਪੁਰਸ਼ਾ' ਨੂੰ
ਰੇਸ਼ਮੀ ਚੋਲੇ ਲੰਮੀਆਂ ਕਾਰਾਂ
ਦੇਵਦਾਸੀਆਂ ਸੋਹਣੀਆਂ ਨਾਰਾਂ
ਟਰੈਫਿਕ ਰੂਲ ਤੇਝਨ ਦਾ ਅਧਿਕਾਰ
ਵੇਲੇ ਕੁਵੇਲੇ ਦਰਸ਼ਣ ਖਾਤਰ
ਹਾਜ਼ਰ ਹੁੰਦੀ ਝੁਕ ਸਰਕਾਰ

ਡਿੱਗ ਪਿਆ ਜੇ ਪਿਰਾਮਿਡ
ਚੋਲਾ ਲਾਹੁਣਾ ਪਉਂਗਾ
ਹੱਥੀਂ ਕੰਮ ਕਰਨਾ ਤੇ
ਝੱਗਾ ਪਾਉਣਾ ਪਉਂਗਾ

-----3-----

ਪੱਛਮੀ ਪਿਰਾਮਿਡ ਦੀ ਟੀਸੀ ਚਮਕਦੀ
ਆਦਮੀ ਨੂੰ ਸੈਨਤਾਂ ਮਾਰਦੀ ਬੁਲਾਉਂਦੀ
ਆਦਮ ਰੂਹ ਪੱਛਮ ਵੱਲ ਨੂੰ ਧਾਉਂਦੀ

ਇਹ ਪਿਰਾਮਿਡ ਆਪੇ ਟਿਕਿਆ.
ਆਦਮੀ ਨੂੰ ਏਸ ਤੇ ਇਤਿਬਾਰ ਹੈ
ਖੂਬ ਚੌੜਾ ਏਸ ਦਾ ਆਧਾਰ ਹੈ
ਪਰ ਇਸ ਦੇ ਉਪਰ ਕੌਣ ਟਿਕੇਗਾ

ਸਿਖਰ ਤਾਂ ਹੈ ਇਕ ਬਿੰਦੂ
ਨਾ ਥਾਂ ਨਾ ਪਾਸਾਰ ਹੈ
ਬਿੰਦੂ ਤੇ ਤਾਂ ਇਕ ਵੀ ਬੰਦਾ ਟਿਕ ਨਾ ਸਕਦਾ

ਆਦਮੀ ਪਿਰਾਮਿਡੀ ਚੜ੍ਹਾਈ ਚੜ੍ਹਨ ਲਗਦਾ
ਟੇਢੇ ਤਲ ਤੇ ਚੜ੍ਹਨਾ ਮੁਹਾਲ ਹੁੰਦਾ
ਟੇਢੇ ਤਲ ਤੇ ਬੈਠਦਾ ਤਾਂ ਬੇਅਰਾਮ ਹੁੰਦਾ
ਟੇਢੇ ਤਲ ਤੇ ਖੜ੍ਹਦਾ ਤਾਂ ਆਦਮੀ ਬੇਹਾਲ ਹੁੰਦਾ

ਡਾਰਵਿਨ ਨੇ ਉਕਰਿਆ ਇਸ ਪਿਰਾਮਿਡਾਂ 'ਤੇ -
ਜ਼ੋਰਾਵਰ ਹੀ ਜਿਉਣਗੇ

ਖਾਣ ਦਾ ਅਰਥ ਹੈ ਖੋਣਾ
ਹਾਸਿਲ ਦਾ ਅਰਥ ਹਥਿਆਉਣਾ
ਜਿਉਣ ਦਾ ਅਰਥ ਮਾਰਨਾ
ਵਸਣ ਦਾ ਅਰਥ ਉਜਾੜਨਾ
ਆਪ ਉਤੇ ਜਾਣ ਲਈ
ਦੂਜੇ ਨੂੰ ਹੇਠ ਉਤਾਰਨਾ
ਆਪਣੇ ਨਿੱਘ ਲਈ ਹੋਰਾਂ ਨੂੰ ਸਾੜਨਾ
ਆਪਣੇ ਮੇਚ ਲਈ ਦੂਸਰੇ ਨੂੰ ਪਾੜਨਾ

ਇਸ ਪਿਰਾਮਿਡੀ ਧਰਾਤਲ ਤੇ
ਪਾਵਰ ਹੀ ਜਾਨ ਹੈ
ਧੰਦਾ ਸਨਮਾਨ ਹੈ
ਪੈਸਾ ਪ੍ਰਧਾਨ ਹੈ
ਪਦਾਰਥ ਭਰਗਵਾਨ ਹੈ

ਇਥੇ ਕਿਸੇ ਦਾ ਪਿਉ ਨਹੀਂ
ਮਸ਼ੀਨ ਸਭ ਦੀ ਮਾਂ ਹੈ

ਸਭ ਮਾਂਵਾਂ ਮਸ਼ੀਨਾਂ ਨੇ
ਕਿੰਨੀ ਟੇਢੀ ਥਾਂ ਹੈ

ਆਦਮੀ ਆਪਣੀ ਚੌੜ ਕਾਰਨ
ਏਸ ਤਰ੍ਹਾਂ ਦੀ ਦੌੜ ਕਾਰਨ
ਸਦੀਆਂ ਵਿਚ ਨਹੀਂ
ਸਾਲਾਂ ਵਿਚ ਹੀ
ਮੁੜ੍ਹਕੋ-ਮੁੜ੍ਹਕੀ ਹੋ ਜਾਂਦਾ
ਤੇ ਫਿਰ ਪੂਰਬ ਵੱਲ ਨੂੰ
ਦੁੜਕੇ ਦੁੜਕੀ ਹੋ ਲੈਂਦਾ

-----4-----

ਪੂਰਬੀ ਪਿਰਾਮਿਡ - ਉਪਰ ਪਾਸਾਰ ਹੈ
ਹੇਠਾਂ ਕੋਈ ਆਧਾਰ ਨਹੀਂ
ਪੱਛਮੀ ਪਿਰਾਮਿਡ - ਸੋਹਣਾ ਆਧਾਰ ਹੈ
ਉਪਰ ਕੋਈ ਪਾਸਾਰ ਨਹੀਂ

ਆਦਮੀ ਸੋਚਦਾ ਕਿ
ਦੋਵੇਂ ਪਿਰਾਮਿਡ ਲਾਗੇ ਲਿਆਈਏ
ਇਕ ਦੂਸਰੇ ਨਾਲ ਮਿਲਾਈਏ

$$\Delta + \nabla = \Delta\nabla$$

ਆਧਾਰ ਤੋਂ ਸ਼ੁਰੂ ਕਰੀਏ
ਪਾਸਾਰ ਤੱਕ ਜਾਈਏ
ਦੇਨਾਂ ਸਿਫਰਾਂ ਨੂੰ ਢੰਗ ਸਿਰ ਜੋੜੀਏ

$$04\leftarrow 50 = 00$$

ਇਨਫਿਨਿਟੀ ਬਣਾਈਏ
ਨਾਨਕ ਨੂੰ ਮਿਲੀਏ
ਨਾਨਕ ਧਿਆਈਏ

ਹਰ ਅੰਕ ਤੋਂ ਉਨੀ ਦੂਰ ਹੈ - ∞

ਜਿੰਨੀ ਦੂਰ ਹੈ + ∞

$|x - (-\infty)| = |x - \infty|$

$|x + \infty| = |x - \infty|$

$\infty = \infty$

ਲੁਪਤ ਹੋ ਗਈ x

ਅਸੰਭਵ

ਸਭ ਕੁਝ ਜਿੱਤਣਾ

ਅਸੰਭਵ

ਸਭ ਕੁਝ ਤਿਆਗਣਾ

ਸਭ ਕੁਝ ਜਿੱਤਣ ਜਾਂ ਤਿਆਗਣ

ਜਦੋਂ ਨਿਕਲਦਾ ਆਦਮੀ

ਆਪਣਾ ਆਪ ਰੁਆ ਬਹਿੰਦਾ

ਆਪਣੀ ਜੋਤ ਬੁਝਾ ਲੈਂਦਾ

ਆਦਮੀ ਤੋਂ ਧੁਰ ਪੂਰਬ ਜਿੰਨਾ ਦੂਰ

ਧੁਰ ਪੱਛਮ ਵੀ ਉਨਾ ਦੂਰ

ਨਾ ਤਾਂ ਪੂਰਬ ਛੱਡ

ਪੂਰਬ ਵੀ ਮਾਣ

ਨਾ ਹੀ ਪੱਛਮ ਛੱਟ

ਪੱਛਮ ਵੀ ਜਾਣ

“ਮਨ ਤੂੰ ਜੋਤਿ ਸਰੂਪ ਹੈ

ਆਪਣਾ ਮੂਲੁ ਪਛਾਣੁ”

ਦੇ ਕਿਤਾਬਾਂ

ਮੇਰੇ ਪੜ੍ਹਨ ਕਮਰੇ ਦਾ
ਇਕ ਰੋਸ਼ਨਦਾਨ ਹੈ
ਯਾਨੀ ਵੈਂਟੀਲੇਟਰ
ਉਸ ਰੋਸ਼ਨਦਾਨ ਚੋਂ
ਰੋਸ਼ਨੀ ਅੰਦਰ ਝਾਤ ਕਹਿੰਦੀ ਹੈ
ਉਸੇ ਵੈਂਟੀਲੇਟਰ ਚੋਂ
ਹੁਮਸ ਵੈਂਟੀਲੇਟ ਹੁਦੀ ਹੈ

ਮੈਂ ਆਪਣੀ ਸ਼ੈਲਫ਼ ਚੋਂ
ਦੋ ਕਿਤਾਬਾਂ ਚੁਣਦਾ ਹਾਂ
ਤੇ ਇਕੱਠੀਆਂ ਮੇਜ਼ ਤੇ ਰੱਖ ਦਿੰਦਾ ਹਾਂ

‘ਸੰਜੇਗੁ ਵਿਜੇਗੁ ਦੁਇ ਕਾਰ ਚਲਾਵਹਿ
ਲੇਖੇ ਆਵਹਿ ਭਾਗਾ ॥’

ਜਾਂਦੇ ਜਾਂਦੇ

- ਨਜਾਇਜ਼ ਕਬਜ਼ਾ ?
ਕਬਜ਼ਾ ਤਾਂ ਕੋਈ ਵੀ ਜਾਇਜ਼ ਨਹੀਂ ਹੁੰਦਾ
ਸਭ ਦੁੱਖ ਕਬਜ਼ਿਆਂ ਦੀ ਨਜਾਇਜ਼ਤਾ ਦਾ ਛਲ
- ਮਾਪਿਆਂ ਦੇ ਖਰਚਾਂ ਖੇਚਲਾਂ
ਤੇ ਮਿੱਠੀਆਂ ਪਾਰੀਆਂ ਦੇ ਰਿਣ
ਬੱਚੇ ਆਪਣੇ ਬੱਚਿਆਂ ਨੂੰ ਮੋੜਦੇ
ਸਮੇਂ ਦੀ ਚਾਲ ਭੂਤ ਤੋਂ ਭਵਿੱਖ ਵੱਲ
ਤੇ ਬੁਢਾਪਾ—
ਸਮੇਂ ਦੀ ਚਾਲ ਤੇ ਗਿਲਾ ਕਰਨ ਦਾ ਨਾਂ
- ਨਾਇਕਤਾ—
ਸਮਰੱਥਾ ਤੇ ਸ਼ਕਤੀ ਦਾ ਲੋਹਾ
ਖਲਨਾਇਕਤਾ—
ਸਮਰੱਥਾ ਤੇ ਸ਼ਕਤੀ ਦਾ ਲੋਹਾ ਮਨਵਾਉਣਾ
ਹਰ ਬੰਦੇ ਅੰਦਰ
ਨਾਇਕਤਾ ਖਲਨਾਇਕਤਾ ਨਾਲ ਨਾਲ
- ਮੈਂ ਤਾਂ ਤੁਹਾਡੇ ਲਫਜ਼ਾਂ ਦਾ ਜਾਂਦੂ ਹਾਂ
ਤੁਸੀਂ ਕਿਹਾ, ਮੈਂ ਹੋ ਗਿਆ
ਤੁਸੀਂ ਕਹੋਗੇ, ਮੈਂ ਹੋ ਜਾਵਾਂਗਾ



ਨਾਨਕ-ਰੌਸ਼ਨੀ ਵਿਚ ਲਿਖੀਆਂ ਜ਼ਫਰ ਦੀਆਂ ਇਹ ਕਵਿਤਾਵਾਂ ਇਸ ਗੱਲ ਦਾ ਬਹੁਤ ਤੀਖਣ
ਅਹਿਸਾਸ ਕਰਵਾਉਂਦੀਆਂ ਹਨ ਕਿ ਅਸੀਂ ਨਾਨਕ ਨਾਮਲੇਵਾ ਲੋਕ ਨਾਨਕ ਦਾ ਨਾਮ ਲੈਂਦੇ ਹੋਏ, ਨਾਨਕ
ਤੇ ਆਪਣਾ ਹੱਕ ਜਮਾਉਂਦੇ ਨਾਨਕ ਤੋਂ ਬਹੁਤ ਦੂਰ ਜਾ ਰਹੇ ਹਾਂ, ਦੂਰ ਹੀ ਨਹੀਂ, ਵਿਪਰੀਤ ਜਾ ਰਹੇ ਹਾਂ, ਤੇ
ਬਹੁਤ ਅਸੁਹਿਰਦ ਤੇ ਅਪਮਾਣਕ ਜੀਵਨ ਜੀਅ ਰਹੇ ਹਾਂ। ਸਾਡੇ ਜਿਹੇ ਲੋਕ ਨਾਨਕ ਦੇ ਕੀ ਲਗਦੇ ਹਨ?
ਇਸ ਮਹੱਤਵਪੂਰਣ ਪੁਸਤਕ ਵਿਚ ਜ਼ਫਰ ਨੇ ਇਹ ਬੁਨਿਆਦੀ ਤੇ ਗਹਿਰਾ ਸਵਾਲ ਪੁੱਛਣ ਦੀ ਕਾਵਿਕ
ਪਹਿਲ ਕੀਤੀ ਹੈ। ਇਨ੍ਹਾਂ ਕਵਿਤਾਵਾਂ ਵਿਚ ਸਾਡੀ ਜੀਵਨ-ਸ਼ੈਲੀ ਨੂੰ ਝੰਜੜਨ ਦੀ ਸ਼ਕਤੀ ਹੈ।

ੴ ਰਾਮੈ ੴ ੩੦

(ਸੁਰਜੀਤ ਪਾਤਰ)

ਜਸਵੰਤ ਜ਼ਫਰ ਦੀ ਕਾਵਿ ਪੁਸਤਕ ਅਸੀਂ ਨਾਨਕ ਦੇ ਕੀ ਲਗਦੇ ਹਾਂ ਵਿਚ ਸ਼ਾਮਲ ਕਵਿਤਾਵਾਂ ਦੇ
ਸਰੋਕਾਰ ਜਿੱਥੇ ਭਿੰਨ-ਭਿੰਨ ਅਤੇ ਫੈਲੇ ਹੋਏ ਹਨ ਉਥੇ ਸਾਰੀਆਂ ਕਵਿਤਾਵਾਂ ਮਿਲ ਕੇ ਇਕ ਸਾਂਝੇ
ਵਿਚਾਰਧਾਰਾਈ ਆਧਾਰ ਦਾ ਨਿਰਮਾਣ ਕਰਦੀਆਂ ਜਾਪਦੀਆਂ ਹਨ। ਕਵੀ ਮਹਿਜ਼ ਕਿਸੇ ਪ੍ਰਯੋਗ ਲਈ
ਪ੍ਰਯੋਗ ਨਹੀਂ ਕਰਦਾ ਸਗੋਂ ਆਪਣੀ ਗੱਲ ਨੂੰ ਸਪੱਸ਼ਟਤਾ, ਸੰਖੇਪਤਾ ਅਤੇ ਮੂਬਸੂਰਤੀ ਨਾਲ ਕਰਨ ਲਈ
ਨਵੀਂ ਵਿਧੀਆਂ ਦਾ ਉਪਯੋਗ ਕਰਦਾ ਹੈ। ਉਸਦੀ ਵਿਲੱਖਣਤਾ ਚਿੰਤਨ, ਸੁਹਜ ਅਤੇ ਦਲੇਗੀ ਦੇ
ਸੁਮੇਲ ਕਾਰਨ ਹੈ। ਇਸ ਕਾਵਿ ਸੰਗ੍ਰਹਿ ਨਾਲ ਕਵੀ ਪੰਜਾਬੀ ਕਵਿਤਾ ਲਈ ਨਵੇਂ ਦੁਆਰ ਖੋਲਦਾ, ਨਵੇਂ
ਗਾਹ ਬਣਾਉਂਦਾ ਅਤੇ ਨਵੀਂ ਧਰਤੀਆਂ ਤਲਾਸ਼ਦਾ ਹੈ ਅਤੇ ਆਪਣੀ ਨਿਵੇਕਲੀ ਪਛਾਣ ਬਣਾਉਣ
ਦੇ ਸਮਰੱਥ ਹੁੰਦਾ ਹੈ।

(ਪਰਮਿੰਦਰ ਸਿੰਘ)

ISBN 817883005-1



9 788178 830056
Asi Nanak De Ki Lagde Haan

₹ 100/-



Chetna Parkashan

Punjabi Bhawan, Ludhiana-141001
(Pb.) INDIA. Ph. 0161-2413613, 2404928
B.O. : Qila Road, Opp. Bus Stand,
Kotkapura. Ph. +91-1635-222651
website: www.chetnaparkashan.com